

ਉਸਤੁਹ ਗਾਟੇ ਗਜ਼ਾ

ਵਿਦਕੁਤ ਸੰਗ੍ਰਹਿ ਲੋਕ

ਪੰਜਾਬੀ ਲਾਇਬ੍ਰੇਰੀ

ਉੱਜੜ ਗਏ ਗਰਾਂ

(ਨਾਵਲ)

ਸ਼ਿਵਚਰਨ ਜੱਗੀ ਕੁੱਸਾ

ਕਾਂਡ 1

ਗਰਮੀਆਂ ਦੇ ਦਿਨ ਸਨ।

ਹਾਡੂ ਦਾ ਤਕਰੀਬਨ ਪਿਛਲਾ ਪੱਖ ਚੱਲ ਰਿਹਾ ਸੀ। ਗਰਮੀ ਵੀ ਲੋਹੜ੍ਹਿਆਂ ਦੀ ਸੀ। ਸੁਬਾਹ ਦੇ ਚਾਰ ਕੁ ਵਜੇ ਸੌਣ ਦਾ ਕੁਝ ਨਜ਼ਾਰਾ ਜਿਹਾ ਆਉਂਦਾ ਸੀ। ਨਹੀਂ ਤਾਂ ਮੱਛਰ ਹੀ ਕੰਨਾਂ ਵਿਚ ਬੀਨਾਂ ਵਜਾਈ ਜਾਂਦਾ ਸੀ। ਤਕਰੀਬਨ ਸੁਬਾਹ ਦੇ ਦਸ ਕੁ ਵਜੇ ਤੱਕ ਕੁਝ ਟਿਕਾਅ ਰਹਿੰਦਾ ਸੀ ਅਤੇ ਫਿਰ ਸੂਰਜ ਤੰਦੂਰ ਵਾਂਗ ਭਖਣ ਲੱਗ ਪੈਂਦਾ ਸੀ।

ਮਾਸਟਰ ਭਗਵੰਤ ਸਿੰਘ ਦੇ ਘਰ ਦੀ ਉਸਾਰੀ ਹੋ ਰਹੀ ਸੀ। ਪਹਿਲਾਂ ਮਾਸਟਰ ਮੌਗੇ ਸ਼ਹਿਰ ਵਿਚ ਰਹਿੰਦਾ ਸੀ। ਪਰ ਸਾਰੀ ਕਬੀਲਦਾਰੀ ਕਿਉਂਟਣ ਤੋਂ ਬਾਅਦ ਉਸ ਨੇ ਬਾਹਰ-ਬਾਹਰ ਪਲਾਟ ਖਰੀਦ ਕੇ ਆਪਣੇ ਮਕਾਨ ਦੀ ਉਸਾਰੀ ਸ਼ੁਰੂ ਕਰਵਾ ਦਿੱਤੀ ਸੀ।

ਅਜੇ ਸਵੇਰ ਦਾ ਹੀ ਸਮਾਂ ਸੀ।

ਇੰਦਰ ਅਤੇ ਸ਼ਿੰਦਾ, ਮਿਸਤਰੀ ਦੀ ਮੱਦਦ ਕਰਵਾ ਰਹੇ ਸਨ। ਰਾਤ ਦੀ ਪੀਤੀ ਦਾਰੂ ਦੇ ਉਹ ਦੋਨੋਂ ਹੀ ਭੰਨੇ ਜਿਹੇ ਜਾਪਦੇ ਸਨ। ਘਰ ਦੀ ਕੱਢੀ ਮਾੜੀ ਦਾਰੂ ਦੇ ਮਧੋਲੇ ਉਹ ਮਾੜੇ ਗੱਡੇ ਵਾਂਗ ਚੁਕ ਜਿਹੇ ਰਹੇ ਸਨ। ਬਾਕੀ ਦਿਹਾੜੀਏ ਆਪਣੇ ਕੰਮਾਂ ਵਿਚ ਮਘਨ ਸਨ।

—"ਟੁੰਡਿਆ ਫੀਮ ਹੈ ਭੋਰਾ ?" ਸਿੰਦੇ ਨੇ ਇੰਦਰ ਨੂੰ ਪੁੱਛਿਆ। ਉਹ ਇੰਦਰ ਨੂੰ ਕਦੇ ਲਾਚੜ ਕੇ ਅਤੇ ਕਦੇ ਅੱਕਿਆ ਹੋਇਆ "ਟੁੰਡਾ" ਆਖ ਦਿੰਦਾ ਸੀ। ਇੰਦਰ, ਮਾਸਟਰ ਭਗਵੰਤ ਸਿੰਘ ਦਾ ਜੁਆਈ ਸੀ ਅਤੇ ਸ਼ਿੰਦਾ ਇੰਦਰ ਦਾ ਅਟੁੱਟ ਦੋਸਤ!

—"ਹੈਂ ਬਈ! ਕਦੇ ਤਾਂ ਸਿੱਧਾ ਨਾਂ ਲੈ ਕਿਆ ਕਰ ਗਿੱਡਲਾ ! ਮੇਰਾ ਪੁੱਠਾ ਨਾਂ ਪਕਾ ਦੇਵੇਂਗਾ।" ਇੰਦਰ ਨੇ ਚੂਹੇ-ਦੰਦੀ ਮੁਸ਼ਕੜੀ ਸੁੱਟਦਿਆਂ, ਗੁਣਗੁਣਾ ਕੇ ਆਖਿਆ। "ਗਿੱਡਲਾ" ਤੇ ਉਸ ਨੇ ਕਾਫੀ ਜ਼ੋਰ ਦਿੱਤਾ ਸੀ। ਇੱਕ ਤਰ੍ਹਾਂ ਨਾਲ ਬਦਲਾ ਲਿਆ ਸੀ।

- "ਨਾ ਟੁੰਡਾ ਕਹੇ ਤੋਂ ਤੈਨੂੰ ਗੋਲੀ ਪੈਂਦੀ ਐ ? ਲਿਆ ਭੋਰਾ ਹੈ ਤਾਂ ਸਰੀਰ ਬੰਨ੍ਹੀਏ-ਜੜਾਕੀਂ ਪਿਆ ਫਿਰਦੈ !" ਸ਼ਿੰਦੇ ਦਾ ਸਰੀਰ ਵਾਕਿਆ ਹੀ ਜਰਖਲਿਆ ਜਿਹਾ ਪਿਆ ਸੀ ।

- "ਕੱਲੁ ਘਣੀਏਂ ਆਲੇ ਬਰਾੜ ਤੋਂ ਲਿਆਂਦੀ ਸੀ ਭੋਰਾ ਆਬਦੇ ਆਸਤੇ-ਲੈ, ਤੂੰ ਮੱਚ ਲਾ...!" ਹੱਥਾਂ ਉਤੋਂ ਮਿੱਟੀ ਝਾੜਦੇ ਇੰਦਰ ਨੇ ਮੌਮੀ ਕਾਗਜ਼ ਦੇ ਟੁਕੜੇ ਵਿਚ ਬੱਝੀ ਅਫੀਮ ਉਸ ਨੂੰ ਫੜਾ ਦਿੱਤੀ । ਸ਼ਿੰਦੇ ਦੀਆਂ ਅੱਖਾਂ ਵਿਚ ਇੱਕ ਅਜੀਬ ਝਲਕ ਫੁੱਟੀ । ਮੌਮੀ ਕਾਗਜ਼ ਨੂੰ ਟੋਹਣ 'ਤੇ ਉਸ ਨੂੰ ਸ਼ੱਕ ਜਿਹਾ ਪਿਆ ।

- "ਇਹ ਤਾਂ ਡਲੀ ਜੀ ਲੱਗਦੀ ਐ ?"

- "ਹੋਰ ਕਿਤੇ ਬਰਾੜ ਮਾੜੀ ਖਾਂਦੇ ?"

- ".....!" ਸ਼ਿੰਦਾ ਚੁੱਪ ਚਾਪ ਮੌਮੀ ਕਾਗਜ਼ ਖੋਲ੍ਹ ਰਿਹਾ ਸੀ ।

- "ਯੂ ਪੀ ਤੋਂ ਆਉਂਦੀ ਐ ਸਹੁਰੀ-ਆਪਣੇ ਤਾਂ ਨਿਰਾ ਗੁੜ ਈ ਦਿੰਦੇ ਐ ਮੇਰੇ ਸਾਲੇ-ਅੱਬਲ ਤਾਂ ਮਿਲਦੀ ਈ

ਨ੍ਹੀ !" ਇੰਦਰ ਨੇ ਸਿਫਤਾਂ ਦੇ ਪੜ੍ਹੱਲ ਬੰਨ੍ਹਣੇ ਸ਼ੁਰੂ ਕਰ ਦਿੱਤੇ ।

ਸ਼ਿੰਦੇ ਨੇ ਚਾਕੂ ਨਾਲ ਕੱਟ ਕੇ ਮਾਵਾ 'ਟਾਂਕਿਆ' ਅਤੇ ਮੌਮੀ ਕਾਗਜ਼ ਨੂੰ ਗੰਢ ਦੇਣੀ ਸ਼ੁਰੂ ਕਰ ਦਿੱਤੀ ।

- "ਤੇ ਮੈਂ ਚੂਝ੍ਹਿਆਂ ਦਾ ਜਮਾਈ ਐਂ ?" ਮੌਮੀ ਕਾਗਜ਼ ਦੀ ਗੰਢ ਬੱਝੀਦੀ ਦੇਖ ਕੇ ਇੰਦਰ ਹਲਕ ਗਿਆ ਸੀ । ਸ਼ਿੰਦੇ ਤੋਂ ਕਾਗਜ਼ ਖੋਹ ਕੇ ਉਸ ਨੇ ਵੀ ਮਾਵਾ ਖਾ ਲਿਆ । ਉਸ ਦੀ ਵਾਰੀ ਤਾਂ ਕੱਟੀ ਗਈ ਸੀ !

- "ਹੈਂ ਬਈ ! ਹੈ ਸਾਲੀ ਇੱਕ ਚੀਜ਼-ਸਰੀਰ ਫੜ ਕੇ ਖੜਾ ਕਰ ਦਿੰਦੀ ਐ-ਗੰਡੇ ਗਿਣ ਦਿੰਦੀ ਐ ਗੰਡੇ !"

- "ਉਏ ਕੌਮਨਸ਼ਟੋ ! ਇੱਟਾਂ ਥੋਡਾ ਪਿਉ ਫੜਾਉ ? ਇਹਦੀਆਂ ਮਾਂ ਦੀਆਂ ਸਿਫਤਾਂ ਕਰੀ ਜਾਨੇ ਐ-ਇਹ ਕਰੇਨ ਐ ਜਿਹੜੀ ਫੜ ਕੇ ਖੜਾ ਕਰ ਦਿੰਦੀ ਐ ? ਕਦੋਂ ਦੇ ਯੱਭ ਯੱਭ ਕਰੀ ਜਾਨੇ ਐ-ਕੰਮ ਨ੍ਹੀ ਕਰਦੇ ਕਾਰ ਨ੍ਹੀ ਕਰਦੇ !" ਸਾਬਤ ਸੂਰਤ ਨਸ਼ਿਆਂ ਤੋਂ ਰਹਿਤ ਮਿਸਤਰੀ ਕਾਮਰੇਡਾਂ 'ਤੇ ਅੱਖਾ ਹੀ ਰਹਿੰਦਾ ਸੀ । ਉਹ ਉਹਨਾਂ ਨੂੰ ਕੌਮਿਉਨਿਸਟ ਨਹੀਂ, "ਕੌਮ-ਨਸ਼ਟ" ਹੀ ਦੱਸਦਾ ਸੀ ।

- "ਇੱਟਾਂ ਕਿਤੇ ਭੱਜੀਆਂ ਜਾਂਦੀਐਂ ? ਮਾੜਾ ਜਿਆ ਸਰੀਰ ਤਾਂ ਕੰਡੇ 'ਚ ਕਰ ਲਈਏ !" ਸ਼ਿੰਦੇ ਨੇ ਕਰੜ ਬਰੜੀ

ਦਾਹੜੀ 'ਤੇ ਹੱਥ ਫੇਰ ਕੇ ਇੱਟਾਂ ਵਗਾਉਣੀਆਂ ਸ਼ੁਰੂ ਕਰ ਦਿੱਤੀਆਂ। ਇੱਟਾਂ ਰੇਲ ਬਣੀਆਂ ਉਪਰ ਨੂੰ ਜਾ ਰਹੀਆਂ ਸਨ।

- "ਹੈਂ ਬਈ! ਜੇ ਇੰਜਣ 'ਚ ਤੇਲ ਨਾ ਹੋਉ, ਤਾਂ ਚੱਲ੍ਹ ਕਿਵੇਂ?" ਇੰਦਰ ਨੇ ਸ਼ਿੰਦੇ ਮਗਰ ਹੀ ਵੋਟ ਪਾਈ। ਉਸ ਨੂੰ "ਧੱਕਾ ਸਟਾਰਟ" ਬੰਦਾ ਪਸੰਦ ਨਹੀਂ ਸੀ।

- "ਰਾਤ ਕੁੜੀ ਚੌਦ ਦੇ ਚੂਹੜੇ ਨੇ ਐਹੋ ਜੀ ਮਾੜੀ ਮੱਥੇ ਮਾਰੀ-ਇਉਂ ਹੋਇਆ ਪਿਆ ਜਿਮੇਂ ਸਪਰੇਅ ਆਲੀ ਦੁਆਈ ਪੀਤੀ ਹੁੰਦੀ ਐ।" ਸ਼ਿੰਦਾ ਰਾਤ ਵਾਲੀ ਘਸਮੈਲੀ ਜਿਹੀ ਦਾਰੂ ਭੁੱਲਿਆ ਨਹੀਂ ਸੀ। ਖੱਟੀ-ਟੀਟ, ਘਰ ਦੀ ਦਾਰੂ ਉਸ ਨੇ ਅਚਾਰੀ ਤੁੱਕੇ ਨਾਲ ਮਸਾਂ ਹੀ ਅੰਦਰ ਸੁੱਟੀ ਸੀ। ਯਾਦ ਕਰ ਕਰ ਉਸ ਨੂੰ ਹੁਣ ਵੀ ਧੁੜਪੁੜੀਆਂ ਜਿਹੀਆਂ ਆ ਰਹੀਆਂ ਸਨ। ਦੋ ਤਿੰਨ ਵਾਰ ਉਸ ਨੂੰ ਅਵੱਲੇ ਜਿਹੇ 'ਵੱਤ' ਵੀ ਆ ਚੁੱਕੇ ਸਨ।

- "ਹੈਂ ਬਈ! ਆਬਣੇ ਚੱਲਾਂਗੇ ਮੇਰੇ ਸਾਲੇ ਕੋਲੇ-!"

- ".....।" ਸ਼ਿੰਦਾ ਹੁਣ ਕੁਝ ਹੌਸਲੇ ਨਾਲ ਕੋਠੇ ਉਪਰ ਨੂੰ ਇੱਟਾਂ ਵਗਾਹ ਵਗਾਹ ਕੇ ਮਾਰ ਰਿਹਾ ਸੀ।

- "ਕੁੱਤਾ ਚੂਹੜਾ ਸਾਲਾ! ਕਹਿੰਦਾ ਲੈਣੇ ਵੀ ਸੋਲਾਂ ਐਂ-ਚੀਜ਼ ਪੂਰੀ ਵਧੀਐ-ਚੀਜ਼ ਕਹਿੰਦਾ ਨਿੰਦਣ ਦੀ ਨ੍ਹੀਂ-ਇਹਦੀ ਭੈਣ ਨੂੰ ਮੈਂ ਗੜ੍ਹ ਦਿਆਂ।" ਸ਼ਿੰਦੇ ਨੇ ਮਜ਼ੂਬੀ 'ਤੇ ਕਚੀਰਾ ਛੱਡਿਆ ਨਹੀਂ ਸੀ।

- "ਚੂਹੜੇ ਦੀ ਮਾਂ ਭੈਣ ਇੱਕ ਕਰੀ ਜਾਨੇ ਐਂ-ਜੇ ਨਾ ਡੱਫਿਆ ਕਰੋਂ? ਨਾਲੇ ਪੱਲਿਓਂ ਪੈਸੇ ਲਾਉਣੇ ਓਂ-ਨਾਲੇ ਸਰੀਰ ਖਰਾਬ ਕਰਦੇ ਓਂ-ਨਾਲੇ ਤੜਕੋ ਤੜਕੀ ਪਾਠ ਸ਼ੁਰੂ ਕਰਤਾ।" ਸਾਬਤ ਸੂਰਤ ਮਿਸਤਰੀ ਫਿਰ ਅੱਕ ਕੇ ਬੋਲਿਆ।

- "ਹੈਂ ਬਈ! ਅਸੀਂ ਅੰਮ੍ਰਿਤਧਾਰੀ ਥੋੜ੍ਹੇ ਐਂ? ਅਸੀਂ ਹੁੰਨੇ ਐਂ ਕੋਮਨਿਸਟ-ਖਾਂਦੇ ਪੀਂਦੇ ਮਰਦੇ ਐਂ-ਸੌ ਆਗੀ ਮਰਜ਼ੀਏ-ਪੈਸਾ ਕਿਹੜਾ ਕਿਸੇ ਨੇ ਨਾਲ ਲੈ ਜਾਣੈਂ?" ਇੰਦਰ ਨੇ ਠੁਣਾਂ ਮਿਸਤਰੀ ਸਿਰ ਹੀ ਭੰਨਿਆਂ।

- "ਤੂੰ ਵੀ ਮਿਸਤਰੀ ਜੀ ਘੁੱਟ ਲਾ ਕੇ ਦੇਖਿਆ ਕਰ-ਦੇਖ ਨੀਂਦ ਸਹੁਰੀ ਕਿਵੇਂ ਆਉਂਦੀ ਐ-ਨਾਲੇ ਮੱਛਰ ਨ੍ਹੀਂ ਲੜਦਾ।" ਸ਼ਿੰਦੇ ਦਾ ਬੱਝਿਆ ਸਰੀਰ ਮਿਸਤਰੀ ਨੂੰ ਕਿੱਲੇ ਵਾਂਗ ਜੋਹ ਕੇ ਦੇਖ ਰਿਹਾ ਸੀ।

- "ਹੈਂ ਬਈ! ਮੱਛਰ ਨੇ ਲੜ ਕੇ ਮਰਨੈਂ? ਖੂਨ ਤਾਂ ਜਹਿਰ ਬਣਿਆਂ ਪਿਆ ਪੀ ਪੀ ਕੇ।"

- "ਕੋਮਨਸਟਾਂ! ਗੁਰਬਾਣੀ ਕਹਿੰਦੀ ਐ: ਨਾਮ ਖੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ।" ਆਪਣੇ ਵੱਲ ਮਿਸਤਰੀ ਮੱਤ ਦੇ ਰਿਹਾ ਸੀ। ਇੱਕ ਤਰ੍ਹਾਂ ਨਾਲ ਪੱਥਰਾਂ 'ਤੇ ਬੂੰਦਾਂ ਪਾ ਰਿਹਾ ਸੀ। ਜਿਸ ਦਾ ਸ਼ਾਇਦ ਕੋਈ ਅਸਰ ਨਹੀਂ ਸੀ।

- "ਹੈਂ ਬਈ! ਗੁਰਬਾਣੀ ਨੂੰ ਅਸੀਂ ਵੀ ਮੰਨਦੇ ਐਂ-ਪਰ ਥੋਡੇ ਮਾਂਗ੍ਰੂੰ ਨੂੰ।" ਇੰਦਰ ਨੂੰ ਕੋਈ ਟਿਕਾਣੇ ਦੀ ਗੱਲ ਨਹੀਂ ਆੜੀ ਸੀ।

- "ਨਾਲੇ ਘਰਆਲੀਆਂ ਖੁਸ਼ ਕਰੀਦੀਐਂ ਮਿਸਤਰੀ ਜੀ-ਚੜ੍ਹਾਈ ਸਾਡੀ ਹਿਟਲਰ ਨਾਲੋਂ ਘੱਟ ਨਹੀਂ ਹੁੰਦੀ।" ਸਿੰਦੇ ਦੇ ਸਰੀਰ ਨੂੰ ਅਫੀਮ ਦੇ ਨਸ਼ੇ ਨੇ ਇੱਕ ਤਰ੍ਹਾਂ ਨਾਲ ਨਰੜ ਦਿੱਤਾ ਸੀ। ਕੁੰਡਲੀ ਵਿਚ ਲੈ ਲਿਆ ਸੀ।

- "ਹੈਂ ਬਈ! ਥਾਪੀ ਦਿੰਦੀਐਂ, ਥਾਪੀ!" ਅਫੀਮ ਦੇ ਸਰੂਰ ਨਾਲ ਇੰਦਰ ਬਾਂਦਰ ਵਾਂਗ ਲਾਚੜ ਗਿਆ ਸੀ।

- "ਉਏ ਰਹਿਣ ਦਿਓ ਉਏ-ਰਹਿਣ ਦਿਓ ਥਾਪੀ ਨੂੰ! ਸ਼ਰਾਬੀ ਨੂੰ ਕੀ ਪਤਾ ਲੱਗਦੈ? ਅਗਲੀ ਵਿਚਾਰੀ ਭਲਾ ਥੱਲੇ ਪਈ ਮਰਜੇ-ਕਿਹੜਾ ਕੋਈ ਸੁਰਤ ਹੁੰਦੀ ਐ?" ਮਿਸਤਰੀ ਛੋੜੇ ਵਾਂਗ ਅੰਬਿਆ ਪਿਆ ਸੀ।

- "ਹੈਂ ਬਈ! ਤੂੰ ਮਿਸਤਰੀ ਜੀ ਜੋ ਮਰਜੀ ਕਹੀ ਜਾਹ-ਆਥਣੇਂ ਤਾਂ ਰੱਬ ਵੀ ਸਾਡੇ ਕੋਲੋਂ ਪਾਸਾ ਵੱਟ ਕੇ ਲੰਘਦੈ।" ਇੰਦਰ ਨੂੰ ਕੋਈ ਸਹੀ ਜਵਾਬ ਨਹੀਂ ਲੱਭ ਰਿਹਾ ਸੀ।

- "ਗਾਰਾ ਲਿਆਓ ਗਾਰਾ! ਗੱਲੀਂ ਬਾਤਾਂ ਅਖੇ ਮੈਂ ਵੱਡੀ-ਕਰਤੂਤੋਂ ਵੱਡੀ ਜਿਠਾਣੀ-ਕੰਮ ਕਰੋ ਕੰਮ! ਕਰੋਂਗੇ ਤਾਂ ਈ ਨਿੱਬੜੂ-ਗਾਰਾ ਤਾਂ ਖਤਮ ਹੋ ਚੱਲਿਆ-ਗਾਰਾ ਲਿਆਓ।"

- "ਜਿੰਨਾਂ ਕਹੋਂ!" ਗਾਰੇ ਦਾ ਕੜਾਹੀਆ ਭਰ ਕੇ ਸਿੰਦਾ ਪੌੜੀ ਚੜ੍ਹ ਗਿਆ। ਅਚਾਨਕ ਉਸ ਦੀ ਨਜ਼ਰ ਆਪਣੇ ਛੋਟੇ ਭਾਈ ਸਵਰਨੇ 'ਤੇ ਪਈ। ਉਹ ਬੇਹਾਲ ਹੋਇਆ ਦੂਰੋਂ ਸਿਰਤੋੜ ਭੱਜਿਆ ਆਉਂਦਾ ਸੀ। ਉਸ ਦਾ ਮੱਥਾ ਠਣਕਿਆ।

ਪੈਰਾਂ ਹੇਠੋਂ ਜ਼ਮੀਨ ਫਿਸਕਦੀ ਜਾਪੀ। ਆਪਣਾ ਆਪ ਕੋਠੇ ਤੋਂ ਡਿੱਗਦਾ ਜਾਪਿਆ। ਆਲਾ ਦੁਆਲਾ ਹਲਦੀ ਵਾਂਗ ਪੀਲਾ ਅਤੇ ਧਰਤੀ ਘੁੰਮਦੀ ਦਿਸੀ। ਉਹ ਪੈਰਾਂ ਭਾਰ ਕੋਠੇ 'ਤੇ ਹੀ ਬੈਠ ਗਿਆ।

- "ਇੰਦਰਾ ਸਵਰਨਾ ਆਉਂਦੈ-ਘਰੇ ਸੁੱਖ ਨੂੰ।" ਉਸ ਨੇ ਹੇਠਾਂ ਝਾਕ ਕੇ ਇੰਦਰ ਨੂੰ ਕਿਹਾ। ਉਸ ਦਾ ਮੱਥਾ ਹੋਰ ਜੋਰ ਨਾਲ ਠਣਕਿਆ ਸੀ।

ਅਚਾਨਕ ਸਿੰਦੇ ਦੇ ਮੂੰਹੋਂ ਸੁਣ ਕੇ ਇੰਦਰ ਵੀ ਸੀਤ ਹੋ ਗਿਆ। ਸਿੰਦੇ ਕੇ ਘਰੇ ਕਾਫੀ ਦੇਰ ਤੋਂ ਘਰੇਲੂ ਕਲੇਸ਼ ਚੱਲਦਾ ਆ ਰਿਹਾ ਸੀ। ਮਿਸਤਰੀ ਨੇ ਕੰਮ ਛੱਡ ਕੇ, ਭੱਜੇ ਆ ਰਹੇ ਸਵਰਨੇ ਵੱਲ ਤੱਕਣਾਂ ਸ਼ੁਰੂ ਕਰ ਦਿੱਤਾ। ਸੂਰਜ ਦੀਆਂ ਕਿਰਨਾਂ ਜਿਵੇਂ ਭੱਜੇ ਆ ਰਹੇ ਸਵਰਨੇ ਦੇ ਵਿਚ ਦੀ ਲੰਘ ਰਹੀਆਂ ਸਨ।

- "ਹੇ ਮੇਰਿਆ ਸਤਿਗੁਰਾ! ਸੁੱਖ ਸਾਂਦ ਹੀ ਰੱਖੀਂ।" ਮਿਸਤਰੀ ਨੇ ਰੱਬ ਨੂੰ ਧਿਆਇਆ।

ਸਾਰੇ ਹੇਠਾਂ ਉੱਤਰ ਆਏ।

ਸਵਰਨਾ ਉਹਨਾਂ ਕੋਲ ਆ ਕੇ ਡਿੱਗ ਪਿਆ। ਉਸ ਦੇ ਮੂੰਹ 'ਚੋਂ ਝੱਗ ਡਿੱਗ ਰਹੀ ਸੀ। ਸਾਹ ਇੰਜਣ ਵਾਂਗ ਚੱਲ ਰਿਹਾ ਸੀ। ਉਸ ਨੇ ਆਪਣਾ ਅੱਘੜ ਦੁਘੜਾ ਪਰਨਾਂ ਹੱਥ ਵਿਚ ਹੀ ਘੁੱਟਿਆ ਹੋਇਆ ਸੀ। ਬੁੱਲ੍ਹ ਪੱਤ ਵਾਂਗ ਸੁੱਕੇ ਅਤੇ ਚਿਹਰਾ ਬੱਗਾ ਪੂਣੀਂ ਵਾਂਗ ਹੋਇਆ ਪਿਆ ਸੀ।

- "ਉ਷ੇ ਕੀ ਹੋ ਗਿਆ ਤੈਨੂੰ? ਤੂੰ ਕੋਈ ਦੁਆਈ ਦਉਈ ਤਾਂ ਨੂੰ ਪੀ ਗਿਆ?" ਸ਼ਿੰਦੇ ਨੇ ਉਸ ਨੂੰ ਸ਼ਤੀਰ ਵਾਂਗ ਹਲੂਣਿਆਂ। ਉਹ ਹਰਫਲਿਆ ਪਿਆ ਸੀ।

- "ਬਾਈ....!" ਉਸ ਨੇ ਮਸਾਂ ਹੀ ਮੂੰਹ ਪੱਟਿਆ।

- "ਹਾਂ-ਹਾਂ ਬੋਲ ਕੀ ਗੱਲ ਐ?" ਘਬਰਾਹਟ ਵਿਚ ਸ਼ਿੰਦਾ ਇੱਕ ਤਰ੍ਹਾਂ ਨਾਲ ਚੀਕਿਆ ਸੀ। ਉਸ ਦੀ ਸੱਤਿਆ ਸੂਤੀ ਗਈ ਸੀ।

- "ਬਾਈ....!" ਸਵਰਨਾਂ ਵੀ ਜਵਾਬ ਵਿਚ ਇੱਕ ਤਰ੍ਹਾਂ ਨਾਲ ਚੀਕਿਆ। ਉਸ ਦੇ ਸੁੱਕੇ ਸੰਘ ਵਿਚੋਂ ਘੱਗੀ ਜਿਹੀ ਅਵਾਜ਼ ਨਿਕਲਦੀ ਸੀ।

- "ਬੋਲ ਤਾਂ ਸਹੀ ਕੀ ਹੋ ਗਿਆ?" ਅੱਧਾ ਪਾਗਲ ਹੋਇਆ ਸ਼ਿੰਦਾ ਉਸ ਨੂੰ ਟਾਹਣ ਵਾਂਗ ਹਲੂਣੀਂ ਜਾ ਰਿਹਾ ਸੀ।

- "ਬਾਈ-ਭਾਬੀ ਮਰਗੀ....!" ਕਹਿ ਕੇ ਸਵਰਨੇ ਨੇ ਸਾਰਿਆਂ ਦੇ ਹੱਥਾਂ ਦੇ ਤੋਤੇ ਉਡਾ ਦਿੱਤੇ।

- "ਹੋ ਵਾਹਿਗੁਰੂ....!" ਮਿਸਤਰੀ ਦੇ ਮੂੰਹ 'ਚੋਂ ਅਚਾਨਕ ਨਿਕਲਿਆ। ਸਾਰੇ ਹੀ ਇਕਦਮ ਠੱਠੰਬਰ ਜਿਹੇ ਗਏ ਸਨ। ਕਿਸੇ ਨੂੰ ਕੁਝ ਸੁੱਝ ਨਹੀਂ ਰਿਹਾ ਸੀ। ਚੌਂਧੀ ਜਿਹੀ ਲੱਗ ਗਈ ਸੀ। ਉਹ ਬੁੱਤਾਂ ਵਾਂਗ ਇੱਕ ਦੂਸਰੇ ਵੱਲ ਸੁੰਨੇ ਸੁੰਨੇ ਜਿਹੇ ਤੱਕ ਰਹੇ ਸਨ।

ਘਰ ਵਾਲਿਆਂ ਨੇ ਤਾਂ ਸਵਰਨੇ ਨੂੰ ਇਹ ਕਹਿ ਕੇ ਤੋਰਿਆ ਸੀ ਕਹੀਂ, "ਘਰੇ ਬੋੜੀ ਗੜਬੜ ਹੈ-ਹੋਰ ਕੋਈ ਗੱਲ ਨਹੀਂ।" ਪਰ ਨਰਮ ਉਮਰ ਦੇ ਸਵਰਨੇ ਨੂੰ ਇਹ ਸਦਮਾਂ ਅਸਹਿ ਸੀ। ਉਸ ਨੇ ਸੱਚ ਦੱਸਣਾ ਹੀ ਸਹੀ ਸਮਝਿਆ। ਝੂਠ ਬੋਲਣ ਲਈ ਉਸ ਦੀ ਜ਼ਮੀਰ ਨੇ ਇਜਾਜ਼ਤ ਹੀ ਨਹੀਂ ਦਿੱਤੀ ਸੀ। ਸ਼ਾਇਦ! ਸੱਚ ਦਿਲ ਪਾੜ ਕੇ ਬਾਹਰ ਆ ਗਿਆ ਸੀ। ਉਹ ਪਿਆ ਤੇਈਏ ਤਾਪ ਦੇ ਮਰੀਜ਼ ਵਾਂਗ ਕੰਬ ਰਿਹਾ ਸੀ, ਧਰਤੀ 'ਤੇ ਲਿਟਿਆ, ਰੋਈ ਜਾ ਰਿਹਾ ਸੀ।

- "ਇੰਦਰਾ....! ਇਹਨੂੰ ਪਾਣੀ ਪਿਆਓ....!" ਮਿਸਤਰੀ ਨੇ ਕਿਹਾ।

ਦਿਹਾੜੀਏ ਨੇ ਪਾਣੀ ਲਿਆ ਕੇ ਦਿੱਤਾ। ਸ਼ਿੰਦੇ ਨੇ ਕੰਬਦੇ ਹੱਥਾਂ ਨਾਲ ਸਵਰਨੇ ਦੇ ਮੂੰਹ ਨੂੰ ਲਾ ਦਿੱਤਾ। ਜੋ ਉਸ ਨੇ ਅੱਧਾ ਕੁ ਤਾਂ ਪੀ ਲਿਆ ਅਤੇ ਅੱਧਾ ਕੁ ਬਰਾਛਾਂ ਰਾਹੀਂ ਥੱਲੇ ਢੁੱਲ੍ਹ ਗਿਆ।

- "ਜੁਆਨਾਂ ਗੱਲ ਕੀ ਹੋਈ-ਇਹ ਤਾਂ ਦੱਸ ?" ਸਿਆਣੀ ਉਮਰ ਦੇ ਮਿਸਤਰੀ ਨੇ ਮੌਕਾ ਸਾਂਭਿਆ। ਹੰਦੇ ਮਿਸਤਰੀ ਦੀ ਅੱਧਬੱਗੀ ਦਾਹੜੀ 'ਚੋਂ ਸਿਆਣਪ ਦੀ ਭਾਅ ਮਾਰ ਰਹੀ ਸੀ। ਉਹ ਅਫਸੋਸਿਆ ਜਿਹਾ, ਸੰਜੀਦਾ ਹੋਇਆ ਖੜ੍ਹਾ ਸੀ।

- "ਕੁਇੱਕਛਾਸ ਪੀ ਗਈ-ਤੇ ਨਾਲੇ ਤਿੰਨਾਂ ਕੁੜੀਆਂ ਨੂੰ ਪਿਆਤੀ।" ਦੱਸ ਕੇ ਸਵਰਨੇ ਨੇ ਹਾਲਾਤਾਂ ਦੀ ਹੋਰ ਜੱਖਣਾਂ ਪੱਟ ਦਿੱਤੀ।

- "ਬਖਸ਼ ਮਾਲਕਾ!" ਮਿਸਤਰੀ ਦਾ ਅੰਦਰ ਕੰਬਿਆ।

- "ਕੁੜੀਆਂ ਵੀ ਮਰਗੀਆਂ ?" ਸ਼ਿੰਦੇ ਦੇ ਪੈਰ ਘੁਕਣ ਲੱਗ ਪਏ।

- "ਦੋ ਤਾਂ ਮਰਗੀਆਂ ਸੀ-ਇੱਕ ਅਜੇ ਜਿਉਂਦੀ ਸੀ-ਊ ਤਾਂ ਭਾਬੀ ਵੀ ਜਿਉਂਦੀ ਸੀ-ਪਰ ਹਾਲਤ ਬਹੁਤ ਖਰਾਬ ਸੀ-ਮੈਨੂੰ ਮੈਦ ਐ- !" ਸਵਰਨੇ ਨੇ ਹੌਲੀ ਹੌਲੀ ਗੱਲ ਸਿਰੇ ਲਾਈ। ਅਸਲੀ ਗੱਲ ਕਹਿਣ ਲਈ ਸ਼ਾਇਦ ਉਸ ਕੋਲ ਸਾਹਸ ਨਹੀਂ ਸੀ। ਉਹ ਗੱਲ ਪੂਰੀ ਨਾ ਕਹਿ ਸਕਿਆ।

ਸ਼ਿੰਦੇ ਸਾਹਮਣੇ ਧਰਤੀ ਘੁਕ ਰਹੀ ਸੀ।

ਉਸ ਨੇ ਜਲਦੀ ਜਲਦੀ ਲਿੱਬੜੇ ਹੋਏ ਕੱਪੜੇ ਬਦਲੇ ਅਤੇ ਸਕੂਟਰ ਚੁੱਕ ਤੁਰ ਪਿਆ। ਸਵਰਨਾ ਅਤੇ ਸ਼ਿੰਦਾ ਸਕੂਟਰ 'ਤੇ ਹਵਾ ਹੋਏ ਜਾ ਰਹੇ ਸਨ।

ਮਿਸਤਰੀ ਨੂੰ ਇੰਦਰ ਨੇ ਤੌਰ ਦਿੱਤਾ ਅਤੇ ਆਪ ਕੁਲਦੀਪ ਸਿੰਘ ਬਰਾੜ ਅਤੇ ਗੁਰਮੇਲ ਸਿੰਘ ਗਿੱਲ ਨੂੰ ਲੈ ਕੇ, ਜੀਪ ਵਿਚ ਸਵਾਰ ਹੋ ਕੇ ਸ਼ਿੰਦੇ ਦੇ ਪਿੰਡ ਨੂੰ ਰਵਾਨਾ ਹੋ ਗਏ। ਗਿੱਲ ਅਤੇ ਬਰਾੜ ਇਲਾਕੇ ਦੇ ਬਾਰਸੂਫ਼ ਆਦਮੀ ਸਨ। ਯਾਰਾਂ ਦੀ ਥਾਂ ਜਾਨ ਵਾਰਨ ਵਾਲੇ ਝੰਡੇ ਹੇਠਲੇ ਬੰਦੇ ਸਨ।

ਉਹ ਸਾਰੇ ਤਕਰੀਬਨ ਇੱਕੋ ਸਮੇਂ ਹੀ ਪਿੰਡ ਪਹੁੰਚੇ। ਘਰ ਵਿਚ ਜਾ ਕੇ ਵੇਖਿਆ ਤਾਂ ਹਾਬੜ ਮੱਚੀ ਪਈ ਸੀ। ਤਿੰਨ ਬੱਚੀਆਂ ਮਰ ਚੁੱਕੀਆਂ ਸਨ ਅਤੇ ਸਿੰਦੇ ਦੀ ਭਾਬੀ ਕੁਲਵਿੰਦਰ ਅਜੇ ਸਹਿਕ ਰਹੀ ਸੀ। ਤਿੰਨ ਮਾਸੂਮ ਬੱਚੀਆਂ ਦੀਆਂ ਲਾਸ਼ਾਂ ਫਾਮੋਸ਼, ਬੇਸੁੱਧ, ਬੇਫ਼ਿਕਰ ਅਤੇ ਅਹਿਲ ਪਈਆਂ ਸਨ। ਤਿੰਨ ਕਲੀਆਂ ਖਿੜਨ ਤੋਂ ਪਹਿਲਾਂ ਹੀ ਸੜ ਗਈਆਂ ਸਨ। ਕਿਸੇ ਨੂੰ ਸਮਝਣ ਤੋਂ ਅਸਮਰੱਥ ਜ਼ਮਾਨੇਂ ਦੀ ਬਲੀ ਚੜ੍ਹ ਗਈਆਂ ਸਨ। ਕੀ ਲੋਹੜ੍ਹਾ ਸੀ ?

ਅੱਤ ਕਹਿਰਾਂ ਭਰਿਆ ਸੀਨ ਦੇਖ ਕੇ ਸਾਰਿਆਂ ਦੇ ਕਾਲਜੇ ਜਿਵੇਂ ਜੰਗਾਲਿਆ ਕਿੱਲ ਖੁੱਭ ਗਿਆ ਸੀ। ਉਹ ਕਸੀਸ ਜਿਹੀ ਵੱਟੀ, ਘਬਰਾਏ ਖੜ੍ਹੇ ਸਨ।

- "ਘਬਰਾਉਣ ਨਾਲ ਕੁਛ ਨੂੰ ਬਣਨਾਂ-ਡਾਕਟਰ ਬੁਲਾਓ!" ਗਿੱਲ ਨੇ ਜਿਵੇਂ ਉਡਣ ਲੱਗੇ ਸਮੇਂ ਦੇ ਖੰਭ ਫੜ ਲਏ ਸਨ। ਉਸ ਦੀਆਂ ਮੁੱਛਾਂ ਦੇ ਕੁੰਢ ਕਿਸੇ ਗਹਿਰੀ ਸੋਚ ਦਾ ਹੁੰਗਾਰਾ ਭਰ ਰਹੇ ਸਨ।

ਕੋਈ ਡਾਕਟਰ ਵੱਲ ਭੱਜ ਗਿਆ।

ਪਿੰਡ ਦਾ ਸਿੱਖਿਆ ਸਿਖਾਇਆ ਡਾਕਟਰ ਪਹੁੰਚ ਗਿਆ। ਆਉਣਸਾਰ ਉਸ ਨੇ ਮਾਸੂਮ ਬੱਚੀਆਂ ਨੂੰ ਤਾਂ ਮਿਤਕ ਕਰਾਰ ਦੇ ਦਿੱਤਾ ਅਤੇ ਕੁਲਵਿੰਦਰ ਕੌਰ ਬਾਰੇ ਉਸ ਨੇ ਕਿਹਾ, "ਇਸ ਨੂੰ ਸ਼ਹਿਰ ਲੈ ਜਾਓ ਤਾਂ ਕੋਈ ਬਚਣ ਦੀ ਉਮੀਦ ਹੈ।"

—"ਡਾਕਟਰਾ, ਜੇ ਤੂੰ ਮੇਰਾ ਧਰਮ ਦਾ ਭਰਾ ਅੰਤ ਤਾਂ ਮੇਰੇ ਕੋਈ ਮਰਨ ਆਲਾ ਟੀਕਾ ਲਾ ਦੇ-ਮੈਂ ਵੀਰ ਮੇਰਿਆ ਜਿਉਣਾ ਨ੍ਹੀਂ ਚਾਹੁੰਦੀ...!" ਸਹਿਕਦੀ ਹੋਈ ਕੁਲਵਿੰਦਰ ਨੇ ਮਸਾਂ ਹੀ ਡਾਕਟਰ ਨੂੰ ਆਖਿਆ। ਉਸ ਦਾ ਸਰੀਰ ਜਵਾਬ ਦਿੰਦਾ ਲੱਗਦਾ ਸੀ।

—"ਟੈਮ ਨਾ ਲਾਓ-ਜਲਦੀ ਕਰੋ! ਇਹਨੂੰ ਸ਼ਹਿਰ ਲੈ ਜਾਓ-ਨਹੀਂ ਤਾਂ ਗੱਲ ਵਿਤੋਂ ਬਾਹਰ ਹੋਜੂ!" ਕਹਿ ਕੇ ਡਾਕਟਰ ਆਪਣਾ ਬੈਗ ਚੁੱਕ ਤੁਰ ਗਿਆ। ਉਥੇ ਖੜ੍ਹਨਾ ਉਸ ਲਈ ਸ਼ਾਇਦ ਅਸਹਿ ਸੀ। ਉਸ ਦੀ ਸਹਿਣਸ਼ੀਲਤਾ ਮਾਰ ਖਾ ਗਈ ਲੱਗਦੀ ਸੀ ਅਤੇ ਉਹ ਦਿਲੋਂ ਬੇਦਿਲ ਹੋ ਗਿਆ ਲੱਗਦਾ ਸੀ।

ਪਿੰਡ ਵਿਚੋਂ ਟਰੈਕਟਰ-ਟਰਾਲੀ ਲਿਆਂਦੀ ਗਈ।

ਕੁਲਵਿੰਦਰ ਨੂੰ ਵਿਚ ਲੱਦਿਆ ਅਤੇ ਤੁਰ ਗਏ।

ਟਰੈਕਟਰ ਡਰਾਈਵਰ ਆਪਣਾ ਪੂਰਾ ਤਾਣ ਲਾ ਰਿਹਾ ਸੀ। ਪਰ ਕੁਲਵਿੰਦਰ, "ਮੈਂ ਨਹੀਂ ਬਚਣਾ ਚਾਹੁੰਦੀ-ਮੇਰੇ ਮਰਨ ਆਲਾ ਟੀਕਾ ਲੁਆ ਦਿਓ।" ਕਹਿੰਦੀ ਕਹਿੰਦੀ ਰਾਹ ਵਿਚ ਹੀ ਸੁਆਸ ਤਿਆਰ ਗਈ। ਉਸ ਦੀਆਂ ਅੱਧ-ਖੁੱਲ੍ਹੀਆਂ ਅੱਖਾਂ ਖੜ੍ਹੀਆਂ ਸਨ। ਜਿਵੇਂ ਕਿਸੇ ਨੂੰ ਦੇਖਣ ਲਈ ਤਰਸ ਰਹੀਆਂ ਹੋਣ। ਦਿਲ ਦੀ ਧੜਕਣ ਬੰਦ ਹੋ ਚੁੱਕੀ ਸੀ। ਨਬਜ਼ਾਂ ਟੁੱਟ ਚੁੱਕੀਆਂ ਸਨ ਅਤੇ ਭੌਰ ਉਡਾਰੀ ਮਾਰ ਗਿਆ ਸੀ। ਮੰਜੇ 'ਤੇ ਪਈ ਲਾਅਸ਼ ਸ਼ਾਇਦ ਅਜੇ ਹੋਰ ਖੱਜਲ ਛੁਆਰੀ ਦੀ ਉਡੀਕ ਵਿਚ ਸੀ।

—"ਟਰਾਲੀ ਮੋੜੋ ਭਾਈ-ਇਸ ਵਿਚਾਰੀ ਵਿਚ ਹੁਣ ਕੁਛ ਨ੍ਹੀਂ ਰਿਹਾ-ਬਾਧੂ ਡਾਕਦਾਰ ਈ ਖੁਆਰ ਕਰਨਗੇ।" ਕੁਲਵਿੰਦਰ ਦੀਆਂ ਅੱਧ-ਖੁੱਲ੍ਹੀਆਂ ਅੱਖਾਂ ਬੰਦ ਕਰਦੀ ਹੋਈ ਉਸ ਦੀ ਸੱਸ ਹਰ ਕੌਰ ਨੇ ਘੋਰ ਦੁੱਖ ਨਾਲ ਕਿਹਾ।

—"ਹੈਂ....!" ਸਾਰਿਆਂ ਦੇ ਜਿਵੇਂ ਸਾਹ ਸੂਤੇ ਗਏ ਸਨ। ਉਹ ਇੱਕ ਦਮ ਇੱਧਰ ਨੂੰ ਝਾਕੇ ਸਨ।

ਫੈਰ! ਟਰਾਲੀ ਮੋੜ ਲਈ ਗਈ। ਕਿਉਂਕਿ ਹੁਣ ਲੀਹ ਕੁੱਟਣ ਦਾ ਕੋਈ ਛਾਇਦਾ ਨਹੀਂ ਸੀ, ਸੱਪ ਤਾਂ ਲੰਘ ਚੁੱਕਾ ਸੀ! ਭਾਵੀ ਸੀ, ਜੋ ਬੀਤ ਚੁੱਕੀ ਸੀ! ਇੱਕ ਭਾਣਾ ਸੀ, ਜੋ ਵਰਤ ਚੁੱਕਾ ਸੀ! ਕਿਸੇ ਦੇ ਵੱਸ ਨਹੀਂ ਰਹੀ ਸੀ। ਬੇਵਸੀ ਗੱਲ ਹੋ ਗਈ ਸੀ!

ਟਰਾਲੀ ਪਿੰਡ ਪਹੁੰਚ ਗਈ।

ਅੱਧਾ ਪਿੰਡ ਇਕੱਠਾ ਹੋ ਗਿਆ ਸੀ। ਲਾਅਸ਼ ਵਾਲਾ ਮੰਜਾ ਥੱਲੇ ਉਤਾਰਿਆ ਗਿਆ।

- "ਅੰਦਰ ਲੈ ਚੱਲੋ।" ਸ਼ਿੰਦੇ ਨੇ ਆਖਿਆ।

- "ਲਾਅਸ਼ ਨੂੰ ਘਰ ਅੰਦਰ ਨਹੀਂ ਲੈ ਕੇ ਜਾਂਦੇ ਹੁੰਦੇ, ਭਾਈ!" ਕਿਸੇ ਸਿਆਣੀ ਬੁੜ੍ਹੀ ਨੇ ਮੱਤ ਦਿੱਤੀ। ਅੱਖਾਂ ਪੂੰਝ ਕੇ ਨੱਕ ਸੁਣਕਿਆ।

- "ਇਹ ਘਰ ਨਹੀਂ ਕਬਰਸਤਾਨ ਐਂ...! ਅੰਦਰ ਲੈ ਚੱਲੋ ਜਦੋਂ ਮੈਂ ਕਿਹੈ...!" ਸ਼ਿੰਦਾ ਕਿਸੇ ਭਿਆਨਕ ਬਿਜਲੀ ਵਾਂਗ ਕੜਕਿਆ ਸੀ।

ਬੁੜ੍ਹੀ ਦੜ ਵੱਟ ਗਈ।

ਲਾਸ਼ ਨੂੰ ਅੰਦਰ ਲੈ ਗਏ।

ਗਿੱਲ ਹੋਰਾਂ ਨੇ ਮਾਮਲਾ ਦਬਾਉਣ ਦੀ ਖਾਤਰ ਪੰਚਾਇਤ ਇਕੱਠੀ ਕਰ ਲਈ।

ਪਹਿਲੇ ਬੋਲ ਹੀ ਪੰਚਾਇਤ ਇਕੱਤਰ ਹੋ ਗਈ।

- "ਜੋ ਕੁਛ ਹੋਇਆ ਭਾਈ ਮਾੜਾ ਈ ਹੋਇਆ-ਪਰ ਹੁਣ ਸਸਕਾਰ ਕਰੋ ਤੇ ਗੱਲ 'ਤੇ ਮਿੱਟੀ ਪਾਓ।" ਸੱਠਾਂ ਸਾਲਾਂ ਨੂੰ ਪਹੁੰਚੇ ਸੁੱਘੜ ਸਿਆਣੇ ਸਰਪੰਚ ਨੇ ਦੁੱਖ ਭਰੀ ਹਮਦਰਦੀ ਪ੍ਰਗਟਾਈ। ਮੂੰਹ 'ਤੇ ਪਈਆਂ ਝੁਰੜੀਆਂ ਇਕ ਦਮ ਸੁੰਗੜ ਜਿਹੀਆਂ ਗਈਆਂ ਸਨ। ਉਹ ਕਿਸੇ ਸੁਆਲ ਵਿਚ ਉਲਝਿਆ ਜਿਹਾ ਪਿਆ ਸੀ।

- "ਮਿੱਟੀ ਕਿਮੇਂ ਪਉ ਸਰਪੈਂਚਾ? ਇਉਂ ਘਰ ਘਰ ਹੋਣ ਲੱਗ ਪਈ ਤਾਂ ਜਹਾਨ 'ਚ ਤਾਂ ਪਰਲੋਂ ਆ ਜਾਓ।" ਇਕ ਪਾਸੇ ਬੈਠਾ ਸ਼ਿੰਦੇ ਦੇ ਤਾਏ ਦਾ ਲੜਕਾ ਬੁੱਕਣ ਸਿੰਘ ਟੱਲ ਵਾਂਗ ਖੜਕਿਆ। ਜਿਵੇਂ ਕਿਸੇ ਗੁੱਸੇ ਨਾਲ ਉਹ ਇਕ ਦਮ ਬੁੜ੍ਹੀਕਿਆ ਸੀ। ਲੋਕੀ ਉਸ ਨੂੰ ਆਮ ਤੌਰ 'ਤੇ "ਨੁੇਰੀ" ਆਖਦੇ ਸਨ। ਉਹਨਾਂ ਦੀ ਸ਼ਿੰਦੇ ਕੇ ਘਰ ਨਾਲ ਕਾਢੀ ਚਿਰ ਤੋਂ ਖੜਕਦੀ ਆ ਰਹੀ ਸੀ। ਹੋਰ ਕੁਝ ਤਾਂ ਉਹ ਕਦੀ ਕਰ ਨਹੀਂ ਸਕਿਆ ਸੀ। "ਕਾਮਰੇਟਾਂ" ਨਾਲ ਪੰਗਾ ਲੈਣਾ ਉਹ ਡੂਮਣੇ ਮਖਿਆਲ ਨੂੰ ਛੇੜਨ ਬਰਾਬਰ ਸਮਝਦਾ ਸੀ।

- "ਇਹਨਾਂ ਸਾਲੇ ਬੇਡਮਾਕਿਆਂ ਦਾ ਕੀ ਐ? ਮਾਰ ਕੇ ਪਰ੍ਹਾਂ ਕਰਨਗੇ! ਜੇ ਉੱਂ ਜਾਨ ਬਖਸ਼ੀ ਕਰ ਦਿੱਤੀ ਤਾਂ ਲੱਤ ਬਾਂਹ ਤਾਂ ਜਰੂਰ ਘਸਾ ਕੇ ਵੱਡਣਗੇ।" ਉਹ ਆਪਣੇ ਅੰਦਰ ਆਪ ਹੀ ਸੋਚ ਲਿਆ ਕਰਦਾ ਸੀ। ਪਰ ਅੱਜ ਉਹ ਉਸ ਦੀ ਜਾੜ੍ਹ ਹੇਠ ਮਸਾਂ ਆਏ ਸਨ। ਜਿਸ ਲਈ ਉਹ ਕੀਮਤੀ ਸਮਾਂ ਸਮਝ ਕੇ ਕੜਾਕਾ ਪਾਉਣਾ ਚਾਹੁੰਦਾ ਸੀ। ਕਿਸੇ ਕੀਮਤ ਉਪਰ ਵੀ ਉਹ ਸੁਨਿਹਰੀ ਮੌਕਾ ਹੱਥੋਂ ਗੁਆਉਣਾ ਨਹੀਂ ਚਾਹੁੰਦਾ ਸੀ।

- "ਪੰਚੈਤ ਰੱਬ ਵਰਗੀ ਹੁੰਦੀ ਐ ਭਾਈ-ਜਿਮੇਂ ਕਹਿੰਦੀ ਐ-ਮੰਨ ਲਵੋ !" ਦੂਰੋਂ ਕਿਸੇ ਬਜ਼ੁਰਗ ਨੇ ਕਿਹਾ। ਉਸ ਦੇ ਹੱਥ ਵਿਚ ਮਾਲਾ ਸੀ। ਬੱਗੀ ਬੀਬੀ ਦਾਹੜ੍ਹੀ 'ਚੋਂ ਨੂਰ ਵਰ੍ਹੁ ਰਿਹਾ ਸੀ।
- "ਤੂੰ ਵਿਚੋਂ ਕੀ ਲੈਣੈ ਬਾਬਾ ? ਸਾਡਾ ਘਰ ਦਾ ਮਸਲੈ-ਤੂੰ ਆਬਦਾ ਰਾਮ ਰਾਮ ਕਰ ਬਹਿ ਕੇ !" ਨੁੰਗੀ ਜਿਵੇਂ ਬਾਬੇ ਦੇ ਗਲ 'ਤੇ ਚੜ੍ਹ ਗਿਆ ਸੀ।
- "ਜੇ ਭਾਵੈ ਕਰਤਾਰ !" ਕਹਿੰਦਾ ਬਜ਼ੁਰਗ ਬਾਬਾ ਮਾਲਾ ਫੇਰਦਾ ਤੁਰ ਗਿਆ।
- "ਹੋਰ ਤੂੰ ਕੀ ਕਰੇਂਗਾ ?" ਇੱਕ ਬੇਵੱਸ ਜਿਹਾ ਹੋਇਆ ਪੰਚਾਇਤ ਮੈਂਬਰ ਦੀਵੇ ਦੀ ਲਾਟ ਵਾਂਗ ਭੜ੍ਹਕਿਆ ਸੀ।
- "ਮਿੰਬਰਾ ! ਇਹ ਮਾਮਲਾ ਪੰਚੈਤ ਦੇ ਸੁਲਝਾਉਣ ਦਾ ਨਹੀਂ-ਇਹਨੂੰ ਪੁਲਸ ਹਵਾਲੇ ਕਰੋ !" ਨੁੰਗੀ ਨੇ ਸਾਰੀ ਪੰਚਾਇਤ ਨੂੰ ਨਿਕੰਮੀ ਕਰਾਰ ਦੇ ਦਿੱਤਾ।
- ਸਾਰਾ ਪਿੰਡ ਫਾਮੋਸ਼ ਸੁਣ ਰਿਹਾ ਸੀ। ਇਕ ਦਮ ਸੰਨਾਟਾ ਛਾਇਆ ਹੋਇਆ ਸੀ। ਇਕ ਦੂਜੇ ਦੇ ਸਾਹ ਵੀ ਸਾਫ਼ ਸੁਣਾਈ ਦੇ ਰਹੇ ਸਨ।
- "ਸ਼ੇਰਾ ਪੰਚੈਤ ਧੱਕੀਦੀ ਨੂੰ ਹੁੰਦੀ !" ਇਕ ਮੈਂਬਰ ਨੇ ਨੁੰਗੀ ਨੂੰ ਮੱਤ ਦਿੱਤੀ।
- "ਪੰਚੈਤ ਕਿਹੜਾ ਤਾਇਆ ਅਸਮਾਨੋਂ ਉਤਰੀ ਐ ? ਬੰਦਿਆਂ ਦੀ ਪੰਚੈਤ ਐ-ਜਿਹਨਾਂ ਨਾਲ ਨਿੱਤ ਖਾਨੇ ਪੀਨੇ ਐਂ !" ਖਾਣ ਪੀਣ ਦੀ ਤੜ੍ਹ ਪਾ ਕੇ ਬੁੱਕਣ ਨੇ ਪੰਚਾਇਤ ਖੂੰਜੇ ਲਾ ਦਿੱਤੀ।
- "ਤੂੰ ਕਹਿਣਾ ਕੀ ਚਾਹੁੰਨੈ ?" ਵਿਹੜੇ ਵਿਚੋਂ ਬਣੇ ਮੈਂਬਰ ਨੇ ਆਪਣੀ ਜ਼ੁਬਾਨ ਖੋਲ੍ਹੀ।
- "ਬਹੁੜੀ ਉਏ ਜਹਾਨਾ ! ਸਾਡੀ ਜੂਠ ਖਾਣ ਆਲੀ ਝੜ੍ਹੰਮ ਸਾਬੋਂ ਸੁਆਲ ਪੁੱਛਦੀ ਐ !" ਨੁੰਗੀ ਦੇ ਜਿਵੇਂ ਸੱਤੀਂ ਕੱਪੜੀਂ ਅੱਗ ਲੱਗ ਗਈ ਸੀ।
- ਸਾਰਾ ਪਿੰਡ ਬੁੱਕਣ 'ਤੇ ਹੈਰਾਨ ਸੀ। ਪਰ ਚੁੱਪ ਸੀ। ਇਸ ਮਨਹੂਸ ਸਮੇਂ 'ਤੇ ਬਲਦੀ 'ਤੇ ਤੇਲ ਪਾਉਣਾ ਸ਼ੋਭਾ ਨਹੀਂ ਦਿੰਦਾ ਸੀ।
- "ਹੱਦ ਹੋਗੀ ਯਾਰ ! ਸਾਡੇ ਜਿਤਾਏ ਚੂਹੜੇ ਈ ਨੂੰ ਮਾਨ ?" ਨੁੰਗੀ ਨੇ ਚੁੱਪ ਤੋੜੀ।
- "ਮੂੰਹ ਬੰਦ ਕਰ ਮੁੰਡਿਆ !" ਮੈਂਬਰਨੀਂ ਸੂਈ ਕੁੱਤੀ ਵਾਂਗ ਨੁੰਗੀ ਨੂੰ ਪਈ।
- "ਮੂੰਹ ਤਾਂ ਮੈਂ ਤਾਈ ਬੰਦ ਕਰ ਲੈਨੈ-ਪਰ ਮੈਨੂੰ ਇਹ ਵੀ ਦੱਸ ਬਈ ਪੰਚੈਤ ਹੁੰਦੀ ਕਾਹਦੇ ਆਸਤੇ ਐ ? ਇਨਸਾਫ਼ ਕਰਨ ਆਸਤੇ ਜਾਂ ਬੇਨਸਾਫ਼ੀ ਆਸਤੇ ?"
- "ਕੀ ਮਤਲਬ ?" ਸਰਪੰਚ ਨੇ ਪੁੱਛਿਆ।

- "ਮਤਬਲ ਤਾਂ ਇਹ ਐ ਬਈ ਬਿਆਹ ਕਰਵਾਓ-ਜੁਆਕ ਜੰਮੋਂ-ਫਿਰ ਸਾਰਿਆਂ ਨੂੰ ਕੁਛ ਖੁਆ ਕੇ ਮਾਰ ਦਿਓ ਤੇ ਪੰਚੈਤ ਸ਼ਾਬਾਸ਼ੇ ਸ਼ਾਬਾਸ਼ੇ ਕਰੀ ਜਾਵੇ ?" ਨੁੰਗੀ ਨੇ ਡੱਜੂਲ ਮਗਜ਼ਮਾਰੀ ਸ਼ੁਰੂ ਕਰ ਦਿੱਤੀ।

- "ਤੂੰ ਸ਼ੇਰਾ ਕਹਿਣਾ ਕੀ ਚਾਹੁੰਨੈਂ ?" ਇਕ ਮੈਂਬਰ ਨੇ ਅਫੀਰ ਫੈਸਲਾ ਲੈਣਾ ਚਾਹਿਆ। ਟਾਂਡਿਆਂ ਜਾਂ ਭਾਂਡਿਆਂ ਵਾਲੀ ਵਿਚ ਉਹ ਪੈਣਾ ਨਹੀਂ ਚਾਹੁੰਦਾ ਸੀ।

- "ਗੱਲ ਮਿੰਬਰ ਸਾਹਬ ਸਾਫ ਐ-ਬਈ ਕਰਮੇਂ ਨੇ ਭਾਬੀ ਨੂੰ ਤੇ ਸਾਡੀਆਂ ਭਤੀਜੀਆਂ ਨੂੰ ਕੁਛ ਦਿੱਤੈ-ਉਸੇ ਨੇ ਮਾਰੀਐਂ !" ਨੁੰਗੀ ਨੇ ਭੌਣ ਤੋਂ ਲਾਹ ਦਿੱਤੀ।

- "ਉਹ ਤਾਂ ਲੁੱਦੇਆਣੇ ਰਹਿੰਦੇ !" ਸਰਪੰਚ ਨੇ ਫੱਟ ਗੱਲ ਮੋੜੀ।

- "ਲੁੱਦੇਆਣਾ ਕਿਹੜਾ ਮਰੀਕਾ ਐ ਸਰਪੈਂਚਾ ? ਕਤਲ ਕਰਨ ਆਸਤੇ ਤਾਂ ਲੋਕ ਫੌਜਾਂ 'ਚੋਂ ਭੱਜ ਕੇ ਆ ਕੇ ਬੰਦੇ ਮਾਰ ਜਾਂਦੇ ਐ !" ਨੁੰਗੀ ਨੇ ਸਰਪੰਚ ਨੂੰ ਇੱਟ ਦਾ ਜਵਾਬ ਪੱਥਰ ਨਾਲ ਦਿੱਤਾ। ਗੱਲ ਰੜਕਾਈ। ਕਿਉਂਕਿ ਸਰਪੰਚ ਦੇ ਮਾਮੇਂ ਦੇ ਪੁੱਤ ਨੇ ਫੌਜ ਵਿਚੋਂ ਭੱਜ ਕੇ ਕਤਲ ਕਰ ਦਿੱਤਾ ਸੀ, ਆਪਣੇ ਪਿਉ ਦਾ ਬਦਲਾ ਠੋਕ ਕੇ ਲਿਆ ਸੀ ਅਤੇ ਹਾਜ਼ਰੀ ਵੀ ਸਮੇਂ ਸਿਰ ਜਾ ਦਿੱਤੀ ਸੀ। ਜਿਸ ਕਰਕੇ ਉਹ ਕੇਸ ਦਰਜ ਹੋਣ ਦੇ ਬਾਵਜੂਦ ਵੀ ਬਗੀ ਹੋ ਗਿਆ ਸੀ। ਤਾਜ਼ੀਰਾਤੇ ਹਿੰਦ ਦੇ ਤਹਿਤ, ਦਫ਼ਾ 302 ਦੇ ਅਧੀਨ ਲਿਖੀ ਐਫ. ਆਈ. ਆਰ. (ਫਾਸਟ ਇੰਨਫਾਰਮੇਸ਼ਨ ਰਿਪੋਰਟ) ਪੁਲੀਸ ਦੇ ਥੱਪੜ ਮਾਰ ਗਈ ਸੀ। ਮਿਹਰਬਾਨ ਜੱਜ ਪੁਲੀਸ ਦੇ ਫਿਲਾਫ਼ ਕਾਫ਼ੀ ਪਿੱਟਿਆ ਸੀ। ਉਸ ਨੇ ਆਪਣੇ ਅੱਧਰਾਂ ਸਿਰ ਦੇ ਵਾਲ ਆਪ ਹੀ ਪੱਟੇ ਸਨ।

ਪੰਚਾਇਤ ਸਮੇਤ ਸਾਰਾ ਪਿੰਡ ਹੀ ਸ਼ਾਂਤ ਸੀ। ਪਰ ਬੁੱਕਣ ਸਿੰਘ ਨੁੰਗੀ ਆਪਣੀ ਹੁੰਦੀ ਜਿੱਤ 'ਤੇ ਪੂਰਾ ਬਾਗੋਬਾਗ ਸੀ।

- "ਪਿੰਡਾ ਹੁਣ ਕੀ ਹੋਣਾ ਚਾਹੀਦੇ ?" ਸਰਪੰਚ ਨੇ ਸਾਰੇ ਪਿੰਡ ਵੱਲ ਬੇਥਵੀ ਗੱਲ ਸੁੱਟੀ।

- "ਕਰਨ ਦਿਓ ਜਿਮੇਂ ਕਰਦੇ ਐ-ਘਰ ਦਾ ਘਰ ਐ-ਡਹਿ ਕੇ ਮਰਦੇ ਐ ਤਾਂ ਮਰਨ ਦਿਓ !" ਕਿਸੇ ਨੇ ਕਿਹਾ। ਨੁੰਗੀ ਨੂੰ ਪਤਾ ਨਹੀਂ ਲੱਗ ਸਕਿਆ ਸੀ ਕਿ ਇਤਨੇ ਇਕੱਠ ਵਿਚ ਇਹ ਕੌਣ ਆਖ ਗਿਆ ਸੀ? ਨਹੀਂ ਤਾਂ ਖਾਧੀ ਭੁੱਕੀ ਉਸ ਨੂੰ ਪੂਰਾ ਵਕੀਲ ਬਣਾਈ ਬੈਠੀ ਸੀ।

- "ਲੈ ਪਿੰਡਾ! ਗੱਲ ਸਾਡੇ ਵਿਤੋਂ ਬਾਹਰ ਐ-ਹੁਣ ਨੁੰਗੀ ਹੀ ਕਰੇ ਜੋ ਕਰਦੈ !" ਮਾਯੂਸ ਸਰਪੰਚ ਨੇ ਪਿੰਡ ਨੂੰ ਸੰਬੋਧਨ ਕੀਤਾ। ਨੇਕੀ ਬਦੀ ਤੋਂ ਪ੍ਰਤੱਖ ਹਾਰ ਖਾ ਗਈ ਸੀ। ਵੀਹਾਂ ਸਾਲਾਂ ਤੋਂ ਸਰਬ ਸੰਮਤੀ ਨਾਲ ਬਣਦੇ ਹੋਏ ਸਰਪੰਚ ਨੇ ਹੱਥ ਖੜ੍ਹੇ ਕਰ ਦਿੱਤੇ।

ਨੁੰਗੀ ਚਾਂਭੜਾਂ ਮਾਰਦਾ ਅਲੋਪ ਹੋ ਗਿਆ।

ਬਰਾੜ ਨੇ ਕੌੜ ਬੋਤੇ ਵਾਂਗ ਦੰਦ ਪੀਹੇ। ਦੰਦਾਂ 'ਚੋਂ ਇੰਜ ਅਵਾਜ਼ ਆਈ ਸੀ, ਜਿਵੇਂ ਮਿਸਤਰੀ ਦਾਤੀ ਦੇ ਦੰਦੇ ਕੱਢਦੈ! ਬਿਗਾਨੇ ਪਿੰਡ ਵਿਚ ਉਸ ਦੀ ਕੋਈ ਪੇਸ਼ ਨਹੀਂ ਗਈ ਸੀ।

-"ਇਹਦੇ ਆਲਾ ਕੰਮ ਕਰੋ-ਬਾਕੀ ਫੇਰ ਦੇਖਾਂਗੇ।" ਗਿੱਲ ਨੇ ਹਲਕੇ ਸਾਹਣ ਵਾਂਗ ਮੂੰਹ 'ਚੋਂ ਝੱਗ ਸੁੱਟੀ। ਕੋਹੜ ਕਿਰਲੇ ਜਿੱਡੀ ਮੁੱਛ ਦੇ ਕੁੰਢ ਨੂੰ ਉਸ ਨੇ ਰੱਸੀ ਵਾਂਗ ਵੱਟ ਚਾਹੜ੍ਹਿਆ ਸੀ, "ਇਹਨੂੰ ਚੱਕੋ ਸਿੰਗਾਂ 'ਤੇ ਮੇਰੇ ਸਾਲੇ ਨੂੰ...!"

-"ਹੈਂ ਬਈ! ਕੰਮ ਕੱਢੋ ਬਿਨਾਂ ਸਰਨਾ ਨ੍ਹੀ-ਇਹ ਕੋਈ ਹੋਰ ਪੰਗਾ ਖੜ੍ਹਾ ਕਰੂ।" ਇੰਦਰ ਨੇ ਕਿਹਾ। ਲੰਡੀ ਜਿਹੀ ਮੁੱਛ ਉਸ ਨੇ ਵੱਟ ਦੇ ਦੇ ਕੇ ਭੋਰ ਲਈ ਸੀ।

ਬਰਾੜ, ਗਿੱਲ ਅਤੇ ਇੰਦਰ ਦੀ ਸਲਾਹ ਖਤਮ ਹੋਣ ਤੋਂ ਪਹਿਲਾਂ ਹੀ ਬੁੱਕਣ ਸਿੰਘ ਨ੍ਹੇਰੀ ਫਰੀਦਕੋਟ ਸਦਰ ਠਾਣੇ ਪਹੁੰਚ ਗਿਆ।

ਦਰਵਾਜ਼ੇ ਦੀ ਛਾਂ ਥੱਲੇ ਪਹਿਰਾ ਦੇ ਰਿਹਾ ਸੰਤਰੀ ਫਿਰ ਵੀ ਮੁੜ੍ਹਕੋ ਮੁੜ੍ਹਕੀ ਹੋਇਆ ਪਿਆ ਸੀ। ਬੰਦੂਕ ਪਿੱਛੇ ਕਰੀ ਉਹ ਅੜਬ ਕੁੱਕੜ ਵਾਂਗ ਟੱਪ ਟੱਪ ਪੈਰ ਮਾਰ ਰਿਹਾ ਸੀ। ਪਿੱਠ ਪਿੱਛੋਂ ਵਰਦੀ ਪਸੀਨੇ ਨਾਲ ਤਰਬਤਰ ਸੀ। ਪਰ ਅੱਗਿਓਂ ਉਸ ਨੇ ਢਿੱਡ ਤੱਕ ਬਟਨ ਖੋਲ੍ਹੁ ਰੱਖੇ ਸਨ। ਉਸ ਦੇ ਲੰਮੇ ਮੂੰਜ ਵਾਲੇ ਸਿਰ 'ਤੇ ਕੁੱਲੇ ਵਾਲੀ ਪੱਗ ਚਿਪੀ ਜਿਹੀ ਪਈ ਸੀ।

-"ਕਿੱਧਰ ਨੂੰ ਧੁੱਸ ਦੇਈ ਜਾਨੈਂ ਉਏ-ਇਹ ਗੁਰਦੁਆਰੇ...?" ਮੁੰਨਿਆਂ ਮੂੰਹ ਬੋਕ ਵਾਂਗ ਖੋਲ੍ਹੁ ਕੇ ਸੰਤਰੀ ਬੁੱਕਣ ਨੂੰ ਪਿਆ।

ਅਸਲ ਵਿਚ ਸੋਚਾਂ ਵਿਚ ਡੁੱਬੇ ਬੁੱਕਣ ਨੂੰ ਪਤਾ ਹੀ ਨਹੀਂ ਲੱਗਿਆ ਸੀ ਕਿ ਉਹ ਠਾਣੇ ਅੰਦਰ ਦਾਖਲ ਹੋ ਗਿਆ ਸੀ।

-"ਸੰਤਰੀ ਜੀ ਸਾਸਗੀਕਾਲ!" ਨ੍ਹੇਰੀ ਨੇ ਹੱਥ ਜੋੜ ਕੇ ਕਿਹਾ।

-"ਮੈਂ ਸਿੱਖ ਨਹੀਂ ਹਿੰਦੂ ਆਂ-ਨਮਸਤੇ ਆਖ!" ਪੰਜਾਬ ਦੇ ਬਦਲੇ ਹਾਲਾਤਾਂ ਨਾਲ ਸੰਤਰੀ ਵੀ ਬਦਲ ਗਿਆ ਲੱਗਦਾ ਸੀ। ਉਹ ਇੱਕ ਸਿੱਖ ਤੋਂ "ਨਮਸਤੇ" ਅਖਵਾ ਕੇ ਹੇਠੀ ਕਰਨੀ ਚਾਹੁੰਦਾ ਸੀ। ਉਸ ਨੇ ਇਕ ਤਰ੍ਹਾਂ ਨਾਲ ਹੁਕਮੀਆ ਕਿਹਾ ਸੀ।

-"ਨਮਸਤੇ ਮਾਲਕੋ! ਤੁਸੀਂ ਭਾਵੇਂ ਬਾਪੂ ਕਹਾ ਲਵੋ! ਬੋਡਾ ਪੰਜਾਬ 'ਤੇ ਰਾਜ ਐ-ਜੋ ਮਰਜ਼ੀ ਐ ਕਰੋਂ!" ਨ੍ਹੇਰੀ ਪੂਰਾ ਬੇਸ਼ਰਮ ਬੰਦਾ ਸੀ। ਇੱਕ ਮਤਲਬ-ਪ੍ਰਸਤ, ਮਤਲਬੀ ਲਈ ਸਿੱਖੀ ਕੋਈ ਮਾਹਨਾ ਨਹੀਂ ਰੱਖਦੀ ਸੀ। ਸਿੱਖੀ ਦੀ ਮਹੱਤਤਾ ਤਾਂ ਇੱਕ ਸਿੱਖ ਹੀ ਜਾਣ ਸਕਦਾ ਸੀ। ਨ੍ਹੇਰੀ ਤਾਂ ਕੁੱਤੇ ਵਾਂਗ ਪੂਛ ਹਿਲਾ ਰਿਹਾ ਸੀ।

- "ਮਾਲਕੇ ਚਾਰ ਕਤਲ ਹੋ ਗਏ!" ਨੁੰਗੀ ਨੇ ਆਪਣੇ ਵੱਲੋਂ ਪੂਰਾ ਤਾਣ ਲਾ ਕੇ ਦੱਸਿਆ ਸੀ। ਡੱਬੀਆਂ ਵਾਲਾ ਪਰਨਾ ਉਸ ਨੇ ਦੁਬਾਰੇ ਖੋਲ੍ਹ ਕੇ ਬੰਨ੍ਹਿਆਂ ਸੀ।
- "ਕਤਲ ਤਾਂ ਹੁੰਦੇ ਈ ਰਹਿੰਦੇ ਐ!" ਸੰਤਰੀ ਨੇ ਬੜੇ ਅਰਾਮ ਨਾਲ ਆਖਿਆ ਸੀ, "ਰਾਤ ਅੱਤਵਾਦੀਆਂ ਨੇ ਬਾਰਾਂ ਭਈਏ ਮਾਰ ਦਿੱਤੇ ਤੇ ਉਸ ਤੋਂ ਬਾਅਦ ਇੱਕ ਠਾਣੇ ਨੂੰ ਪੈ ਨਿਕਲੇ-ਛੋਕਰੀ ਯਹਾਵੇ ਤਿੰਨ ਬੰਦੇ ਉਥੇ ਸਾਡੇ ਮਾਰਗੇ!" ਉਸ ਨੇ ਬੜੇ ਅਰਾਮ ਨਾਲ ਦੱਸਿਆ।
- "ਹਲਾ...!" ਨੁੰਗੀ ਹੈਰਾਨ ਸੀ।
- "ਜਦੋਂ ਲੋਟ ਲੱਗਦੈ ਉਹ ਸਾਡੇ ਮਾਰ ਜਾਂਦੇ ਐ-ਜਦੋਂ ਸਾਡੇ ਕੋਈ ਧੱਕੇ ਚੜ੍ਹਦੇ-ਅਸੀਂ ਗਾਂਹਾਂ ਕਰ ਦਿੰਨੇ ਐਂ!" ਸੰਤਰੀ "ਉਹਨਾਂ" ਅਤੇ "ਆਪਣੇ" ਬੰਦਿਆਂ ਵਿਚ ਫਰਕ ਸਮਝਦਾ ਸੀ। ਸ਼ਾਇਦ ਉਸ ਨੂੰ ਇਹ ਨਹੀਂ ਪਤਾ ਸੀ ਕਿ ਮਰਦੀ ਤਾਂ ਅਕਸਰ "ਮਾਨੁੱਖਤਾ" ਹੀ ਸੀ।
- "ਪਰ ਮੌਤੀਆਂ ਆਲੀ ਸਰਕਾਰ ਇਹ ਕੋਈ ਅੱਤਬਾਦੀਆਂ ਦਾ ਕੇਸ ਨਹੀਂ!" ਨੁੰਗੀ ਨੇ ਬੜੇ ਠਰੰਮੇਂ ਨਾਲ ਆਖਿਆ। ਉਹ ਅੱਖਾਂ ਮੀਟ ਮੀਟ ਕੇ ਖੋਲ੍ਹ ਰਿਹਾ ਸੀ।
- "ਹੋਰ ਕਾਹਦੈ?" ਸੰਤਰੀ ਨੇ ਸੁਭਾਇਕੀ ਜਾਣਕਾਰੀ ਲੈਣੀ ਜਾਇਜ਼ ਸਮਝੀ।
- "ਮੇਰੇ ਚਾਚੇ ਦੇ ਪੁੱਤ ਨੇ ਆਬਦੀ ਘਰਾਂਆਲੀ ਤੇ ਤਿੰਨ ਕੁੜੀਆਂ ਨੂੰ ਕੁਛ ਦੇ ਕੇ ਮਾਰਤਾ!" ਨੁੰਗੀ ਨੇ ਨੇੜੇ ਹੋ ਕੇ ਸੰਤਰੀ ਦੇ ਕੰਨ ਵਿਚ ਆਖਿਆ।
- ਬੁੱਕਣ ਦੀ ਗੱਲ 'ਤੇ ਸੰਤਰੀ ਨੇ ਧਿਆਨ ਨਾਲ ਉਸ ਵੱਲ ਦੇਖਿਆ।
- "ਤਾਂ ਤੂੰ ਚਾਚੇ ਦੇ ਮੁੰਡੇ 'ਤੇ ਰਪਟ ਲਿਖਾਉਣ ਆਇਐ?"
- "ਹਾਂ ਜੀ....!"
- "ਤੇਰੀ ਉਹਦੇ ਨਾਲ ਕੋਈ ਲਾਗ ਡਾਟ ਐ?" ਚਾਰ ਸਾਲਾਂ ਤੋਂ ਪੁਲੀਸ ਵਿਚ ਕੰਮ ਕਰਦੇ ਆ ਰਹੇ ਸੰਤਰੀ ਨੇ ਉਸ ਦਾ ਅੰਦਰ ਟੋਹਿਆ।
- "ਲਾਗ ਡਾਟ ਜੀ ਵੀ ਮਾੜੀ ਜਿਹੀ ਹੈਗੀ ਐ ਜੀ-ਪਰ ਕੰਨਿਆਂ ਦੇ ਕਤਲ? ਬਾਖਰੂ ਬਾਖਰੂ-ਧਰਤੀ ਕੰਬ ਜਾਂਦੀ ਐ ਸਰਕਾਰ ਜੀ-ਮੈਂ ਤਾਂ ਕਿਹੜੇ ਬਾਗ ਦੀ ਮੂਲੀ ਐਂ?" ਨੁੰਗੀ ਆਪਣੀਆਂ ਗੱਲਾਂ ਦਾ ਸੰਤਰੀ ਉਤੇ ਚਲਦਾ ਜਾਂਦਾ ਸਪੱਸ਼ਟ ਤੱਕ ਰਿਹਾ ਸੀ। ਉਸ ਨੇ ਆਪਣੇ ਆਪ ਨੂੰ ਬਾਪੀ ਦਿੱਤੀ।
- "ਫੈਰ ਛੱਡ! ਅਸਲ ਗੱਲ ਕਰ!" ਸੰਤਰੀ ਬੋਲਿਆ।
- "ਹੁਕਮ ਗੌਰਮਿਲਟ ਜੀ?" ਨੁੰਗੀ ਨੇ ਦੋਨੋਂ ਹੱਥ ਬੰਨ੍ਹ ਦਿੱਤੇ।

- "ਮੇਰੇ ਮੂਹਰੇ ਹੱਥ ਬੰਨ੍ਹੀ ਜਾਨੈ-ਮੈਂ ਹਨੂਮਾਨ ਦੇਵਤੇਂ...?" ਸੰਤਰੀ ਨੇ ਉਸ ਨੂੰ ਧੱਡਾ ਜਿਹਾ ਮਾਰਿਆ। ਸੰਤਰੀ ਨੂੰ ਪ੍ਰਤੀਤ ਹੋਇਆ ਕਿ ਜਿਵੇਂ ਉਸ ਨੇ ਨੁੰਗੀ ਦੇ ਨਹੀਂ, ਕਿਸੇ ਪਠੋਰੇ ਦੇ ਮਾਰਿਆ ਹੋਵੇ!

- "ਬੋਲ ਕੇ ਦੱਸੋ ਸਰਕਾਰ!"

- "ਸਾਡੀ ਫੀਸ...?"

- "ਆਹ ਲਓ ਜਨਾਬ-ਮੈਂ ਤੁਹਾਥੋਂ ਨਾਬਰ ਆਂ...?" ਨੁੰਗੀ ਨੇ ਇਕ ਦਸਾਂ ਦਾ ਨੋਟ ਸੰਤਰੀ ਨੂੰ ਦਿੰਦੇ ਆਖਿਆ।

- "ਇਹਦਾ ਤਾਂ ਅਧੀਆ ਵੀ ਨੂੰ ਆਉਣਾ-ਇਕ ਮਾਂਚੋ ਠੇਕੇ ਆਲੇ ਫੇਰੇ ਦੇਈ ਜਾਂਦੇ ਐ-ਨਿੱਤ ਮਹਿੰਗੀ-ਨਿੱਤ ਮਹਿੰਗੀ-ਦੱਸ ਮਹਾਤੜ ਕੀ ਕਰਨ?" ਸੰਤਰੀ ਨੁੰਗੀ ਅੱਗੇ ਪੁਲਸ ਵਾਲਾ ਨਹੀਂ, ਮੰਗਤਾ ਬਣਿਆਂ ਖੜ੍ਹਾ ਸੀ।

- "ਆਹ ਲਓ ਮਾਲਕੋ-ਹੁਣ ਨਾ ਆਖਿਓ-ਅੰਦਰ ਜਾ ਕੇ ਵੀ ਤੜਕਾ ਲਾਉਣੈ।" ਨੁੰਗੀ ਨੇ ਇਕ ਦਸ ਦਾ ਨੋਟ ਸੰਤਰੀ ਨੂੰ ਹੋਰ ਦਿੰਦਿਆਂ ਕਿਹਾ।

- "ਅੰਦਰ ਤਾਂ ਦੇਸੀ ਘਿਉ ਦਾ ਈ ਤੜਕਾ ਲੱਗ੍ਹ-ਸਾਡਾ ਤਾਂ ਦਸੌਗੀ ਨਾਲ ਈ ਸਰ ਗਿਆ।" ਦਸਾਂ ਦਸਾਂ ਦੇ ਦੋ ਨੋਟ ਜੇਬ ਵਿਚ ਪਾਉਂਦਾ ਸੰਤਰੀ ਬੋਲਿਆ। ਉਸ ਨੇ ਆਪਣੀ ਬੁਨੈਣ ਦੇ ਅੰਦਰ ਜੇਬ ਲੁਆਈ ਹੋਈ ਸੀ। ਸੰਤਰੀ ਪੂਰਾ ਘਤਿੱਤੀ ਸੀ। ਇਕ ਵਾਰ ਸਪੈਸ਼ਲ ਸਟਾਫ ਵੱਲੋਂ ਤਲਾਸ਼ੀ ਹੋਣ 'ਤੇ ਉਸ ਦਾ ਇਕ ਮਿੱਤਰ ਸਸਪੈਂਡ ਕਰ ਦਿੱਤਾ ਗਿਆ ਸੀ। ਸੰਤਰੀ ਉਦੋਂ ਤੋਂ ਹੀ ਹੁਸ਼ਿਆਰ ਰਹਿੰਦਾ ਸੀ।

ਬੁੱਕਣ ਸਿੰਘ ਨੁੰਗੀ ਹਨੇਰੀ ਵਾਂਗ ਹੀ ਅੰਦਰ ਚਲਾ ਗਿਆ।

ਮੁਣਸ਼ੀ ਕੁਝ ਲਿਸਟਾਂ ਜਿਹੀਆਂ ਤਿਆਰ ਕਰ ਰਿਹਾ ਸੀ। ਪੱਗ ਲਾਹ ਕੇ ਉਸ ਨੇ ਸਾਹਮਣੇ ਮੇਜ਼ 'ਤੇ ਰੱਖੀ ਹੋਈ ਸੀ। ਪੀਚੀ ਜਿਹੀ ਗੰਢ ਵਾਲੀ ਜੂੜੀ ਵਾਲੇ ਸਿਰ 'ਤੇ ਲਾਲ ਫਿਫਟੀ ਜੀਭਾਂ ਮਾਰਦੀ ਨਜ਼ਰ ਆਉਂਦੀ ਸੀ। ਉਸ ਦੀਆਂ ਘੁੱਟੀਆਂ ਜਿਹੀਆਂ ਨਾਸਾਂ 'ਚੋਂ ਸਾਹ ਅੜ ਅੜ ਕੇ ਬਾਹਰ ਆ ਰਿਹਾ ਸੀ। ਰੱਸੀ ਨਾਲ ਬੰਨ੍ਹੀ ਦਾਹੜ੍ਹੀ ਕਰਕੇ ਉਸ ਦਾ ਮੂੰਹ ਸੁੱਜਿਆ ਜਿਹਾ ਨਜ਼ਰ ਆਉਂਦਾ ਸੀ।

- "ਸਾਸਰੀਕਾਲ-ਸਰਦਾਰ ਸਾਹਬ!" ਉਸ ਨੇ ਵੱਡੀ ਸਾਰੀ "ਸਾਸਰੀਕਾਲ" ਕਿਹਾ।

- ".....।" ਲਿਖਣਾ ਵਿਚੇ ਹੀ ਡੱਡ ਕੇ ਮੁਣਸ਼ੀ ਨੇ ਕਹਿਰ ਭਰੀਆਂ ਅੱਖਾਂ ਨਾਲ ਨੁੰਗੀ ਵੱਲ ਤੱਕਿਆ। ਕੁਝ ਪੁੱਛਣ ਤੋਂ ਪਹਿਲਾਂ ਹੀ ਉਹ ਬੁੱਕਣ ਦਾ ਅੰਦਰ ਫਰੋਲ ਲੈਣਾ ਚਾਹੁੰਦਾ ਸੀ। ਫਾਈਲ ਉਪਰ ਪੈਨ ਸੁੱਟ ਕੇ ਉਹ ਕੁਰਸੀ ਉਪਰ ਖਿਲਰ ਕੇ ਜਿਹੇ ਬੈਠ ਗਿਆ।

- "ਬੋਲ ?" ਲੰਬਾ ਸਾਹ ਲੈ ਕੇ ਉਸ ਨੇ ਉੱਗਲ ਨਾਲ ਰੱਸੀ ਢਿੱਲੀ ਕਰਨ ਦਾ ਯਤਨ ਕੀਤਾ।

ਬੁੱਕਣ ਸਿੰਘ ਉਰੜ੍ਹ "ਨੂੰਗੀ" ਨੇ ਸਾਰੀ ਕਹਾਣੀ ਕਹਿ ਸੁਣਾਈ।

ਮੁਣਸ਼ੀ ਨੇ ਬੜੇ ਅਰਾਮ ਨਾਲ ਸੁਣੀ ਸੀ।

ਮਨਯੜਤ ਕਹਾਣੀ ਨੂੰਗੀ ਨੇ ਬੜੇ ਅਰਾਮ ਨਾਲ ਮੁਣਸ਼ੀ ਦੇ ਦਿਮਾਗ ਵਿਚ ਫਿੱਟ ਕਰ ਦਿੱਤੀ। ਕੇਥ ਦਾ ਉਲਝਾਅ ਦੇਖ ਕੇ ਮੁਣਸ਼ੀ ਨੇ ਠਾਣੇਦਾਰ ਨੂੰ ਬੁਲਾਇਆ।

ਠਾਣੇਦਾਰ ਹਾਜ਼ਰ ਸੀ।

- "ਮਾਲਕੇ 'ਨਸਾਫ ਕਰ ਦਿਓ-ਕੰਨਿਆਂ ਦੀਆਂ ਲਾਅਸ਼ਾਂ ਦੇਖ ਕੇ ਮੇਰਾ ਤਾਂ ਸਰੀਰ ਜਿਲੂੰ ਜਿਲੂੰ ਕਰੀ ਜਾਂਦੇ-ਬੋਡੇ ਤੇ ਮੇਰੇ ਸੰਨ੍ਹ ਰੱਬ ਐ!" ਨੂੰਗੀ ਨੇ ਰੋਣਹਾਕਾ ਮੂੰਹ ਬਣਾ ਕੇ ਕਿਹਾ। ਸੌਂ ਸੌਂ ਦੇ ਚਾਰ ਨੋਟ ਉਸ ਨੇ ਤਾਸ ਦੀ ਸਰ ਵਾਂਗ ਮੇਜ਼ 'ਤੇ ਟਿਕਾਅ ਦਿੱਤੇ।

- "ਮੇਰੇ ਸਹੁਰੇ ਜੱਟਾਂ ਨੂੰ ਲਕਸ਼ਮੀ ਵੀ ਨਹੀਂ ਸਾਂਭਣੀ ਆਉਂਦੀ।" ਮੁਣਸ਼ੀ ਨੇ ਨੋਟਾਂ ਵੱਲ ਤੱਕਦਿਆਂ ਕਿਹਾ। ਫਿਰ ਉਸ ਨੇ ਦਰਾਜ਼ ਵਿਚ ਰੱਖ ਕੇ ਦਰਾਜ਼ ਬੰਦ ਕਰ ਦਿੱਤਾ। ਬੰਦ ਹੋਣ ਵੇਲੇ ਲੱਕੜ ਦੇ ਦਰਾਜ਼ ਨੇ "ਚੀਕੂੰ-ਚੀਕੂੰ" ਜਿਹਾ ਕੀਤਾ। ਜਿਵੇਂ ਮੁਣਸ਼ੀ ਨੂੰ ਗਾਲੂਂ ਕੱਢ ਰਿਹਾ ਹੋਵੇ।

- "ਪੈਸ਼ਲ ਛਟਾਪ ਭੇਜੋਗੇ ਸਰਕਾਰ?" ਨੂੰਗੀ 'ਸ਼ਪੈਸ਼ਲ ਸਟਾਫ' ਨੂੰ ਬਹੁਤ ਵੱਡਾ ਮੰਨਦਾ ਸੀ।

- "ਮੁੱਖ ਮੰਤਰੀ ਨਾ ਭੇਜ ਦੇਈਏ?" ਮੁਣਸ਼ੀ ਬੋਲਿਆ। ਨੂੰਗੀ ਬਾਹਰ ਨਿਕਲ ਆਇਆ।

-----ਕਾਂਡ ਦੂਜਾ-----

ਤਿੱਖੜ ਦੁਪਿਹਰ ਪੁਲਸ ਦਾ ਭਰਿਆ ਟਰੱਕ ਪਿੰਡ ਵਿਚ ਪਹੁੰਚ ਗਿਆ।

ਸਿਪਾਹੀ ਅਰਾਮ ਨਾਲ ਨਹੀਂ, ਸਗੋਂ ਛਾਲਾਂ ਮਾਰ ਕੇ ਟਰੱਕ ਵਿਚੋਂ ਉਤਰੇ ਸਨ। ਲਾਲ ਪੱਗਾਂ ਵਾਲਿਆਂ ਦਾ ਜਿਵੇਂ ਪਿੰਡ ਵਿਚ ਹੜ੍ਹ ਆ ਗਿਆ ਸੀ। ਚੁੱਪ ਚਾਪ ਘੂਰਦੀਆਂ ਅੱਖਾਂ ਨਾਲ ਸਿਪਾਹੀ ਮੁੱਛਾਂ ਨੂੰ ਤਾਅ ਦੇ ਰਹੇ ਸਨ। ਜਿਵੇਂ ਉਹ ਕਿਸੇ ਕਤਲ ਕੇਸ 'ਤੇ ਨਹੀਂ, ਜੰਝ ਆਏ ਸਨ।

ਪੁਲੀਸ ਨੇ ਪਿੰਡ ਦੇ ਕਿਸੇ ਬੰਦੇ ਨੂੰ ਭੇਜ ਕੇ ਚੌਕੀਦਾਰ ਨੂੰ ਬੁਲਾਇਆ।

ਚੌਕੀਦਾਰ ਹਾਜ਼ਰ ਹੋ ਗਿਆ।

ਦੋ ਸਿਪਾਹੀ ਅਤੇ ਚੌਕੀਦਾਰ ਸਰਪੰਚ ਵੱਲ ਨੂੰ ਘੱਲ ਦਿੱਤੇ ਗਏ।

ਸਾਰੀ ਪੁਲੀਸ ਧਰਮਸਾਲਾ ਵਿਚ ਬੈਠ ਗਈ।

ਨੰਬਰਦਾਰ ਦੇ ਘਰੋਂ ਦੋ ਬਾਲਟੀਆਂ ਦੁੱਧ ਦੀਆਂ ਪਹੁੰਚ ਗਈਆਂ। ਸਾਰੀ ਪੁਲਸ ਦੁੱਧ ਵੱਲ ਨੂੰ ਹੋ ਗਈ। ਗਰਮ ਗਰਮ ਦੁੱਧ ਦੇ ਲਗਾਤਾਰ ਦੋ ਗਿਲਾਸ ਪੀਣ ਕਾਰਨ ਠਾਣੇਦਾਰ ਦੀ ਪੱਗ ਦੇ ਲੜ ਪਸੀਨੇ ਨਾਲ ਭਿੱਜ ਗਏ ਸਨ।

ਬਾਲਟੀ ਵਿਚ ਬਾਲਟੀ ਫਸਾ ਕੇ ਨੰਬਰਦਾਰ ਨੇ ਗਿਲਾਸ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ।

- "ਹੋਰ ਕੋਈ ਹੁਕਮ ਹਜ਼ੂਰ ?" ਪੁਲਸ ਦਾ 'ਦੱਲਾ' ਨੰਬਰਦਾਰ ਠਾਣੇਦਾਰ ਨੂੰ ਪੁੱਛ ਰਿਹਾ ਸੀ। ਉਸ ਦੇ ਮੂੰਹ 'ਤੇ ਕੋਈ ਇਲਤ ਨੱਚ ਰਹੀ ਸੀ।

- "ਫੇਰ ਕਿਤੇ ਦੱਸਾਂਗੇ।" ਠਾਣੇਦਾਰ ਨੇ ਉਸ ਨੂੰ ਝਾੜ ਕੇ ਜਿਹੇ ਰੱਖ ਦਿੱਤਾ। ਉਹ ਬਾਲਟੀਆਂ ਅਤੇ ਗਿਲਾਸ ਲੈ ਕੇ ਤਿੱਤਰ ਹੋ ਗਿਆ।

ਸਰਪੰਚ ਸਮੇਤ ਸਾਰੀ ਪੰਚਾਇਤ ਇਕੱਠੀ ਹੋ ਗਈ ਸੀ।

ਠਾਣੇਦਾਰ ਸਰਪੰਚ ਨੂੰ ਇੱਕ ਪਾਸੇ ਲੈ ਗਿਆ।

ਕਾਫੀ ਦੇਰ ਉਹਨਾਂ ਵਿਚ ਕੋਈ "ਘੁਸਰ-ਮੁਸਰ" ਜਿਹੀ ਹੁੰਦੀ ਰਹੀ। ਪਰ ਕਿਸੇ ਨੂੰ ਕੋਈ ਫਾਸ ਸਮਝ ਨਹੀਂ ਪੈ ਰਹੀ ਸੀ।

- "ਪ੍ਰਛਾਦਾ ਛਕੋਂਗੇ ਹਜ਼ੂਰ ?" ਨੰਬਰਦਾਰ ਨਾਲ ਨੁੰਗੀ ਖੜ੍ਹਾ ਸੀ।

- "ਨਹੀਂ-।" ਠਾਣੇਦਾਰ ਨੇ ਇੱਕੋ 'ਚ ਹੀ ਨਬੇੜ ਦਿੱਤੀ।

- "ਆਪ ਖਾਣਾ ਨੂੰ ਕੁਛ ਕਰਨਾ ਨੂੰ-ਨਾਲ ਸਾਨੂੰ ਵੀ ਭੁੱਖਾ ਮਾਰ੍ਹ।" ਇਕ ਭੁੱਖੀਆਂ ਜਿਹੀਆਂ ਜਾਭਾਂ ਵਾਲਾ ਸਿਪਾਹੀ ਦੂਜੇ ਨੂੰ ਕੰਨ ਵਿਚ ਕਹਿ ਰਿਹਾ ਸੀ।

- "ਇਹਦੇ 'ਚ ਠਾਣੇਦਾਰਾਂ ਆਲੀ ਆਕੜ ਈ ਹੈਨੀ।" ਦੂਜਾ ਬੋਲਿਆ।

- "ਅਗਲੇ ਨਾਲ ਇਉਂ ਮੂੰਹ ਨਾਲ ਮੂੰਹ ਜੋੜ ਕੇ ਗੱਲਾਂ ਕਰੂ-ਜਿਵੇਂ ਠਾਣੇਦਾਰ ਨਹੀਂ, ਵਿਚੋਲਾ ਹੁੰਦੈ।"

- "ਉਏ ਆਪ ਰੱਜੇ ਘਰ ਦਾ ਹੈਗਾ-ਕਾਸੇ ਦੀ ਟੋਟ ਨਹੀਂ ਘਰੇ-ਪਰ ਸਾਡੇ ਵੱਲੀਂ ਵੀ ਦੇਖੇ ਜਿਹੜੇ ਲੱਖਾਂ ਲਾ ਕੇ ਭਰਤੀ ਹੋਏ ਆਂ।" ਇਕ ਲਵਾ ਜਿਹਾ ਸਿਪਾਹੀ ਵੀ ਆਪਣੀ ਵਿਚੇ ਹੀ ਚਲਾ ਗਿਆ। ਉਹ ਬਾਪੂ ਸਿਰ ਚੜ੍ਹਿਆ ਕਰਜ਼ਾ ਛੇਤੀ ਲਾਹ ਦੇਣਾ ਚਾਹੁੰਦਾ ਸੀ। ਘਰ ਦਾ ਫਿਕਰ ਉਸ ਨੂੰ ਤੋੜ ਤੋੜ ਖਾ ਰਿਹਾ ਸੀ।

- "ਚਲੋ ਮੌਕਾ ਦਿਖਾਓ!" ਠਾਣੇਦਾਰ ਨੇ ਪੰਚਾਇਤ ਨੂੰ ਸੰਬੋਧਨ ਕੀਤਾ।

ਪੰਚਾਇਤ ਸਣੇ ਪੁਲਸ ਸ਼ਿੰਦੇ ਕੇ ਘਰ ਨੂੰ ਸਿੱਧੀ ਹੋ ਗਈ। ਪੈਰਾਂ ਦੀ "ਖੜੱਪ-ਖੜੱਪ" ਧਰਤੀ ਦਾ ਸੀਨਾ ਪਾੜਦੀ ਸੀ।

- "ਹੱਥਾਂ 'ਚ ਦੰਬੂਖਾਂ ਫੜ ਕੇ, ਧਰਤੀ ਲਤੜ ਲਤੜ ਤੁਰਦੇ ਐ।" ਕਾਫੀ ਪਿੱਛੇ ਤੁਰੇ ਆ ਰਹੇ ਬਜ਼ੁਰਗ ਨੇ ਦੂਜੇ ਨੂੰ ਕਿਹਾ।

- "ਦੇਖ-ਗਾਂ!" ਦੂਜਾ ਬਜ਼ੁਰਗ ਵੀ ਕਹਿਣਾਂ ਨਾ ਰਹਿ ਸਕਿਆ।

- "ਸਟੇਨਾਂ ਵੀ ਇਹਨਾਂ ਨੂੰ ਖਾੜਕੂਆਂ ਨੇ ਦੁਆਈਐਂ ਚੰਨਣ ਸਿਆਂ-ਨਹੀਂ ਤਾਂ ਬਿਚਾਰਿਆਂ ਕੋਲ ਇਕ ਡਾਂਗ ਤੇ ਇਕ ਟੁੱਟਿਆ ਜਿਆ ਛੈਂਕਲ ਹੁੰਦਾ ਸੀ।" ਕਿਸੇ ਅੱਧਰੂ ਜਿਹੇ ਨੇ ਨਾਲ ਰਲਦਿਆਂ ਕਿਹਾ।

- "ਹੁਣ ਤਾਂ ਭੈਤ੍ਰੂਆ ਮਾਰ ਫੜ ਕੇ-ਕਿਧਰੇ ਛਟੇਨਾਂ-ਕਿਧਰੇ ਖੱਟੇ ਮੋਟਰ ਛੈਂਕਲ-ਚੜ੍ਹਨ ਨੂੰ ਜੀਪਾਂ ਤੇ ਖੁੱਲ੍ਹੇ ਆਡਰ-ਮਾਰੋ ਲੁੱਟੋ ਤੇ ਖਾਓ!" ਬਜ਼ੁਰਗ ਤੋਂ ਪੁਲੀਸ ਦੀ ਤਾਬ ਝੱਲੀ ਨਹੀਂ ਜਾਂਦੀ ਸੀ।

- "ਹੁਣ ਤਾਂ ਚੰਨਣ ਸਿਆਂ ਇਹਨਾਂ ਦੀਆਂ ਬਰਦੀਆਂ ਦੀ ਵੀ ਪੂਰੀ ਠਾਠ ਐ-ਪਹਿਲਾਂ ਲੰਡੇ ਜੇ ਕੱਢੇ ਹੁੰਦੇ ਸੀ ਤੇ ਇਕ ਪਾਈ ਹੁੰਦੀ ਬੂਛਲਟ।"

- "ਹੁਣ ਤਾਂ ਇਹਨਾਂ ਕੋਲੇ ਕਹਿੰਦੇ ਬੈਰਲਸਾਂ ਵੀ ਹੈਗੀਐਂ?" ਦੂਜੇ ਬਜ਼ੁਰਗ ਨੇ ਚੰਨਣ ਸਿੰਘ ਦੇ ਮੂੰਹੋਂ ਗੱਲ ਖੋਹ ਲਈ।

- "ਹੁਣ ਤਾਂ ਭਾਈ ਜੇ ਕੋਈ ਕਹੇ ਬਈ ਇਹਨਾਂ ਕੋਲੇ ਰੱਬ ਐ-ਤਾਂ ਵੀ ਕੋਈ ਚਰਜ ਨਹੀਂ।"

- "ਆਹ ਤੂੰ ਅੱਖੀਂ ਨੂੰ ਦੇਖਿਆ? ਮਾਣੂਕਿਆਂ ਦਾ ਮੁੰਡਾ ਖੇਤ ਰੋਟੀ ਲਿਜਾਂਦਾ ਈ ਚੱਕ ਲਿਆ-ਕਹਿੰਦੇ ਇਹਦੇ ਅੱਤਬਾਦੀਆਂ ਨਾਲ ਸਬੰਧ ਐ-ਪੰਜ ਦਿਨ ਉਹਨੂੰ ਕੁੱਟੀ ਗਏ-ਘੋਟਾ ਲਾਇਆ-ਬੀਹ ਕੁਛ ਕੀਤਾ-ਮੁੰਡਾ ਬਿਚਾਰਾ ਬੇਕਸੂਰ-ਉਹ ਦੱਸੇ ਤਾਂ ਕੀ ਦੱਸੇ? ਅਖੀਰ ਮੁੰਡੇ ਦੇ ਪਿਉ ਨੇ ਜਾ ਕੇ ਪੰਚੈਤ 'ਕੱਠੀ ਕੀਤੀ-ਬੀਹ ਹਜਾਰ ਠਾਣੇਦਾਰ ਨੂੰ ਦਿੱਤਾ-ਤਾਂ ਜਾ ਕੇ ਮੁੰਡੇ ਦੀ ਖਲਾਸੀ ਹੋਈ-ਮਹੀਨਾ ਭਰ ਹਸਪਤਾਲ ਦਾਖਲ ਰਿਹੈ-ਪਰ ਤੁਰਿਆ ਉਹਤੋਂ ਅਜੇ ਨੂੰ ਜਾਂਦਾ-ਰਾਤ ਨੂੰ ਸੁੱਤਾ ਪਿਆ ਡਰ ਕੇ ਡਾਡਾਂ ਮਾਰ ਕੇ ਉਠਦੇ-ਪੰਜ ਦਿਨ ਮੁੰਡੇ ਦੀ ਧੁੱਕੀ ਕੱਢ ਕੇ-ਬੀਹ ਹਜਾਰ ਰੁਪਈਆ ਲੈ ਕੇ ਫੇਰ ਵੀ ਠਾਣੇਦਾਰ ਮੁੰਡੇ ਦੇ ਪਿਉ ਨੂੰ ਬੋਲਦੈ-ਅਖੇ ਹੁਣ ਮੁੰਡੇ ਨੂੰ ਰੋਕ ਕੇ ਰੱਖੀਂ-ਤੇਰੇ ਨਹੀਂ ਪੰਚੈਤ ਦੇ ਮੂੰਹ ਨੂੰ ਛੱਡਤਾ-ਬਈ ਛੱਡਿਆ ਪੰਚੈਤ ਦੇ ਮੂੰਹ ਨੂੰ ਨੂੰ-ਬੀਹ ਹਜਾਰ ਦੇ ਮੂੰਹ ਨੂੰ ਛੱਡਿਐ।" ਗਰਮਾਇਸ਼ ਨਾਲ ਬੋਲਦੇ ਬਜ਼ੁਰਗ ਦੀਆਂ ਨਾੜਾਂ ਆਫਰ ਗਈਆਂ ਸਨ।

- "ਇਹਨਾਂ ਦੇ ਤਾਂ ਚੰਨਣ ਸਿਆਂ ਹੁਣ ਰੱਬ ਯਾਦ ਨੂੰ ਰਿਹਾ।"

- "ਰੱਬ ਨੂੰ ਕੀ ਦਬਾਲ ਐ ਇਹੋ ? ਮੈਂ ਕਹਿਨੈਂ ਇਹਨਾਂ ਨੂੰ ਰੱਬ ਮਿਲਪੇ-ਇਹ ਉਹਦੇ ਚੱਡੇ ਪਾੜ ਦੇਣ !" ਕਹਿੰਦਾ ਕਹਿੰਦਾ ਬਜ਼ੁਰਗ ਹੱਸ ਪਿਆ।

- "ਲੈ ਹੁਣ ਹੋਰ ਸੁਣ ਲੈ ! ਸਾਰੇ ਪਿੰਡ ਨੂੰ ਪਤੈ ਬਈ ਬਹੁ ਖਦ ਦੁਆਈ ਪੀ ਕੇ ਮਰੀ ਐ ਤੇ ਕੁੜੀਆਂ ਨੂੰ ਵੀ ਉਸੇ ਨੇ ਮਾਰਿਐ-ਤੇ ਇਹੋ ਮਾਂ ਦੇ ਚੰਦ ਦੇਖੀਂ ਕੀ ਚੰਦ ਚਾੜ੍ਹਦੇ ਐ !"

- "ਇਹਨਾਂ ਨੂੰ ਕਿਹੜਾ ਪਤਾ ਨਾ ਹੋਊ ? ਸਰਪੈਂਚ ਸਾਹਬ ਨੇ ਸਾਰਾ ਕੁਛ ਦੱਸਤਾ ਹੋਣੈਂ-ਬਈ ਸਾਰਾ ਟੱਬਰ ਬੇਕਸੂਰ ਐ-ਗੱਲ ਵਿਚੋਂ ਕੋਈ ਹੋਰ ਐ !"

- "ਹੈ ਕਮਲਾ ! ਫੇਰ ਇਹਨਾਂ ਨੂੰ ਵਿਚੋਂ ਲੈਣ ਦੇਣ ਨੂੰ ਕੀ ਰੱਖਿਐ ?"

- "ਇਹਨਾਂ ਨੇ ਤਾਂ ਆਬਦਾ ਈ ਘਰਾਟ ਰਾਗ ਗਾਉਣੈਂ !"

- "ਗੁਰਦਿੱਤਿਆ ! ਗੁਰਬਾਣੀ ਕਹਿੰਦੀ ਐ-ਪਾਪਾਂ ਬਾਝਹੁ ਹੋਵੈ ਨਾਹੀ ਮੋਇਆਂ ਸਾਥ ਨਾ ਜਾਈ !" ਚੰਨਣ ਸਿੰਘ ਅਜਿਹੇ ਪੈਸੇ 'ਤੇ ਬੁੱਕਦਾ ਵੀ ਨਹੀਂ ਸੀ। ਇਹ ਗੱਲ ਉਹ ਮੰਨਦਾ ਸੀ ਕਿ ਗ੍ਰਹਿਸਥੀ ਜੀਵਨ ਮਾਇਆ ਬਗੈਰ ਚੱਲ ਨਹੀਂ ਸਕਦਾ ਸੀ। ਪਰ ਕਿਸੇ ਦਾ ਪੇਟ ਕੱਟ ਕੇ ਆਪਣਾ ਪੇਟ ਪਾਲਣਾ ਉਹ 'ਹਰਾਮ' ਸਮਝਦਾ ਸੀ।

- "ਇਹ ਪੁਲਸ ਨੂੰ ਸਾਰੀ ਉਂਗਲ ਨੁੰਗੀ ਦੀ ਐ-ਮੈਂ ਸ਼ਰਤ ਕਰਦੈਂ !" ਅੱਧਰੂ ਨੇ ਜਜ਼ਬਾਤੀ ਹੋ ਕੇ ਕਿਹਾ।

- "..... !" ਸਾਰੇ ਬਜ਼ੁਰਗ ਚੁੱਪ ਸਨ।

- "ਸ਼ਰਤ ਲਾ-ਲੋ !" ਉਹ ਫਿਰ ਬੋਲਿਆ।

- "ਮੈਨੂੰ ਆਹੀ ਤਾਂ ਸਮਝ ਨੂੰ ਆਉਂਦੀ ਬਈ ਨੁੰਗੀ ਨੂੰ ਵਿਚੋਂ ਖੱਟਣ ਕਮਾਉਣ ਨੂੰ ਕੀ ਐ ?" ਬਜ਼ੁਰਗ ਚੰਨਣ ਸਿੰਘ ਨੇ ਚੁੱਪ ਤੌੜੀ, "ਉਹਦੇ ਕਿਹੜਾ ਫੀਤੀ ਲੱਗ ਜਾਣੀ ਅੈਂ ?"

- "ਚੰਨਣ ਸਿਆਂ ਤੂੰ ਨੂੰ ਸਮਝਦਾ ਸਿਆਸਤਾਂ ਨੂੰ-ਪਹਿਲਾਂ ਮਾੜੀ ਮੋਟੀ ਲਾਗ ਢਾਟ ਸੀਗੀ-ਕਾਮਰੇਟਾਂ ਤੋਂ ਡਰਦਾ ਬੋਲਦਾ ਨੂੰ ਸੀ-ਸ਼ਿੰਦੇ ਦੇ ਜੁੱਟ ਵੀ ਸਾਰੇ ਅੱਗ ਲੱਗੜੇ ਐ-ਹੁਣ ਆਹ ਘਾਣੀ ਬੀਤਣੀ ਸੀ ਤੇ ਇਹਦੇ ਕੰਮ ਲੋਟ ਆਉਣਾ ਸੀ !" ਅੱਧਰੂ ਸਾਰੀ ਸਿਆਸਤ ਜਾਣਦਾ ਸੀ।

- "ਇਕ ਆਰੀ ਤਾਂ ਕਾਮਰੇਟਾਂ ਨੇ ਇਹਦੇ ਧੌਲ ਧੱਹਾ ਵੀ ਕੀਤਾ ਸੀ ?" ਚੰਨਣ ਸਿੰਘ ਨੂੰ ਜਿਵੇਂ ਕੁਝ ਯਾਦ ਆ ਗਿਆ ਸੀ।

- "ਉਹ ਤੈਨੂੰ ਮੈਂ ਸੁਣਾਉਨੈਂ-ਤੂੰ ਜਾਣਦੈਂ ਨਾ ਜਗਦੇਵ ਭੂੰਡ ਨੂੰ ?"

- "ਭੂੰਡ ਨੂੰ ਮੈਂ ਭੁੱਲਿਐਂ ?" ਚੰਨਣ ਸਿੰਘ ਨੇ ਲੱਗਦਾ ਮੋੜਾ ਦਿੱਤਾ।

- "ਉਹ ਭਾਈ ਸ਼ਿੰਦੇ ਦਾ ਮਿੱਤਰ ਐ-ਉਹ ਕਿਤੇ ਸ਼ਿੰਦੇ ਨੂੰ ਮਿਲਣ ਆ ਗਿਆ-ਸ਼ਿੰਦਾ ਕਿਤੇ ਰੱਬ ਜਾਣੇ ਘਰੇ ਨ੍ਹੀ ਸੀ-ਹਰ ਕੁਰ ਨੇ ਚਾਹ ਧਰਤੀ-ਜਦੋਂ ਭੂੰਡ ਬਾਹਰ ਨਿਕਲਿਆ ਤਾਂ ਇਹ ਚੌਪਰੀ ਉਹਦੇ ਨਾਲ ਹੀਂਜਰ ਪਿਆ-ਅਖੇ ਹਾਂ-ਹਾਂ ਤੂੰ ਕਬੀਲਦਾਰ ਘਰੇ ਕੀ ਲੈਣ ਆਇਐਂ ? ਬਈ ਤੂੰ ਅੱਡ ਐਂ ਬਿੱਢ ਐਂ-ਤੂੰ ਦੱਸ ਕੀ ਲੈਣੈਂ ?"

- "ਫੇਰ... ?"

- "ਫੇਰ ਕੀ ਵਾਹਵਾ ਤੂੰ-ਤੂੰ ਮੈਂ-ਮੈਂ ਹੋਈ-ਅਗਲੇ ਦਿਨ ਭੂੰਡ ਭਾਈ ਆਕਲੀਏ ਆਲੇ ਜੱਗੇ ਨੂੰ-ਇਕ ਹੋਰ ਐ ਕਾਮਰੇਟ ਬੱਗੀ ਜੀ ਦਾਹੜੀ ਆਲਾ-ਇਕ ਬਿਲਾਸਪੁਰ ਦਾ ਸੀ ਕਰਾੜ ਜਿਆ-ਉਹਨੇ ਤਾਂ ਭਾਈ ਕਰ ਲਿਆਂਦੀ ਹਨੂੰਮਾਨ ਦੀ ਸੈਨਾਂ 'ਕੱਠੀ-ਆ ਪਏ ਪਤੰਦਰ ਫੇਰ ਭਰਿੰਡਾਂ ਮਾਂਗੂੰ-ਜਿੱਥੇ ਪੈਂਦੀ ਐ ਪੈਣ ਦੇ-ਹਰ ਕੁਰ ਨੇ ਵਿਚ ਪੈ ਕੇ ਮਸਾਂ ਹਟਾਏ-ਕਹਿੰਦੀ ਦਾਦੇ ਮਗੌਣਿਓਂ ਮੁੰਡਾ ਮਾਰਨੈਂ ? ਫੇਰ ਭੂੰਡ ਬੋਲਿਆ ਬੇਬੇ ਤੂੰ ਈ ਵਿਚ ਆ ਗਈ-ਨਹੀਂ ਇਹਦੇ ਆਲਾ ਕੰਮ ਅਸੀਂ ਨਬੇੜ ਦੇਣਾ ਸੀ-ਭਾਈ ਭੂੰਡ ਤਾਂ ਜਿਹੜਾ ਜਹਿਰੀ ਸੀ, ਸੀਗਾ ਈ-ਬਿਲਾਸਪੁਰ ਆਲਾ ਲਾਲਾ ਜਿਆ ਈ ਨਾ ਮਾਨ-ਪਤੰਦਰ ਪੈਂਤਰੇ ਲੈ ਲੈ ਪਵੇ-ਅਖੇ ਤੂੰ ਕਾਮਰੇਟਾਂ ਨੂੰ ਸਮਝਦਾ ਕੀ ਐਂ ? ਜਦੋਂ ਭਾਈ ਹਰ ਕੁਰ ਨੇ ਛੁਡਾਇਆ-ਪੱਤਰੇ ਵਾਚ ਗਿਆ-ਮੋਕ ਈ ਪੈਂਦੀ ਜਾਵੇ !"

- "ਬਈ ਜਾਤੇ-ਤੂੰ ਭਰਿੰਡਾਂ ਦੀ ਖੱਖਰ 'ਚ ਕਿਉਂ ਹੱਥ ਪਾਉਨੈਂ ? ਇਕ ਨਾਂ ਭੂੰਡ, ਇਕ ਕਾਮਰੇਟ !"

- "ਘਰ ਦੀ ਇੱਜਤ ਬਚਾਉਂਦਾ ਸੀ ਕਾਮਰੇਟਾਂ ਤੋਂ !" ਬਜੁਰਗ ਨੇ ਵਿਅੰਗ ਕਸਿਆ।

- "ਇਹੋ ਬਚਾਉਂਦਾ ਸੀ ਘਰ ਦੀ ਇੱਜਤ ? ਬਈ ਦੱਸੋ ਕੰਜਰੀ ਮਰਾਸਣ ਨੂੰ ਕੀ ਮਿਹਣਾ ਦਿਊ ?" ਅੱਧਰੜ੍ਹ ਤੱਤਾ ਹੋ ਗਿਆ ਸੀ।

- "ਬਈ ਕੁਛ ਆਖੋ-ਪਰ ਕਾਮਰੇਟ ਇੱਜਤ ਦੇ ਮਾੜੇ ਨ੍ਹੀ-ਮਾਰੋ ਭਾਵੇਂ ਛੱਡੋ !" ਚੰਨਣ ਸਿੰਘ ਨੇ ਕਿਹਾ। ਬਾਂਹਾਂ ਉਲਾਰ ਕੇ ਉਸ ਨੇ ਖਿਲਾਰ ਦਿੱਤੀਆਂ ਸਨ।

- "ਕਾਮਰੇਟ ਇੱਜਤ ਕੀ ? ਕਿਸੇ ਗੱਲੋਂ ਵੀ ਨ੍ਹੀ ਮਾੜੇ !" ਅੱਧਰੜ੍ਹ ਨੇ ਕਾਮਰੇਡਾਂ ਦੀ ਹਮਾਇਤ ਕੀਤੀ।

- "ਤੈਨੂੰ ਹੋਰ ਦੱਸ ਦਿੰਨੈਂ-ਨ੍ਹੇਗੀ ਨੇ ਤਾਂ ਅੱਗ ਲਾਤੀ-ਹੁਣ ਇਹਨੂੰ ਕਾਮਰੇਟ ਬੁਝਾਉਂਦੇ ਦੇਖੀਂ ਕਿਮੋਂ ਐਂ-ਨਾਲੇ ਇੱਕ ਪੈਸਾ ਨਹੀਂ ਦੇਣ ਦਿੰਦੇ !"

- "ਚੰਨਣ ਸਿਆਂ ਤੂੰ ਆਪ ਸਿਆਣੈਂ-ਇਹ ਹੋਰਾਂ ਮਾਂਗੂੰ ਹਾਅਤ ਹੁਅਤ ਘੱਟ ਕਰਦੇ ਐ ਤੇ ਡਮਾਕ ਜਾਅਦੇ ਵਰਤਦੇ ਐ !" ਅੱਧਰੜ੍ਹ, ਕਾਮਰੇਡ ਤਾਂ ਨਹੀਂ ਸੀ ਛੈਰ। ਪਰ ਉਹਨਾਂ ਦੀ ਸਿਫਤ ਦਿਲੋਂ ਕਰਦਾ ਰਹਿੰਦਾ ਸੀ।

- "ਹੁਣ ਖੁੱਭੀ ਦੇਖੀਂ ਕਿਮੇਂ ਕੱਢਦੇ ਐ।"
- "ਇਕ ਭਾਈ ਇਹਨਾਂ 'ਚ ਹੋਰ ਸਿਫਤ ਐ।"
- "ਕੀ ?" ਚੰਨਣ ਸਿੰਘ ਨੇ ਕੰਨ ਚੁੱਕੇ।
- "ਉੰ ਇਹੋ ਇਕ ਦੂਜੇ ਨੂੰ ਮਿਲਣ ਚਾਹੇ ਨਾ ਮਿਲਣ-ਭੀੜ ਪੈਣ 'ਤੇ ਆਹਣ ਮਾਂਗ੍ਰੂੰ 'ਕੱਠੇ ਹੋ ਜਾਂਦੇ ਐ।"
- "ਇਕ ਇਹਨਾਂ ਦੀ ਬੋਲੀ ਮਿੱਠੀ।"
- "ਹਰੇਕ ਨੂੰ ਸਾਬੀ ਸਾਬੀ ਕਰਦਿਆਂ ਦਾ ਮੂੰਹ ਸੁੱਕਦੈ।"
- "ਮੈਂ ਸੁਣਿਐਂ ਇਹੋ ਭੂਤਾਂ ਭਾਤਾਂ ਵੀ ਕੱਢਦੇ ਐ ?" ਚੰਨਣ ਸਿੰਘ ਤੋਂ ਪੁੱਛੇ ਬਗੈਰ ਰਿਹਾ ਨਾ ਗਿਆ।
- "ਇਹ ਤਾਂ ਜੜ ਦਿੰਦੇ ਐ ਕੋਕੇ-ਇਹ ਕੰਮ ਆਹਾ ਭੋਡੀਪੁਰੇ ਆਲਾ ਕਰਦੈ-ਨਾਂ ਤਾਂ ਮੈਂ ਭੁੱਲ ਗਿਆ।" ਅੱਧੱਥੜ੍ਹੇ ਨੇ ਜਵਾਬ ਦਿੱਤਾ।
- ਪਿੰਡ ਵਿਚ ਮੂੰਹਾਂ ਮੂੰਹਾਂ, ਵੱਖੋਂ ਵੱਖ ਗੱਲਾਂ ਹੋ ਰਹੀਆਂ ਸਨ।

-----ਕਾਂਡ ਤੀਜਾ-----

ਜਦੋਂ ਪੰਚਾਇਤ ਸਮੇਤ ਪੁਲੀਸ ਪਹੁੰਚੀ ਤਾਂ ਘਰ 'ਤੇ ਕਹਿਰ ਵਰਿਆ ਹੋਇਆ ਸੀ।

ਬੁੜ੍ਹੀਆਂ ਹੋ ਰਹੀਆਂ ਸਨ। ਕੁਲਵਿੰਦਰ ਦੀ ਸੱਸ ਹਰ ਕੌਰ ਬੜੇ ਵੈਰਾਗ ਭਰੇ ਵੈਣ ਪਾ ਰਹੀ ਸੀ। ਉਹ ਆਪਣੀਆਂ ਪੋਤੀਆਂ ਨੂੰ ਹੋ ਰਹੀ ਸੀ ਜਾਂ ਆਪਣੀ ਨੂੰਹ ਨੂੰ ? ਉਜੜੇ ਘਰ ਨੂੰ ਹੋ ਰਹੀ ਸੀ ਜਾਂ ਅਣਹੋਣੀ ਨੂੰ ? ਸ਼ਾਇਦ ਉਸ ਨੂੰ ਖੁਦ ਨੂੰ ਵੀ ਨਹੀਂ ਪਤਾ ਸੀ! ਉਹ ਵਾਰ ਵਾਰ ਆਪਣੀਆਂ, ਫੁੱਲ ਵਾਂਗ ਕੁਮਲਾਏ ਪੋਤੀਆਂ ਦੇ ਮੂੰਹ ਚੁੰਮ ਰਹੀ ਸੀ। ਬੇਹਾਲ, ਬੇਸੁੱਧ ਉਹ ਵੈਣ ਪਾਉਂਦੀ, ਅੱਖੀਆਂ 'ਚੋਂ ਨੀਰ ਵਗਾ ਰਹੀ ਸੀ। ਉਸ ਦੀਆਂ ਜੋਤਹੀਣ ਅੱਖਾਂ ਜਿਵੇਂ ਹੋ ਨਹੀਂ, ਸਗੋਂ ਡੁੱਲ੍ਹੁ ਰਹੀਆਂ ਸਨ। ਘਰੇ ਭੰਗ ਭੁੱਜ ਰਹੀ ਸੀ।

ਪੰਚਾਇਤ ਨੇ ਬੁੜ੍ਹੀਆਂ ਨੂੰ ਲਾਅਸ਼ਾਂ ਤੋਂ ਪਰ੍ਹੇ ਕੀਤਾ।

ਠਾਣੇਦਾਰ ਨੇ ਛੁਦ ਮੌਕਾ ਦੇਖਿਆ।

ਤਿੰਨ ਮਾਸੂਮ ਬੱਚੀਆਂ ਦੀਆਂ ਭੋਲੀਆਂ ਲਾਅਸ਼ਾਂ ਦੇਖ ਕੇ ਸਾਰਿਆਂ ਦੇ ਸੀਨੇ 'ਚੋਂ ਜਿਵੇਂ ਰੁੱਗ ਭਰਿਆ ਗਿਆ ਸੀ। ਤਿੰਨੇ ਮਾਸੂਮ ਲਾਅਸ਼ਾਂ ਜਿਵੇਂ ਜ਼ਮਾਨੇ ਦੇ ਮੂੰਹ 'ਤੇ ਬੱਪੜ ਮਾਰ ਰਹੀਆਂ ਸਨ। ਬੇਰਹਿਮ ਜ਼ਮਾਨੇ ਦਾ ਮੂੰਹ ਚਿੜਾ ਰਹੀਆਂ ਸਨ। ਜ਼ਮਾਨੇ ਦੇ ਮੂੰਹ 'ਤੇ ਜਿਵੇਂ ਥੁੱਕ ਰਹੀਆਂ ਸਨ। ਇੱਕ ਬੇਗੈਰਤ ਜ਼ਮਾਨਾ ਸੀ, ਜੋ ਇਸ ਦੀ ਕੋਈ ਪ੍ਰਵਾਹ ਨਹੀਂ ਕਰਦਾ ਲੱਗਦਾ ਸੀ ਸ਼ਾਇਦ! ਸਿਰਫ਼ ਘਰਦਿਆਂ ਨੂੰ ਹੀ ਢੁੱਖ ਸੀ, ਜਿਹਨਾਂ ਨੇ ਚਾਰ ਦਿਨ ਰੋ ਕੇ, ਸਬਰ ਕਰ ਕੇ ਹੀ ਬੈਠ ਜਾਣਾ ਸੀ। ਸਬਰ ਸੰਤੋਖ ਬਿਨਾਂ ਹੋਰ ਕੋਈ ਚਾਰਾ ਵੀ ਨਹੀਂ ਸੀ!

- "ਸੰਤੋਖ ਬਾਪ ਰੱਖਿਆ ਜਿਨ ਸੂਤ ॥" ਦੇ ਮਹਾਂ ਵਾਕਿ ਅਨੁਸਾਰ ਪਰਿਵਾਰ ਨੂੰ ਸੰਤੋਖ ਨੂੰ ਨਾਲ ਲੈ ਕੇ ਹੀ ਚੱਲਣਾ ਪੈਣਾ ਸੀ। ਇਕ ਭਾਣਾ ਸੀ, ਜੋ ਸਿੱਠਾ-ਸਿੱਠਾ ਕਰਕੇ ਮੰਨਣਾ ਹੀ ਪੈਣਾ ਸੀ।

- "ਮਾਈ ਤੇਰਾ ਪੁੱਤ ਕਰਮ ਸਿਉਂ ਕਿੱਥੇ ਐ?" ਅਚਾਨਕ ਠਾਣੇਦਾਰ ਨੇ ਲੰਬਾ ਸਾਹ ਲੈ ਕੇ ਕਿਹਾ।

- "ਉਹ ਤਾਂ ਪੁੱਤ ਲੁੱਦੇਆਣੇਂ ਐ-- ॥" ਮਾਤਾ ਹਰ ਕੌਰ ਜਿਵੇਂ ਖੂਹ ਵਿਚੋਂ ਬੋਲੀ ਸੀ। ਉਹ ਰੋ ਰੋ ਕੇ ਅੱਧੀ ਰਹਿ ਗਈ ਸੀ। ਜਿਵੇਂ ਹੁੰਡੂ ਨਹੀਂ, ਉਸ ਦਾ ਖੂਨ ਵਹਿ ਰਿਹਾ ਸੀ।

- "ਚਾਰ ਕਤਲ ਕਰਾ ਕੇ ਪਤੰਦਰ ਹੁਣ ਲੁਧਿਆਣੇਂ ਨੂੰ ਤੋਰਤਾ ?" ਹੌਲਦਾਰ ਦੀਆਂ ਭਿਆਨਕ ਅੱਖਾਂ ਬੁੜ੍ਹੀ ਨੂੰ ਖਾਣ ਨੂੰ ਆਈਆਂ। ਉਸ ਦਾ ਢਿੱਡ ਅੱਗੇ ਨੂੰ ਅਤੇ ਚਿੱਤੜ ਪਿੱਛੇ ਨੂੰ ਵਧੇ ਹੋਣ ਕਰਕੇ, ਬੇਢੱਬਾ ਜਿਹਾ ਲੱਗਦਾ ਸੀ।

- "---- ॥" ਹਰ ਕੌਰ ਨੇ ਤਰਹਿ ਕੇ ਹੌਲਦਾਰ ਵੱਲ ਤੱਕਿਆ।

ਉਸ ਦੀਆਂ ਜੋਤਹੀਣ ਅੱਖਾਂ 'ਚੋਂ ਹੌਲਦਾਰ ਨੂੰ ਡਰ ਲੱਗਿਆ। ਜਿਵੇਂ ਹਰ ਕੌਰ ਨਹੀਂ, ਕੋਈ ਰਾਕਟ ਲਾਂਚਰ ਸੀ, ਜੋ ਕਿਸੇ ਵੀ ਸਮੇਂ ਡਟ ਕੇ ਸਾਰਿਆਂ ਨੂੰ ਤਬਾਹ ਕਰ ਸਕਦਾ ਸੀ।

- "ਘਰਿਆ ਬਿੱਲਾ ਆਖਰ ਗਲ ਨੂੰ ਚਿੰਬੜ ਜਾਂਦੈ ॥" ਸੋਚ ਕੇ ਹੌਲਦਾਰ ਚੁੱਪ ਕਰ ਗਿਆ।

- "ਮਾਈ ਕਤਲਾਂ 'ਚ ਕਰਮ ਸਿਉਂ ਦਾ ਨਾਂ ਬੋਲਦੈ !" ਇਕ ਢਿਲਕੀ ਜਿਹੀ ਪੈਂਟ ਵਾਲਾ ਸਿਪਾਹੀ ਬੋਲਿਆ। ਉਹ ਖੁੱਲ੍ਹੀ ਜਿਹੀ ਪੈਂਟ ਵਿਚ ਚੁੱਕ ਕੇ ਪਾਇਆ ਗਿਆ ਲੱਗਦਾ ਸੀ। ਉਸ ਦੀਆਂ ਦੁਨਾਲੀ ਬੰਦੂਕ ਵਰਗੀਆਂ ਨਾਸਾਂ 'ਚੋਂ ਹਵਾ "ਫਕੜ-ਫਕੜ" ਆ ਜਾ ਰਹੀ ਸੀ ਅਤੇ ਅੱਖਾਂ ਵਿਚੋਂ ਭਿਆਨਕ ਡੋਰੇ ਚੰਗਿਆਂਡੇ ਛੱਡਦੇ ਜਾਪਦੇ ਸਨ।

- "ਠਾਣੇਦਾਰ ਸਾਹਬ ਇਹਨਾਂ ਨੂੰ ਚੁੱਪ ਕਰਾਓ-ਇਕ ਤਾਂ ਕਹਿਰਾਂ ਦੀਆਂ ਮੌਤਾਂ ਹੋਈਆਂ ਪਈਐਂ ਤੇ ਇਕ ਇਹੋ-।" ਸਰਪੰਚ ਨੇ ਠਾਣੇਦਾਰ ਨੂੰ ਕਿਹਾ। ਸਿਪਾਹੀਆਂ ਦੀਆਂ ਗੱਲਾਂ ਸਰਪੰਚ ਦੇ ਛੱਟਾਂ 'ਤੇ ਲੂਣ ਵਾਂਗ ਲੱਗ ਰਹੀਆਂ ਸਨ।

- "ਬੱਸ ਬਈ ਹੁਣ ਨਾ ਬੋਲਿਓ--!" ਠਾਣੇਦਾਰ ਨੇ ਹੁਕਮ ਕੀਤਾ।

ਸਾਰੇ ਚੁੱਪ ਛਾ ਗਈ।

ਰੋਂਦੇ ਵੀ ਚੁੱਪ ਕਰ ਗਏ।

- "ਮਾਈ ਕਾਰਵਾਈ ਤਾਂ ਸਾਨੂੰ ਕਰਨੀ ਪੈਣੀਂ ਐਂ-ਰਪਟ ਕਰਮ ਸਿਉਂ ਦੇ ਨਾਂ 'ਤੇ ਐ ਐ।" ਸੁਲਝੇ ਠਾਣੇਦਾਰ ਨੇ ਸੰਜੀਦਗੀ ਨਾਲ ਕਿਹਾ। ਮਨੋਂ ਉਹ ਵੀ ਦੁਖੀ ਸੀ।

ਅਸਲ ਵਿਚ ਠਾਣੇਦਾਰ ਚੰਗੇ ਖਾਂਦੇ ਪੀਂਦੇ ਖਾਨਦਾਨੀ ਘਰਾਣੇਂ ਦਾ ਸੀ। ਘਰਦਿਆਂ ਦੇ ਆਖਣ 'ਤੇ ਅਤੇ 'ਪਰਮੋਸ਼ਨ' ਦੇ ਲਾਲਚ ਵਿਚ ਉਹ ਫ਼ਸਿਆ ਫ਼ਸਿਆ ਜਿਹਾ ਨੌਕਰੀ ਕਰ ਰਿਹਾ ਸੀ, ਕਿਉਂਕਿ ਵਧੇ ਅੱਤਿਵਾਦ ਕਾਰਨ ਸਰਕਾਰ ਪੁਲੀਸ ਅਫਸਰਾਂ ਨੂੰ ਬੜੀ ਤੇਜ਼ੀ ਨਾਲ ਤਰੱਕੀਆਂ ਦੇ ਰਹੀ ਸੀ। ਪੰਜਾਬ ਸਰਕਾਰ ਇਕ ਤਰ੍ਹਾਂ ਨਾਲ ਬੁਖਲਾਈ ਪਈ ਸੀ। ਉਸ ਨੂੰ ਪੰਜਾਬ ਮਸਲੇ ਦੇ ਹੱਲ ਦਾ ਕੋਈ ਮੁੱਢ ਨਹੀਂ ਲੱਭਦਾ ਸੀ। ਕੋਈ ਕਿੱਧੋਂ ਆ, ਕਦੋਂ ਵਾਰਦਾਤ ਕਰ ਜਾਂਦਾ ਸੀ? ਕਿਸੇ ਨੂੰ ਕੋਈ ਪਤਾ ਨਹੀਂ ਲੱਗਦਾ ਸੀ! ਸਿਰਫ਼ ਅਗਲੇ ਦਿਨ ਅਫਬਾਰ ਦੀ ਸੁਰਖੀ ਹੀ ਜ਼ਿੰਮੇਵਾਰੀ ਦੱਸਦੀ ਸੀ। ਕਿਸੇ ਨੂੰ ਇਹ ਨਹੀਂ ਸਮਝ ਪੈਂਦੀ ਸੀ ਕਿ ਅੱਤਿਵਾਦੀ ਅਸਮਾਨੋਂ ਉਤਰਦੇ ਸਨ? ਜਾਂ ਧਰਤੀ ਵਿਚੋਂ ਨਿਕਲਦੇ ਸਨ?

ਹਰ ਛੋਟੇ ਤੋਂ ਲੈ ਕੇ ਵੱਡੇ ਅਫਸਰ ਤੱਕ ਸਕਿਊਰਿਟੀ ਮਹੱਈਆ ਕੀਤੀ ਹੋਈ ਸੀ। ਪਰ ਅਫਸਰ ਫਿਰ ਵੀ ਆਪਣੇ ਆਪ ਨੂੰ ਸੁਰੱਖਿਅਤ ਨਹੀਂ ਸਮਝਦੇ ਸਨ। ਉਹ ਤਕਰੀਬਨ ਹਰ ਸੁਰੱਖਿਆ ਕਰਮਚਾਰੀ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਦੇ ਸਨ। ਇਸ ਲਈ ਉਹਨਾਂ ਨੇ ਆਪਣੇ ਨਿੱਜੀ ਬਾਡੀਗਾਰਡ ਵੀ ਰੱਖੇ ਹੋਏ ਸਨ। ਇਕ ਉਘੇ ਸ਼ਹਿਰ ਵਿਚ ਕਤਲ ਕੀਤੇ ਇਕ ਬਾਰਸੂਫ਼ ਅਫਸਰ ਦੇ ਕੇਸ ਨੇ ਸਾਰੇ ਅਫਸਰਾਂ ਅਤੇ ਮੰਤਰੀਆਂ ਨੂੰ ਹਿਲਾ ਕੇ ਰੱਖ ਦਿੱਤਾ ਸੀ। ਕਿਉਂਕਿ ਉਸ ਅਫਸਰ ਕੋਲ ਆਪਣੇ ਛੇ ਨਿੱਜੀ ਅੰਗ-ਰੱਖਿਅਕ ਅਤੇ ਨੌਂ ਸਰਕਾਰੀ ਸੁਰੱਖਿਆ ਕਰਮਚਾਰੀ ਸਨ। ਜਦ ਅਫਸਰ 'ਤੇ ਹਮਲਾ ਹੋਇਆ ਤਾਂ ਸੁਰੱਖਿਆ ਕਰਮਚਾਰੀਆਂ ਦੀ ਪਿੱਛੇ ਆ ਰਹੀ ਜਿਪਸੀ ਨੇ ਥਾਂ 'ਤੇ ਹੀ ਬਰੇਕ ਮਾਰ ਲਏ ਸਨ। ਅੱਤਿਵਾਦੀਆਂ ਨੇ ਬਰੱਸਟ ਮਾਰ ਮਾਰ ਕੇ ਅਫਸਰ ਅਤੇ ਅੰਗ-ਰੱਖਿਅਕਾਂ ਸਮੇਤ ਵੈਨ ਹੀ ਖ਼ਿਲਾਰ ਦਿੱਤੀ ਸੀ। ਜਦੋਂ ਅੱਤਿਵਾਦੀ ਚਲੇ ਗਏ ਤਾਂ ਸੁਰੱਖਿਆ ਕਰਮਚਾਰੀਆਂ ਨੇ ਛੂਥ ਫਾਇਰਿੰਗ ਕੀਤੀ ਸੀ। ਆਪਣਾ ਅੰਨ੍ਹਾਂ ਜੋਰ ਦਿਖਾਇਆ ਸੀ। ਇਸ ਵਾਰਦਾਤ ਨੇ ਕੇਂਦਰ ਝੰਜੋੜ ਧਰਿਆ ਸੀ। ਮੰਤਰੀਆਂ ਦੀਆਂ ਕੁਰਸੀਆਂ ਅਤੇ ਦਿਲ ਹਿੱਲੇ ਸਨ।

- "ਵੇ ਪੁੱਤਾ ਮੇਰਾ ਕਰਮਾਂ ਐਹੋ ਜਿਹਾ ਕਾਹਨੂੰ ਐਂ- ।" ਹਰ ਕੌਰ ਨੇ ਸੋਚਿਆ ਕਿ ਉਹ ਰਾਕਟ ਬਣ, ਵਰਾਂਡੇ ਦੀ ਛੱਤ ਪਾੜ ਕੇ ਕਿਧਰੇ ਉਡ ਜਾਵੇ। ਪਰ ਮਜ਼ਬੂਰੀਆਂ ਨੇ ਉਸ ਦੇ ਬਲਹੀਣ ਸਰੀਰ ਨੂੰ ਜਕੜ ਰੱਖਿਆ ਸੀ।

- "ਵੇ ਸ਼ੇਰਾ ਮੈਂ ਤਾਂ ਬਥੇਰੇ ਢਕਣੇਂ ਢਕਦੀ ਰਹੀ-ਅਖੀਰ ਆਹ ਕੰਮ ਹੋ ਕੇ ਹਟਿਆ, ਵੇ ਪੁੱਤਾ-- !" ਮਾਤਾ ਹਰ ਕੌਰ ਨੇ ਚਾਂਗਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ।

- "---- ।" ਠਾਣੇਦਾਰ ਫਾਮੋਸ਼ ਸੀ। ਪੰਚਾਇਤ ਕਮਜ਼ੋਰਾਂ ਵਾਂਗ, ਬੇਵੱਸ ਸੀ। ਕੋਈ ਬੋਲ ਨਹੀਂ ਰਿਹਾ ਸੀ। ਸਿਰਫ਼ ਹਰ ਕੌਰ ਹੀ ਸੀ, ਜੋ ਰੋ ਰਹੀ ਸੀ।

- "ਮਾਈ ਜਿੰਨਾਂ ਹੋ ਸਕਿਆ, ਮੈਂ ਕਰਾਂਗਾ-ਸਰਪੰਚ ਸਾਹਬ ਦੋ ਟਰਾਲੀਆਂ ਦਾ ਪ੍ਰਬੰਧ ਕਰੋ! ਨਾਲੇ ਮਾਈ ਕਰਮ ਸਿਉਂ ਨੂੰ ਪੇਸ਼ ਕਰੋ!" ਹਮਦਰਦੀ, ਕੰਮ ਅਤੇ ਨਾਲ ਉਸ ਨੇ ਹੁਕਮ ਵੀ ਸੁਣਾਇਆ।

- "ਨਾ ਵੇ ਪੁੱਤਾ ਇਉਂ ਨਾ ਕਰ-ਮੇਰਾ ਪੁੱਤ ਤਾਂ ਗਊ ਐ-ਉਹ ਤਾਂ ਸ਼ੇਰਾ ਬਿਲਕੁਲ ਨਿਹੱਕਾ ਐ-ਉਹਨੂੰ ਤਾਂ ਡੁਬੜੇ ਨੂੰ ਇਹ ਵੀ ਨੂੰ ਫ਼ਬਰ ਹੋਣੀ ਬਈ ਉਹਦਾ ਵਸਦਾ ਰਸਦਾ ਘਰ ਉਜੜ ਗਿਆ-ਹਾਡੇ ਮੇਰਾ ਸ਼ੇਰ-- !" ਰੋਂਦੀ

ਕੁਰਲਾਉਂਦੀ, ਹਾਡੇ ਕੱਢਦੀ ਹਰ ਕੌਰ ਠਾਣੇਦਾਰ ਦੇ ਪੈਰਾਂ ਵਿਚ 'ਦਾਅੜ' ਕਰਦੀ ਡਿੱਗ ਪਈ।

- "ਉਠ ਹਰ ਕੁਰੇ! ਭਾਵੀਆਂ ਬੰਦਿਆਂ 'ਤੇ ਈ ਪੈਂਦੀਐਂ-ਹੌਸਲਾ ਨੂੰ ਸਿੱਟੀਦਾ ਹੁੰਦਾ!" ਭਾਬੀਆਂ ਦੀ ਥਾਂ ਲੱਗਦੀ ਹਰ ਕੌਰ ਨੂੰ ਸਰਪੰਚ ਨੇ ਉਠਾਇਆ।

ਠਾਣੇਦਾਰ ਨੇ ਦਰਵਾਜ਼ੇ ਵੱਲ ਨੂੰ ਮੂੰਹ ਕੀਤਾ।

- "ਗੁਲਵੰਤ ਸਿਆਂ ਮੇਰਾ ਕਰਮਾਂ ਤਾਂ ਬਿਲਕੁਲ ਈ ਬੇਕਸੂਰ ਐ-ਬਿਚਾਰਾ ਗਊ ਐ ਗਊ ।"

ਠਾਣੇਦਾਰ ਸਮੇਤ ਧਰਮਸਾਲਾ ਵੱਲ ਜਾਂਦੇ ਸਰਪੰਚ ਦੇ ਮਗਰ ਲਮਕਦੀ ਆ ਰਹੀ ਹਰ ਕੌਰ ਨੇ ਕਿਹਾ।

- "ਬੁੜ੍ਹੀਏ ਤੂੰ ਕਦੇ ਗਾਂਈਆਂ ਛੜਾਂ ਮਾਰਦੀਆਂ ਨਹੀਂ ਦੇਖੀਆਂ ?" ਕਿਸੇ ਸਿਪਾਹੀ ਨੇ ਹਰ ਕੌਰ ਨੂੰ ਲਾ ਕੇ ਜਿਹੇ ਕਿਹਾ।

- "ਕਰਦਾ ਨੂੰ ਚੁੱਪ ਤੇਰੀ ਮੈਂ ਭੈਣ ਨੂੰ-- !" ਠਾਣੇਦਾਰ ਸਿਪਾਹੀ ਨੂੰ ਟੁੱਟ ਕੇ ਪੈ ਗਿਆ।

ਉਹ ਚੁੱਪ ਕਰ ਗਿਆ। ਫਿਰ ਉਸ ਨੇ ਦਿਖਾਵੇ ਲਈ ਉਬਾਸੀ ਜਿਹੀ ਲੈ ਕੇ ਕੁੱਤੇ ਵਾਂਗ ਚੂਕ ਜਿਹੀ ਕੱਢੀ। ਇੱਕ ਅੱਖ ਤੋਂ ਗਿੱਡ ਲਾਹ ਕੇ ਉਸ ਦੀ ਬੱਤੀ ਬਣਾਈ।

ਸਾਰੇ ਧਰਮਸਾਲਾ ਵਿਚ ਪਹੁੰਚ ਗਏ।

ਸਰਪੰਚ ਠਾਣੇਦਾਰ ਨੂੰ ਇੱਕ ਪਾਸੇ ਲੈ ਗਿਆ।

- "ਟਰਾਲੀਆਂ ਦੀ ਕੀ ਲੋੜ ਪੈਰੀ ਮਹਾਰਾਜ ?" ਸਰਪੰਚ ਨੇ ਦਗਦਾ ਸੁਆਲ ਠਾਣੇਦਾਰ ਵੱਲ ਮਾਰਿਆ।

- "ਸਰਪੰਚ ਸਾਹਿਬ ! ਮੈਂ ਤੁਹਾਡੀ ਕਦਰ ਕਰਦੈ-ਪਰ ਮਾਮਲਾ ਇੰਨਾਂ ਜਲਦੀ ਸੁਲਝਣ ਆਲਾ ਨਹੀਂ-ਜਿੰਨਾਂ ਤੁਸੀਂ ਸਮਝਦੇ ਓ- ।"

- "ਮੇਰੀ ਤਾਂ ਜਨਾਬ ਇਹੀ ਬੇਨਤੀ ਐ ਬਈ ਲਾਅਸ਼ਾਂ ਦਾ ਸਸਕਾਰ ਕਰੋ ਤੇ ਮਿੱਟੀ ਪਾਓ ।" ਸਰਪੰਚ ਨੇ ਬੇਨਤੀ ਭਰਿਆ ਫੈਸਲਾ ਪੁੱਛਿਆ।

- "ਸਰਪੰਚ ਸਾਹਿਬ ! ਚਾਰ ਮੌਤਾਂ ਦਾ ਸੁਆਲ ਐ-ਕੱਲ੍ਹ ਨੂੰ ਕਿਸੇ ਨੇ ਉਪਰ ਚੁਗਲੀ ਜਾ ਕੀਤੀ ਤਾਂ ਮੈਂ ਨਰਝਿਆ ਜਾਊਂਗਾ-ਤੁਸੀਂ ਮੈਨੂੰ ਵੀ ਸਮਝਣ ਦੀ ਕੋਸ਼ਿਸ਼ ਕਰੋ-ਮੇਰੇ ਪਿਉ ਦਾ ਰਾਜ ਨਹੀਂ-ਜੋ ਪਿੱਛੋਂ ਹੋਈ, ਕਰਾਂਗੇ ।" ਠਾਣੇਦਾਰ ਨੇ ਪੁਲਸੀਆ 'ਨਿਆਣਾ' ਮਾਰਿਆ, ਸਰਪੰਚ ਨੂੰ ਥਾਂ 'ਤੇ ਹੀ ਰੱਖ ਲਿਆ।

ਸਰਪੰਚ ਸੜੇ ਖੰਭਾਂ ਵਾਲੇ ਪੰਢੀ ਵਾਂਗ ਬੇਵੱਸ ਸੀ।

ਉਹ ਫੱਟੜ ਸੱਪ ਵਾਂਗ ਵਿਸ਼ ਘੋਲਦਾ ਹੀ ਰਹਿ ਗਿਆ।

- "ਵੈਸੇ ਤਾਂ ਸਾਨੂੰ ਤਕਰੀਬਨ ਪਤਾ ਈ ਐ-ਪਰ ਐਨਾਂ ਕੁ ਦੱਸਣ ਦੀ ਤਕਲੀਫ਼ ਕਰੋਂਗੇ ਰਪਟ ਕਿਸ ਨੇ ਦਿੱਤੀ ?" ਸਰਪੰਚ ਨੂੰ ਨੁੇਰੀ 'ਤੇ ਸ਼ੱਕ ਹੀ ਨਹੀਂ, ਤਕਰੀਬਨ ਯਕੀਨ ਸੀ।

- "ਜੇ ਤੁਹਾਨੂੰ ਪਤਾ ਈ ਐ ਤਾਂ ਮੈਥੋਂ ਕਿਉਂ ਪੁੱਛਦੇ ਓ ?" ਠਾਣੇਦਾਰ ਨੇ ਜਵਾਬ ਦੀ ਥਾਂ ਸਵਾਲ ਹਾਜ਼ਰ ਕੀਤਾ।

- "ਫੇਰ ਵੀ ਪਤਾ ਤਾਂ ਲੱਗੇ--- ?"

- "---- ।" ਠਾਣੇਦਾਰ ਨੇ ਸਿਰ ਉਤਾਂਹ ਚੁੱਕਿਆ ਤਾਂ ਸਰਪੰਚ ਉਸ ਦੇ ਚਿਹਰੇ 'ਤੇ ਨਜ਼ਰ ਗੱਡੀ ਖੜ੍ਹਾ ਸੀ।

- "ਫੈਰ ! ਪੁਲਸ ਦੇ ਕੁਝ ਅੰਦਰੂਨੀ ਮਸਲੇ ਹੁੰਦੇ ਐ-ਪਰ ਤੁਹਾਡੀ ਮੇਰੇ ਨਾਲ ਬੁੱਕਲ ਖੁੱਲ੍ਹੀ ਐ ਕਰਕੇ ਦੱਸ ਦਿੰਨੈ-ਪਰ ਰਾਜ਼ ਰਾਜ਼ ਈ ਰਹੇ !" ਠਾਣੇਦਾਰ ਨੇ ਪੈਂਤਰੇ ਨਾਲ ਹਿਲਦੇ ਕਿੱਲੇ ਨੂੰ ਸੁਆਰ ਕੇ ਠੋਕਿਆ।

- "ਮੈਂ ਤਾਂ ਕੱਚ ਹਜਮ ਕਰਜਾਂ ਹਜੂਰ-ਗੱਲਾਂ ਕਿਹੜੀਆਂ ਕਰਦੇ ਓ ?" ਸਰਪੰਚ ਨੇ ਕੁੰਡੀ ਵਿਚ ਕੁੰਡੀ ਫਸਾਈ। ਰੇਖ ਵਿਚ ਮੇਖ ਮਿਲਦੀ ਕਰਕੇ ਉਹ ਇਕ ਢੂਜੇ ਨਾਲ ਸਿੱਧੇ ਹੋ ਰਹੇ ਸਨ।

- "ਕੋਈ ਬੁੱਕਣ ਸਿਉਂ ਐਂ, ਕਰਮ ਸਿਉਂ ਦੇ ਤਾਏ ਦਾ ਮੁੰਡਾ-ਉਹਨੇ ਇਤਲਾਹ ਦਿੱਤੀ ਐ।" ਠਾਣੇਦਾਰ ਨੇ ਗੱਲ ਮੱਲੋਮੱਲੀ ਮੂੰਹੋਂ ਤੌੜੀ ਸੀ।

- "ਮੈਂ ਉਹਨਾਂ ਪੁਲਸ ਅਫਸਰਾਂ ਵਰਗਾ ਨਹੀਂ-ਪਰ--।"

- "ਮਖਿਆ ਵਹਿਮ ਨਾ ਕਰੋ-ਅਸੀਂ ਸਮੁੰਦਰ ਪੀ ਕੇ ਡਕਾਰੁ ਨਾ ਮਾਰੀਏ---।" ਸਰਪੰਚ ਨੇ ਠਾਣੇਦਾਰ ਨੂੰ ਬੇਫ਼ਕਰ ਕੀਤਾ।

ਉਹ ਮੁੜ ਕੁਰਸੀਆਂ ਉਪਰ ਆ ਬੈਠੇ।

- "ਬੰਮੁਣ ਸਿਆਂ-ਦੋ ਟਰਾਲੀਆਂ ਦਾ ਪ੍ਰਬੰਧ ਕਰੋ--।" ਸਰਪੰਚ ਨੇ ਮੈਂਬਰ ਨੂੰ ਕਿਹਾ।

- "ਇਕ ਤਾਂ ਆਪਣੀ ਹੈਰਾਂ ਐ ਜੀ---।" ਦੱਲਾ ਨੰਬਰਦਾਰ ਸਿੱਧਾ ਸਲੋਟ ਠਾਣੇਦਾਰ ਵੱਲ ਮੂੰਹ ਕਰੀ ਖੜ੍ਹਾ ਸੀ।

- "ਇਕ ਫਿਰ ਆਪਣੇ ਆਲੀ ਲੈ ਆਓ।" ਸੂਬੇਦਾਰ ਗੁਰਚਰਨ ਸਿੰਘ ਬੋਲਿਆ।

ਟਰਾਲੀਆਂ ਪਹੁੰਚ ਗਈਆਂ।

ਠਾਣੇਦਾਰ ਦੇ ਕਹਿਣ 'ਤੇ ਸਰਪੰਚ ਨੇ ਲਾਅਸ਼ਾਂ ਲੱਦਣ ਦਾ ਹੁਕਮ ਦਿੱਤਾ। ਸਰਪੰਚ ਗੁਲਵੰਤ ਸਿੰਘ ਇਕ ਕੱਠਪੁਤਲੀ ਵਾਂਗ ਨੱਚ ਰਿਹਾ ਸੀ।

- "ਲਾਅਸ਼ਾਂ ਲੈ ਕੇ ਠਾਣੇ ਆ ਜਾਓ।" ਜੀਪ ਵਿਚ ਬੈਠਦਿਆਂ ਠਾਣੇਦਾਰ ਨੇ ਹੁਕਮ ਦਿੱਤਾ।

- "ਅੱਛਾ ਸਰਪੈਂਚ ਸਾਹਬ-ਸਵੇਰੇ ਮਿਲਾਂਗੇ।" ਠਾਣੇਦਾਰ ਨੇ ਕਿਹਾ।

ਜੀਪ ਤੁਰ ਗਈ।

ਤੁਰਦੀ ਜੀਪ ਨਾਲ ਅਜੀਬ ਗਰਦ ਉਠੀ ਸੀ।

- "ਹੁਣ ਇਹ ਮਿੱਟੀ ਕਿੱਥੇ ਲੈ ਚੱਲੋ ਓਂ ਦੁਸ਼ਮਣੋਂ?" ਲਾਅਸ਼ਾਂ ਵਾਲੇ ਮੰਜਿਆਂ ਨੂੰ ਹੱਥ ਪਾਊਂਦੇ ਮੁੰਡਿਆਂ ਤੋਂ ਹਰ ਕੌਰ ਨੇ ਬਿਲਕ ਕੇ ਜਿਹੇ ਪੁੱਛਿਆ।

- "ਪੋਸਟ ਮਾਰਟਮ ਕਰਵਾਉਣੈਂ ਹਰ ਕੁਰੇ।" ਸਰਪੰਚ ਨੇ ਡਾਮੋਸ਼ ਜਿਹਾ ਉਤਰ ਦਿੱਤਾ।

- "ਵੇ ਪੋਟ ਮਾਟਮ ਨੂੰ ਇਹਨਾਂ 'ਚ ਹੁਣ ਕੀ ਐ? ਇਹ ਤਾਂ ਹੁਣ ਮਿੱਟੀ ਐ-ਜਿੱਥੇ ਮਰਜ਼ੀ ਐ ਚੱਕੀ ਫਿਰੋ-ਹਾਡੂ ਵੇ ਗੁਲਵੰਤ! ਨਾ ਇਹਨਾਂ ਦੀ ਮਿੱਟੀ ਖਰਾਬ ਕਰੋ---।" ਝੱਖੜ ਦੀ ਝੰਬੀ ਬੇਰੀ ਵਾਂਗ ਹਰ ਕੌਰ ਹੱਥ ਜੋੜੀ ਕੰਬੀ ਜਾ ਰਹੀ ਸੀ।

- "ਇਹ ਮੈਂ ਨੂੰ ਹਰ ਕੁਰੇ-ਕੁੱਤੀ ਪੁਲਸ ਕਰਾਉਂਦੀ ਐ---!" ਸਰਪੰਚ ਨੇ ਮਨ ਦੀ ਭੜਾਸ ਕੱਢੀ। ਉਸ ਦਾ ਜੀਅ ਉਚੀ ਢਾਡਾਂ ਮਾਰਨ ਨੂੰ ਕਰਦਾ ਸੀ।

- "ਹੋ ਸੱਚਿਆ ਪਾਸ਼ਾਹ-ਤੂੰ ਸਾਡੇ ਨਾਲ ਕੀ ਕਗੀ ਜਾਨੈਂ? ਚੱਕ ਲੈ ਵੇ ਮੈਨੂੰ ਵੀ ਹਰਾਮਦਿਆ---!" ਹਰ ਕੌਰ ਨੇ ਕੰਧ ਵਿਚ ਟੱਕਰ ਮਾਰੀ ਅਤੇ ਬੋਸ਼ ਹੋ ਕੇ ਡਿੱਗ ਪਈ। ਉਸ ਦਾ ਮੱਬਾ ਪਾਟ ਗਿਆ ਸੀ। ਸ਼ਾਇਦ ਉਹ ਮਰ ਜਾਣਾ ਚਾਹੁੰਦੀ ਸੀ। ਪਰ ਮਰਨਾਂ ਵੀ ਉਸ ਦੇ ਵੱਸ ਵਿਚ ਨਹੀਂ ਸੀ ਸ਼ਾਇਦ!

ਬੜੀਆਂ ਨੇ ਉਸ ਨੂੰ ਸੰਭਾਲਿਆ।

ਡਾਕਟਰ ਬੁਲਾ ਕੇ ਪੱਟੀ ਕਰਵਾਈ। ਟੀਕਾ ਕਰਵਾਇਆ।

ਲਾਅਸ਼ਾਂ ਵਾਲੀਆਂ ਟਰਾਲੀਆਂ ਤੁਰ ਗਈਆਂ। ਲਾਅਸ਼ਾਂ ਨਾਲ ਇੰਦਰ ਗਿਆ ਸੀ। ਤੁਰਦੀਆਂ ਟਰਾਲੀਆਂ ਦੇਖ ਕੇ ਅੱਧਾ ਪਿੰਡ ਰੋਇਆ ਸੀ। ਅੱਧਾ ਨਹੀਂ, ਸਗੋਂ ਸਾਰਾ ਹੀ ਰੋਇਆ ਸੀ। ਖੁਸ਼ ਸੀ ਤਾਂ ਨੁੰਗੀ ਜਾਂ ਨੰਬਰਦਾਰ! ਜਿਹਨਾਂ ਦੇ ਦੋਹੀਂ ਹੱਥੀਂ ਲੱਡੂ ਸਨ। ਜਿਹਨਾਂ ਨੇ ਇੱਕ ਤਰ੍ਹਾਂ ਨਾਲ ਕਿੜ ਕੱਢੀ ਸੀ। ਪਿੰਡ ਦੇ ਲੋਕ ਤਾਂ ਇੰਜ ਮਾਯੂਸ ਸਨ, ਜਿਵੇਂ ਪਿੰਡ ਵਿਚ ਕੋਈ 'ਦਿਉ' ਪੈਣ ਲੱਗ ਪਿਆ ਸੀ। ਜਿਵੇਂ ਪਿੰਡ ਵਿਚ ਕੋਈ ਪਰਲੋਂ ਆ ਗਈ ਸੀ ਅਤੇ ਪਿੰਡ ਉੱਜੜ ਗਿਆ ਸੀ।

- "ਹੋ ਮੇਰਿਆ ਮਾਲਕਾ! ਆਹ ਦਿਨ ਵੀ ਦੇਖਣੇ ਸੀ!" ਰੋਂਦੀ ਹਰ ਕੌਰ ਕਹਿ ਰਹੀ ਸੀ।

----- ਕਾਂਡ ਚੌਥਾ -----

ਲਾਅਸ਼ਾਂ ਵਾਲੀਆਂ ਟਰਾਲੀਆਂ ਠਾਣੇ ਅੰਦਰ ਦਾਖਲ ਹੋ ਗਈਆਂ। ਠਾਣਾ ਕਾਫ਼ੀ ਖੁੱਲ੍ਹਾ ਸੀ। ਟਰਾਲੀਆਂ ਨੂੰ ਸਿਪਾਹੀ ਨੇ ਇਕ ਖੂੰਜੇ ਧੁੱਪੇ ਹੀ ਬੜੀਆਂ ਕਰਨ ਦਾ ਹੁਕਮ ਦਿੱਤਾ। ਦੌਨੋਂ ਟਰਾਲੀਆਂ ਠਾਣੇ ਦੇ ਇਕ ਖੂੰਜੇ ਹੀ ਲਾ ਦਿੱਤੀਆਂ ਗਈਆਂ। ਪੁਲੀਸ ਸਾਹਮਣੇਂ ਬੋਲਣ ਦੀ ਕਿਸੇ ਵਿਚ ਹਿੰਮਤ ਨਹੀਂ ਸੀ। ਬੋਲ ਕੇ ਕਿਸੇ ਨੇ ਮਰਨਾ ਸੀ?

ਠਾਣੇਦਾਰ ਠਾਣੇ ਵਿਚ ਨਹੀਂ ਸੀ।

ਸ਼ਾਇਦ ਘਰੇ ਦੁਪਿਹਰ ਦੀ ਰੋਟੀ ਖਾਣ ਗਿਆ ਸੀ।

- "ਆਹ ਛੂਛਕ ਐਥੇ ਲਿਆ ਧਰਿਆ?" ਮੁਣਸ਼ੀ ਨੇ ਲਾਅਸ਼ਾਂ ਵੱਲ ਨੂੰ ਉੱਗਲ ਕਰਕੇ ਪੁੱਛਿਆ। ਉਹ ਦਫਤਰ ਵਿਚੋਂ ਪੱਖੇ ਥੱਲੇ ਉੱਘਦਾ ਹੁਣੇ ਹੀ ਬਾਹਰ ਨਿਕਲਿਆ ਸੀ।

- "ਲਾਅਸ਼ਾਂ ਐਂ-ਪੋਸਟ ਮਾਰਟਮ ਲਈ ਭੇਜਣੀਐਂ!" ਹੌਲਦਾਰ ਨੇ ਕਿਸੇ ਅੰਦਾਜ਼ ਨਾਲ ਉਤਰ ਦਿੱਤਾ।
- "ਤੇ ਐਥੇ ਭੈਣ ਗੜ੍ਹਾਉਣ ਨੂੰ ਲਿਆਂਦੀਐਂ? ਇਹ ਹਸਪਤਾਲ ਐ?" ਮੁਣਸ਼ੀ ਜਿਵੇਂ ਲਾਅਸ਼ਾਂ 'ਤੇ ਅੰਬਿਆ ਪਿਆ ਸੀ।
- "ਉਹਦੀਆਂ ਉਹੀ ਜਾਣੇ!" ਹੌਲਦਾਰ ਨੇ ਤੋੜਾ ਠਾਣੇਦਾਰ ਸਿਰ ਝਾੜਿਆ।
- ਮੁਣਸ਼ੀ ਅਤੇ ਹੌਲਦਾਰ ਦਫਤਰ ਅੰਦਰ ਚਲੇ ਗਏ।
- ਟਰਾਲੀਆਂ ਵਾਲੇ ਮੁੰਡੇ ਅਤੇ ਇੰਦਰ ਵਰਾਂਡੇ ਬੱਲੇ ਛਾਵੇਂ ਆ ਗਏ।
- ਢਕੀਆਂ ਲਾਅਸ਼ਾਂ 'ਤੇ ਸੂਰਜ ਬਲਦੀਆਂ ਲਾਟਾਂ ਸੁੱਟ ਰਿਹਾ ਸੀ।
- "ਦੁਹਾਈ ਉਦੇ ਰੱਬਾ! ਚਾਰ ਕਤਲ ਹੋ ਜਾਣ ਤੇ ਘੁੱਟ ਪੀਣ ਨੂੰ ਵੀ ਨਾ ਮਿਲੇ?" ਹੌਲਦਾਰ ਦੇ ਕੁਝ ਨਾ ਮਿਲਣ 'ਤੇ ਹੌਲ ਪਈ ਜਾ ਰਹੇ ਸਨ।
- "ਇਹਨੇ ਕੁਛ ਕਰਨ ਕਰਾਉਣ ਨੂੰ ਦੇਣਾ-ਬੱਲੀ ਬੂਬੀ ਆਲੇ ਨੇ।" ਮੁਣਸ਼ੀ ਠਾਣੇਦਾਰ 'ਤੇ ਢਿੱਡੋਂ ਅੰਧਾ ਸੀ।
- "ਹਣ ਕਿੱਥੇ ਗਿਆ?"
- "ਲੰਗਰ ਝੁਲਸਣ ਗਿਆ ਹੋਊ ਘਰੇ-।"
- ਫਿਰ ਉਹ ਕੁਝ ਦੇਰ ਲਈ ਚੁੱਪ ਹੋ ਗਏ।
- "ਜਾਂਦਾ ਹੋਇਆ ਹੁਕਮ ਦੇ ਗਿਆ ਸੀ-ਬਈ ਜਦੋਂ ਪਹੁੰਚ ਗਏ ਮੈਨੂੰ ਖਬਰ ਕਰ ਦਿਓ।" ਕਾਫੀ ਦੇਰ ਬਾਅਦ ਮੁਣਸ਼ੀ ਨੇ ਚੁੱਪ ਤੋੜੀ।
- "ਫੇਰ ਭੇਜ ਕਿਸੇ ਸਿਪਾਹੀ ਨੂੰ-ਨਹੀਂ ਆ ਕੇ ਟੱਪੂਗਾ ਮੇਰਾ ਸਹੁਰਾ।"
- "ਐਹੋ ਜਿਹੇ ਸਾਲੇ ਕਤੀੜ੍ਹੇ ਨੂੰ ਅੱਤਵਾਦੀ ਵੀ ਨੂੰ ਮਾਰਦੇ।"
- "ਐਹੋ ਜਿਆਂ ਨੂੰ ਤਾਂ ਉਹ ਥਾਪੀ ਦਿੰਦੇ ਐ ਥਾਪੀ-ਜਿਹੜੇ ਰਿਸ਼ਵਤ ਨੂੰ ਲੈਂਦੇ-ਮਾਰਦੇ ਤਾਂ ਗੇੜੇ ਦੇਣੇਂ ਮੈਂ ਤੂੰ ਨੂੰ ਅੈਂ-ਜਿਹੜੇ ਸਿੱਧੀ ਈ ਬਿੱਕ ਲਾਹੁੰਦੇ ਐ।" ਹੌਲਦਾਰ ਤੋਂ ਸੱਚੀ ਗੱਲ ਮੱਲੋਮੱਲੀ ਆਖ ਹੋ ਗਈ।
- "ਪੰਜਵੇਂ ਮੈਂ ਪਿੰਡ ਗਿਆ ਸੀ ਨਾ?" ਮੁਣਸ਼ੀ ਨੇ ਗੱਲ ਸ਼ੁਰੂ ਕੀਤੀ।
- "ਆਹੋ-।" ਹੌਲਦਾਰ ਨੇ ਹੁੰਗਾਰਾ ਭਰਨਾ ਸ਼ੁਰੂ ਕਰ ਦਿੱਤਾ।

- "ਉਥੇ ਸਾਡੇ ਪਿੰਡ ਇਕ ਜੰਨ ਆਈ ਵੀ ਸੀ-ਜੰਨ ਦੇ ਪੈਂਤੀ ਬੰਦੇ-ਉਥੇ ਆ ਪਏ ਪਤੰਦਰ-ਅਖੇ ਜੰਨ ਗਿਆਰਾਂ ਬੰਦਿਆਂ ਤੋਂ ਵੱਧ ਕਿਉਂ ਆਈ ਐ? ਅਖੇ ਹਮਾਰਾ ਹੁਕਮ ਐਂ ਕਿ ਗਿਆਰਾਂ ਬੰਦੇ ਜੰਨ ਦੇ ਆਉਣ ਤੇ ਤੁਮ ਨੇ ਹਮਾਰਾ ਹੁਕਮ ਅਦੂਲ ਕੀਆ-।" ਉਸ ਨੇ ਵਿਅੰਗ ਨਾਲ ਹਿੰਦੀ ਸ਼ੁਰੂ ਕਰ ਲਈ।

- "ਫੇਰ---?" ਹੌਲਦਾਰ ਨੇ ਕੁਰਸੀ ਖਿੱਚ ਕੇ ਨੇੜੇ ਕਰ ਲਈ।

- "ਫੇਰ ਕੀ? ਵਿਆਹ ਆਲਾ ਮੁੰਡਾ ਢਾਹ ਲਿਆ ਤੇ ਮੁੰਡੇ ਦੇ ਪਿਉ ਨੂੰ ਬਣਾ ਲਿਆ ਬੋਕ-ਬਚੋਲੇ ਦੇ ਲੱਛੇ ਠੋਕੇ, ਅਖੇ ਇਹ ਸਾਰਾ ਤੇਰਾ ਕੰਮ ਐਂ-ਤੇ ਜਾਨੀਆਂ ਤੋਂ ਭਾਈ ਪਾਥੀਆਂ ਪਥਾ-ਛੱਪੜ 'ਚ ਵਾੜ-ਕੁੜੀ ਤੋਂ ਵਿਚੋਲੇ ਦੇ ਭਾਈ ਲੱਛੜ ਮਰਵਾਏ-ਘਰਦਿਆਂ ਨੂੰ ਤਾੜ-ਕੁੜੀ ਨੂੰ ਦਾਜ 'ਚ ਦੇਣ ਆਲਾ ਸਕੂਟਰ ਚੱਕ ਕੇ ਲੈਗੇ-ਅਖੇ ਤੁਸੀਂ ਦਾਜ ਦਿੰਨੋਂ ਐਂ-ਮੀਟ ਆਲੇ ਪਤੀਲੇ ਡੋਲ੍ਹ-ਬੁਰਾ ਹਾਲ ਬੈਂਕੇ ਦਿਹਾੜ੍ਹੇ-ਮੇਰੇ ਘਰਆਲੀ ਵਿਆਹ ਆਲੇ ਘਰੋਂ ਭੱਜੀ ਆਈ-ਕਹਿੰਦੀ ਖਾੜਕੂ ਆ ਪਏ-ਮੈਂ ਤਾਂ ਵੀਹੀ ਸੁੰਨੀ ਜੀ ਦੇਖ ਕੇ ਖੇਤਾਂ ਨੂੰ ਤੀੜ ਦੇ ਲਈ-ਸਾਰਾ ਦਿਨ ਖੇਤ 'ਚ ਈ ਲੁਕ ਕੇ ਕੱਟਿਆ-ਫੇਰ ਆਨੰਦ ਕਾਰਜ ਕਰਵਾ ਕੇ ਸਾਰਾ ਦਿਨ ਪਿੰਡ 'ਚ ਈ ਭਲਵਾਨੀ ਗੇੜੇ ਦਿੰਦੇ ਰਹੇ ਪਤੰਦਰ-ਆਥਣ ਨੂੰ ਜਾ ਕੇ ਕੁੜੀ ਤੁਗੀ-ਤਾਂ ਗਏ।" ਮੁਣਸੀ ਨੇ ਰਾਮ ਕਹਾਣੀ ਫਤਤਮ ਕੀਤੀ।

- "ਪਰ ਯਾਰ ਕਰਦੇ ਤਾਂ ਠੀਕ ਈ ਐ-ਸੜਿਆ ਵਿਆ ਜੱਟ ਉਠ ਕੇ ਕਹਿ ਦਿੰਦੈ: ਸਾਡਾ ਸਕੂਟਰ ਬਿਨਾ ਨੀ ਜੀ ਸਰਨਾ-ਮੁੰਡੇ ਨੂੰ ਭਲਾ ਭੈਣ ਦੇਣੇ ਨੂੰ ਸੈਕਲ ਚਲਾਉਣਾ ਨਾ ਆਉਂਦਾ ਹੋਵੇ-ਪਰ ਜਿਹੜੀ ਦੁਰਬੜੀ ਲਾਉਂਦੇ ਐ-ਇਹ ਸਾਲੀ ਮਾੜੀ ਗੱਲ ਐ।" ਹੌਲਦਾਰ ਨੇ ਆਖਿਆ। ਉਹ ਗਿੱਦੜ-ਕੁੱਟ ਤੋਂ ਚਾਲੂ ਸੀ।

- "ਕੁਛ ਗੱਲਾਂ ਤਾਂ ਇਹਨਾਂ ਦੀਆਂ ਠੀਕ ਐ।" ਮੁਣਸੀ ਨੇ ਦਿਲੋਂ ਮੰਨਿਆਂ।

- "ਮੈਂ ਤਾਂ ਭਾਈ ਡਰਦਾ ਵਿਆਹ ਈ ਨ੍ਹੀ ਜਾਂਦਾ-ਕੀ ਪਤੈ ਕੰਜਰ ਦੇਵਤੇ ਮਾਂਗੂੰ ਕਿੱਥੋਂ ਪ੍ਰਗਟ ਹੋ ਜਾਣ? ਸਾਰੇ ਪੰਜਾਬ ਦੀ ਅਹੀ ਤਹੀ ਕਰੀ ਫਿਰਦੇ ਐ।"

- "ਤੂੰ ਵਿਆਹ ਦੀ ਗੱਲ ਕਰਦੈਂ? ਮੈਂ ਪਿੰਡ ਨ੍ਹੀ ਜਾਂਦਾ ਉਦੋਂ ਦਾ-ਜਿਹੜੇ ਪਿੰਡ ਨੂੰ ਪੈ ਨਿਕਲਣ-ਉਥੇ ਤਾਂ ਫੇਰ ਗੇੜਾ ਈ ਰੱਖਦੇ ਐ-ਬਥੇਰੇ ਮਾਰੀਦੇ ਐ ਪਰ-।"

- "ਮੁਣਸੀ ਜੀ-ਸਰਦਾਰ ਸਾਹਬ ਨੂੰ ਤਾਂ ਬੁਲਾਓ।" ਅੰਦਰ ਆ ਕੇ ਇੰਦਰ ਨੇ ਉਹਨਾਂ ਦੀਆਂ ਗੱਲਾਂ ਦੀ ਲੜੀ ਤੋੜੀ।

ਮੁਣਸੀ ਦੀਆਂ ਚੁਸਤ ਨਜ਼ਰਾਂ ਨੇ ਇੰਦਰ ਨੂੰ ਤਾੜਿਆ। ਪਰ "ਤੂੰ ਕੌਣ ਐੰ?" ਪੁੱਛਣ ਵਿਚ ਉਹ ਸੰਕੋਚ ਕਰ ਗਿਆ।

- "ਆਉਂਦੈ, ਬਾਹਰ ਬੈਠ!" ਮੁਣਸ਼ੀ ਨੇ ਕਿਹਾ।
- "ਬਥੇਰੋ ਮਾਰੀਦੇ ਐ-ਫੇਰ ਪਤਾ ਨੂੰ ਕਿੱਥੋਂ ਹੋਰ ਉਗ ਪੈਂਦੇ ਐ?" ਮੁਣਸ਼ੀ ਨੇ ਆਪਣੀ ਪਿਛਲੀ ਗੱਲ ਫਤਮ ਕੀਤੀ, ਜੋ ਵਿਚੇ ਹੀ ਰਹਿ ਗਈ ਸੀ।
- "ਭੇਜ ਯਾਰ ਕਿਸੇ ਸਿਪਾਹੀ ਨੂੰ-ਗਾਂਹਾਂ ਡਾਕਟਰ ਪਤਾ ਨੂੰ ਕੀ ਨੁਗਾ ਕੱਢ ਦਿਖਾਓ?" ਹੌਲਦਾਰ ਨੂੰ ਹੋਰ ਫਿਕਰ ਖਾ ਰਿਹਾ ਸੀ।
- "ਉਏ ਗੁਰਪ੍ਰੀਤ---!"
- "ਹਾਂ ਜੀ---?" ਨਵਾਂ ਭਰਤੀ ਹੋਇਆ ਸਿਪਾਹੀ ਹਾਜ਼ਰ ਸੀ।
- "ਜਾਹ ਸਰਦਾਰ ਨੂੰ ਬੁਲਾ ਕੇ ਲਿਆ!"
- "ਅੱਛਾ ਜੀ---!" ਸਿਪਾਹੀ ਤੁਰ ਗਿਆ।
- "ਜਾਹ ਬੁਲਾ ਲਿਆ ਬਰੀ ਦੇ ਤਿਅੰਤ ਨੂੰ-ਕਹਿ ਨਿਅੰਦਾ ਉਡੀਕਦੈ।" ਹੌਲਦਾਰ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਮੁਣਸ਼ੀ ਵਿਅੰਗਮਈ ਹੱਸ ਪਿਆ। ਬੇਰਹਿਮ ਮੁਣਸ਼ੀ 'ਤੇ ਬਾਹਰ ਸੜ ਰਹੀਆਂ ਲਾਅਸ਼ਾਂ ਦਾ ਕੋਈ ਅਸਰ ਨਹੀਂ ਸੀ।
- ਉਹ ਇਕ ਦੂਜੇ ਨਾਲ ਸੰਖੇਪ ਗੱਲਾਂ ਕਰ ਰਹੇ ਸਨ। ਜਿਵੇਂ ਕੁਝ ਵਾਪਰਿਆ ਹੀ ਨਾ ਹੋਵੇ! ਜਿਵੇਂ ਸਭ ਸੁੱਖ ਸਾਂਦ ਸੀ।
- ਪਰ ਇੰਦਰ ਠਾਣੇ ਦੇ ਵਿਹੜੇ ਵਿਚ ਭਰਿਆ ਪੀਤਾ ਗੇੜੇ ਦੇ ਰਿਹਾ ਸੀ।
- ਪਰਚਾ ਨਾ ਤਾਂ ਅਜੇ ਬਣਿਆਂ ਸੀ ਅਤੇ ਨਾ ਹੀ ਕੱਟਿਆ ਸੀ। ਸਿਰਫ਼ ਰੋਜ਼ਨਾਮਚੇ ਉਪਰ ਕੱਚੀ ਜਿਹੀ ਇਤਲਾਹ ਹੀ ਦਰਜ ਕੀਤੀ ਸੀ। ਉਹ ਵੀ ਮੁਣਸ਼ੀ ਨੇ ਪੈਨਸਿਲ ਨਾਲ ਹੀ ਦਰਜ ਕੀਤੀ ਸੀ, ਤਾਂ ਕਿ "ਕੋਈ ਟਾਈਮ" ਆਉਣ 'ਤੇ ਅਦਲਾ ਬਦਲੀ ਕੀਤੀ ਜਾ ਸਕੇ।
- ਠਾਣੇਦਾਰ ਪਹੁੰਚ ਗਿਆ।
- "ਠਾਣੇਦਾਰ ਸਾਹਬ-ਲਾਅਸ਼ਾਂ ਧੁੱਪੇ ਈ-।" ਇੰਦਰ ਠਾਣੇਦਾਰ ਕੋਲ ਆਇਆ।
- "ਇਹਨਾਂ ਨੂੰ ਇਉਂ ਈ ਹਸਪਤਾਲ ਲੈ ਜਾਓ।" ਠਾਣੇਦਾਰ ਨੇ ਵੱਡਾ ਸਾਰਾ ਡਕਾਰੂ ਮਾਰਿਆ। ਜਿਸ ਵਿਚੋਂ ਇੰਦਰ ਨੂੰ ਆਲੂਆਂ ਦੀ ਸਬਜ਼ੀ ਦੀ ਹਵਾੜ੍ਹ ਆਈ। ਉਸ ਨੇ ਸਾਹ ਥਾਂ 'ਤੇ ਹੀ ਰੋਕ ਲਿਆ।
- ਪੁਲੀਆਂ ਪਾ ਕੇ ਟਰੈਕਟਰ ਸਟਾਰਟ ਕੀਤੇ ਗਏ।

ਹੌਲਦਾਰ ਅਤੇ ਇਕ ਸਿਪਾਹੀ ਨੂੰ ਰੁੱਕਾ ਦੇ ਕੇ ਠਾਣੇਦਾਰ ਨੇ ਇੰਦਰ ਹੁਰਾਂ ਨਾਲ ਤੋਰ ਦਿੱਤਾ। ਇੰਦਰ ਅੰਦਰੋਂ ਬਲਿਆ ਪਿਆ ਸੀ ਕਿ ਲਾਅਸ਼ਾਂ ਦਾ ਆਖਰ ਠਾਣੇ ਵਿਚ ਕੀ ਕੰਮ ਸੀ? ਧੁੱਪੇ ਤਾਂ ਲਾਅਸ਼ਾਂ ਵੈਸੇ ਹੀ ਮੁਸ਼ਕ ਜਾਣ ਦਾ ਡਰ ਸੀ। ਕਿੰਨੇ ਘੰਟੇ ਹੋ ਗਏ ਸਨ ਮੌਤਾਂ ਹੋਇਆਂ, ਇਹ ਮਾਮਲਾ ਵਿਚ ਵਿਚਾਲੇ ਹੀ ਦੱਬੀ ਫਿਰਦੇ ਸਨ। ਸੋਚਦਾ ਉਹ ਚੁੱਪ ਸੀ।

ਹਸਪਤਾਲ ਠਾਣੇ ਤੋਂ ਕੋਈ ਬਹੁਤਾ ਦੂਰ ਨਹੀਂ ਸੀ। ਜਿਸ ਕਰਕੇ ਇੰਦਰ ਸਮੇਤ ਹੌਲਦਾਰ ਅਤੇ ਸਿਪਾਹੀ ਪੈਦਲ ਹੀ ਹੋ ਤੁਰੇ।

- "ਜਾੜ੍ਹਾਂ ਜੀਆਂ ਕੱਢਦਾ ਨਾਲ ਤੁਰਿਆ ਫਿਰਦੈ-ਕੋਈ ਮਾੜੀ ਮੋਟੀ ਜੇਬ ਵੀ ਢਿੱਲੀ ਕਰ!" ਅਲਕ ਵਹਿੜਕੇ ਇੰਦਰ ਨੂੰ ਹੌਲਦਾਰ ਨੇ 'ਆਰ' ਲਾ ਕੇ ਦੇਖੀ।

- "ਹੈਂ ਬਈ! ਅਸੀਂ ਕਾਮਰੇਡ ਹੁੰਨੇਂ ਐਂ!" ਕੌੜੀ ਜਿਹੀ ਮੁਸਕਾਨ ਸੁੱਟਦੇ ਇੰਦਰ ਨੇ ਹੌਲਦਾਰ ਨੂੰ ਆਪਣੀ ਪੁਜੀਸ਼ਨ ਦੱਸੀ।

- "ਕਾਮਰੇਡਾਂ ਦੇ ਪੈਸੇ ਕਿਹੜਾ ਸਾਡੇ ਬੁਰਕ ਮਾਰਦੇ ਐ? ਪੈਸਾ ਤਾਂ ਪੈਸਾ ਈ ਹੁੰਦੈ!" ਹੌਲਦਾਰ ਨੇ ਮਸ਼ੀਨ ਵਾਂਗ ਮੋੜਵਾਂ ਉਤਰ ਦਿੱਤਾ।

- "ਹੈਂ ਬਈ! ਅਸੀਂ ਲੈਣ ਦੇਣ ਦੇ ਚੱਕਰ 'ਚ ਤਾਂ ਖਾਸ ਵਿਰੁੱਧ ਐਂ!" ਇੰਦਰ ਨੇ ਵਕਾਲਤ ਸ਼ੁਰੂ ਕਰ ਦਿੱਤੀ।

- "ਤਾਂ ਹੀ ਤਾਂ ਬੇੜੀਆਂ 'ਚ ਵੱਟੇ ਪਾਉਂਦੇ ਓਂ।" ਹੌਲਦਾਰ ਵੀ ਘੱਟ ਨਹੀਂ ਸੀ।

- "ਇਹ ਤਾਂ ਆਖਰ ਨੂੰ ਪੈਣੇ ਈ ਪੈਣੇ ਐਂ-ਦਿਸੀ ਜਾਂਦੈ।" ਇੰਦਰ ਅੰਦਰੋਂ ਅੰਦਰੀ ਰੋਹ ਖਾ ਗਿਆ।

- "ਆਹੀ ਗੱਲ ਤਾਂ ਥੋੜੂ ਲੈ ਬੈਠਦੀ ਐ-ਨਹੀਂ ਹੁਣ ਨੂੰ ਕੋਈ ਇਲਾਕਾ ਨਾ ਦੱਬੀ ਬੈਠੇ ਹੁੰਦੇ?" ਹੌਲਦਾਰ ਵਹਿੜਕੇ ਨੂੰ 'ਹਾਲੀ' ਕੱਢਣਾ ਚਾਹੁੰਦਾ ਸੀ। ਪਰ ਇੰਦਰ ਲੱਤ ਨਹੀਂ ਲਾਉਂਦਾ ਸੀ।

- "ਕਿਸੇ ਦਾ ਕੁਛ ਦੱਬਣਾ ਮਾਨੁੱਖਤਾ ਦਾ ਕੰਮ ਥੋੜ੍ਹੇ ਐ? ਇਹ ਤਾਂ ਗੱਦਾਰ ਕਰਦੇ ਐ-ਮਹਾਨ ਸ਼ਖਸੀਅਤਾਂ ਕਾਹੂੰ ਕਰਦੀਆਂ? ਹੱਕ ਤਾਂ ਲੜ ਕੇ ਲਿਆ ਜਾਂਦੈ।" ਉਸ ਦਾ ਤਿੰਨ ਉਂਗਲਾਂ ਵਾਲਾ ਚਿੱਪੜ ਜਿਹਾ ਹੱਥ, ਹੌਲਦਾਰ ਨੂੰ ਰੋਅਬ ਦੇ ਰਿਹਾ ਸੀ।

- "ਅੱਛਾ! ਤੁਸੀਂ ਮਹਾਨ ਸ਼ਖਸੀਅਤਾਂ ਐਂ?" ਹੌਲਦਾਰ ਨੇ ਵਿਅੰਗ ਕਸਿਆ, "ਤੁਸੀਂ ਤਾਂ ਧੱਡੇ ਦੇ ਢੋਲ,

ਵਜਾਏ ਵੱਜਣ ਆਲੇ ਓਂ-ਸੁੱਕੇ ਸੋਹੜੇ ਆਪ ਮਰਦੇ ਓਂ-ਨਾ ਕਿਸੇ ਨੂੰ ਖਾਣ ਦਿੰਨੇ ਐਂ।" ਹੌਲਦਾਰ ਆਪਣੀ ਤਲੀ ਨਾ ਗਰਮ ਹੋਣ 'ਤੇ ਅੰਖਾ ਸੀ।

- "ਹੈਂ ਬਈ! ਮੈਨੂੰ ਇੱਕ ਚੀਜ਼ ਦੀ ਸਮਝ ਨਹੀਂ ਆਉਂਦੀ ਬਈ ਗੌਰਮਿੰਟ ਥੋੜੂੰ ਤਨਖਾਹ ਕਾਹਦੀ ਦਿੰਦੀ ਐ? ਬਈ ਸਿੱਧੀ ਗੱਲ ਪੁੱਠੀ ਕਰੋ ਤੇ ਲੋਕਾਂ ਦੀ ਛਿੱਲ ਲਾਹੋ?" ਇੰਦਰ ਅੰਦਰ ਕਾਮਰੇਡੀ ਢੁੱਡਾਂ ਮਾਰਨ ਲੱਗ ਪਈ ਸੀ।

- "ਤਨਖਾਹ ਨਾਲ ਤੋਰਾ ਨ੍ਹੀਂ ਤੁਰਦਾ-ਇਕ ਭਾਅ ਦੇਖ ਕਿੱਥੇ ਗਏ ਐ-ਇਕ ਟੱਬਰੀ ਵੱਡੀ ਐ---।" ਤਿਲੁਕਦਾ ਤਿਲੁਕਦਾ ਹੌਲਦਾਰ ਕਬੀਲਦਾਰੀ 'ਤੇ ਆ ਖੜ੍ਹਿਆ ਸੀ। ਉਸ ਨੂੰ ਜਿਵੇਂ ਘਰ ਦਾ ਫਿਕਰ ਵੱਡ ਵੱਡ ਖਾ ਰਿਹਾ ਸੀ।

- "ਫੇਰ ਸਰਕਾਰ ਮੂਹਰੇ ਪਿੱਟੋ!" ਇੰਦਰ ਨੇ ਢੰਗ ਦੱਸਿਆ, "ਹੜਤਾਲਾਂ ਕਰੋ-ਹੱਕ 'ਤੇ ਜੂਝੋ!"

- "ਹੈ ਕਮਲਾ! ਪੁਲਸ ਨੇ ਈ ਹੜਤਾਲ ਕਰਤੀ ਤਾਂ ਅੱਤਵਾਦੀ ਤਾਂ ਰਾਤੇ ਰਾਤ ਅੱਧਾ ਪੰਜਾਬ ਮਾਰ ਦੇਣਗੇ-ਉਹ ਤਾਂ ਹੁਣ ਨ੍ਹੀਂ ਮਾਨ!" ਹੌਲਦਾਰ ਨੇ ਪੁਲੀਸ ਦੀ ਜ਼ਿੰਮੇਵਾਰੀ ਰੜਕਾਈ।

- "ਜਿੱਥੇ ਅੱਤਵਾਦੀ ਹੁੰਦੇ ਐ-ਹੈਂ ਬਈ! ਉਧਰ ਨੂੰ ਤਾਂ ਤੁਸੀਂ ਮੂੰਹ ਨ੍ਹੀਂ ਕਰਦੇ-ਮਹਾਤੜ ਕੁੱਟ ਧਰਦੇ ਓ-ਉਹ ਤਾਂ ਜੇ ਆਹ ਸੀ ਆਰ ਪੀ ਮਾੜਾ ਜਿਆ ਬੰਨ੍ਹ ਨਾ ਮਾਰਦੀ-ਤੁਸੀਂ ਤਾਂ ਉੱਥੀ ਪਰ੍ਹਾਲ ਹੋਏ ਪਏ ਸੀ!" ਇੰਦਰ ਨੇ ਬਥੂਰਾ

ਆਪਾ ਰੋਕਿਆ, ਪਰ ਸੱਚੀਆਂ ਉਸ ਦੀ ਜ਼ਮੀਰ ਆਖ ਗਈ ਸੀ।

ਨਾਲ ਜਾਂਦਾ ਨਵਾਂ ਭਰਤੀ ਹੋਇਆ ਸਿਪਾਹੀ ਚੁੱਪ ਸੀ। ਸ਼ਾਇਦ ਇੰਦਰ ਦੇ ਮਿਰਜ਼ੇ ਵਾਲੇ ਤੀਰ ਨਿਸ਼ਾਨੇ 'ਤੇ ਹੀ ਵੱਜੇ ਸਨ। ਸਿਪਾਹੀ ਇੰਦਰ ਨੂੰ ਅੰਦਰੋਂ ਬਾਪੀਆਂ ਦੇ ਰਿਹਾ ਸੀ।

- "ਹੁਣ ਮੇਰੇ ਪਹਿਲੇ ਸੁਆਲ ਦਾ ਕੋਈ ਮੁੱਲ ਪਉ ਕਿ ਨਹੀਂ?" ਹੌਲਦਾਰ ਨੇ ਫਿਰ ਬੇਸ਼ਰਮ ਜਿਹਾ ਹੋ ਕੇ ਪੁੱਛਿਆ। ਪੈਸੇ ਲਈ ਉਹ ਮਰ ਮਿਟਣ ਵਾਲਾ ਇਨਸਾਨ ਸੀ।

- "ਜਮਾਂ ਈ ਨ੍ਹੀਂ ਮਖ-ਹੈਂ ਬਈ! ਗੱਲ ਈ ਨਿੱਬੜਗੀ।"

ਇੰਦਰ ਨੇ ਦੋ ਟੁੱਕ ਗੱਲ ਕਰਨੀ ਹੀ ਠੀਕ ਸਮਝੀ। ਕਰਿਆ ਕਰਾਇਆ ਉਹ ਖੂਹ ਵਿਚ ਨਹੀਂ ਪਾਉਣਾ ਚਾਹੁੰਦਾ ਸੀ।

- "ਫੇਰ ਠੀਕ ਐ-।" ਹੌਲਦਾਰ ਨੇ ਜਿਵੇਂ ਹਾਲਾਤਾਂ ਨਾਲ ਸਮਝੌਤਾ ਕਰ ਲਿਆ ਸੀ। ਉਸ ਨੂੰ ਇਹ ਗੱਲ ਵਾਕਿਆ ਹੀ ਜਚ ਗਈ ਸੀ ਕਿ ਝੋਟੇ ਵਾਲਿਆਂ ਦੇ ਘਰੋਂ ਲੱਸੀ ਮਿਲਣੀ ਮੁਸ਼ਕਿਲ ਸੀ।

ਉਹ ਜਾਭਾਂ ਦਾ ਭੇੜ੍ਹ ਕਰਦੇ ਹਸਪਤਾਲ ਪਹੁੰਚ ਗਏ।

ਹਸਪਤਾਲ ਦਾ ਮੱਥਾ ਕਿਸੇ ਮਰੀਜ਼ ਵਾਂਗ ਤਪ ਰਿਹਾ ਸੀ।

ਗਿੱਲ, ਬਰਾੜ ਅਤੇ ਸਿੰਦਾ ਉਹਨਾਂ ਦੀ ਪਹਿਲਾਂ ਹੀ ਉਡੀਕ ਕਰ ਰਹੇ ਸਨ।

ਇਕ ਪਾਸੇ ਜੀਪ ਖੜ੍ਹੀ ਸੀ।

ਲਾਅਸ਼ਾਂ ਥੱਲੇ ਉਤਾਰ ਲਈਆਂ ਗਈਆਂ ਸਨ।

- "ਅੰਦਰ ਲੈ ਚੱਲੋ!" ਹੌਲਦਾਰ ਦਾ ਬੋਲ ਮੁੰਡਿਆਂ ਨੂੰ ਖੁੱਸਿਆ ਖੁੱਸਿਆ ਜਿਹਾ ਲੱਗਿਆ। ਇੰਦਰ ਨੇ ਹੌਲਦਾਰ ਖੱਸੀ ਹੀ ਤਾਂ ਕਰ ਦਿੱਤਾ ਸੀ। ਉਹ ਖਾਲੀ ਖਾਲੀ ਝਾਕਦਾ ਬਾਹਰ ਹੀ ਖੜ੍ਹ ਗਿਆ।

- "ਇਹ ਕੀ ਹੋ ਰਿਹੈ?" ਲਾਅਸ਼ਾਂ ਅੰਦਰ ਚੁੱਕੀ ਆਉਂਦੇ ਦੇਖ ਕੇ ਇਕ ਚਿੱਬਾ ਜਿਹਾ ਕੰਪਾਊਡਰ ਉਹਨਾਂ ਨੂੰ ਭੱਜ ਕੇ ਪਿਆ। ਉਸ ਨੇ ਮੁੰਡਿਆਂ ਨੂੰ ਅੰਦਰ ਆਉਣੋਂ ਵਰਜ ਦਿੱਤਾ।

ਇਕ ਨੇ ਬਾਹਰ ਖੜ੍ਹੇ ਹੌਲਦਾਰ ਨੂੰ ਜਾ ਦੱਸਿਆ।

- "ਇਹਦੀ ਭੈਣ 'ਤੇ ਚੜ੍ਹਜਾਂ-ਹੁਣ ਇਹ ਨ੍ਹੀ ਲੋਟ ਆਉਣੋਂ—!" ਅੱਕਿਆ ਹੌਲਦਾਰ ਅੰਦਰ ਚਲਾ ਗਿਆ।

- "ਲਾਅਸ਼ਾਂ ਐ—ਪੋਸਟ ਮਾਰਟਮ ਵਾਸਤੇ ਆਈਐੱ—ਸਰਦਾਰ ਦਾ ਹੁਕਮ ਐ---!" ਹੌਲਦਾਰ ਨੇ ਸਰਦਾਰ ਦਾ ਰੁੱਕਾ ਕੰਪਾਊਡਰ ਦੇ ਹੱਥ ਬਮਾ ਦਿੱਤਾ। ਉਸ ਦੇ ਬੋਲਾਂ ਵਿਚ ਪੁਲਸੀਆ ਦਬਾਅ ਸੀ। ਇਕ ਕਾਮਰੇਡ ਤੋਂ ਛੋਤ ਲੁਹਾ ਕੇ ਉਹ ਕੰਪਾਊਡਰ ਦੇ ਖੰਭਾਂ ਥੱਲੇ ਨਹੀਂ ਆਉਣਾ ਚਾਹੁੰਦਾ ਸੀ।

- "ਪਰ ਡਾਕਟਰ ਸਾਹਬ ਤਾਂ ਐਥੇ ਹੈ ਨਹੀਂ।" ਕੰਪਾਊਡਰ ਨੇ ਫੁਰਮਾਇਆ। ਉਸ ਦਾ ਮਾਤਾ ਦੇ ਦਾਗਾਂ ਨਾਲ ਭਰਿਆ ਮੂੰਹ ਘੁੱਟਿਆ ਗਿਆ।

- "ਡਾਕਟਰ ਹੈ ਚਾਹੇ ਨਹੀਂ ਹੈ—ਤੂੰ ਲਾਅਸ਼ਾਂ ਅੰਦਰ ਕਰਵਾ ਯਾਰ।" ਹੌਲਦਾਰ ਦੀਆਂ ਤਿਉੜੀਆਂ ਦੇ ਵਲ ਹੋਰ ਕਸਾਅ ਖਾ ਗਏ। ਬਾਹਰ ਦੀ ਗਰਮੀ ਅਤੇ ਕਾਮਰੇਡ ਦੀਆਂ ਹੁੱਝਾਂ ਉਸ ਨੂੰ ਤਪਾਈ ਫਿਰਦੀਆਂ ਸਨ।

ਲਾਅਸ਼ਾਂ ਅੰਦਰ ਭੇਜ ਦਿੱਤੀਆਂ ਗਈਆਂ।

ਕੰਪਾਊਡਰ ਨੇ ਠਾਣੇਦਾਰ ਦਾ ਰੁੱਕਾ ਸਟੈਬੋਸਕੋਪ ਦੇ ਹੇਠ ਦੇ ਦਿੱਤਾ। ਜਿਵੇਂ ਉਹ ਉਸ ਦੇ ਕਿਸੇ ਕੰਮ ਦਾ ਹੀ ਨਹੀਂ ਸੀ। ਉਹ ਫਿਰ ਬੜੇ ਅਰਾਮ ਨਾਲ ਕੁਰਸੀ 'ਤੇ ਢੇਰੀ ਜਿਹਾ ਹੋ ਗਿਆ। ਚੱਲਦੇ ਪੱਖੇ ਦੀ ਹਵਾ ਜਾਂ ਘੜੀ ਦੀ "ਟਿੱਕ-ਟਿੱਕ" ਹੀ ਸੁਣਾਈ ਦੇ ਰਹੀ ਸੀ।

- "ਡਾਕਟਰ ਆਉ ਕਦੋਂ ਕੁ?" ਹੌਲਦਾਰ ਨੇ ਪੁੱਛਿਆ।

- "ਪਤਾ ਨਹੀਂ—।" ਉਸ ਨੇ ਸੰਖੇਪ ਉਤਰ ਦਿੱਤਾ।

- "ਫੋਨ ਕਰਕੇ ਦੇਖਗਾਂ ।"

- "ਡੈਂਡ ਪਿਆਂ ।"

ਹੌਲਦਾਰ ਛਾਮੋਸ਼ ਹੋ ਕੇ ਬੈਠ ਗਿਆ। ਉਡੀਕ ਕਰਨੀ ਹੀ ਉਸ ਨੇ ਬਿਹਤਰ ਸਮਝੀ। ਉਸ ਨੇ ਤਾਂ ਡਿਊਟੀ ਹੀ ਪੂਰੀ ਕਰਨੀ ਸੀ। ਠਾਣੇ ਹੋਈ, ਚਾਹੇ ਹਸਪਤਾਲ। ਲੰਡੇ ਨੇ ਤਾਂ ਪੱਠੇ ਹੀ ਖਾਣੇ ਸਨ, ਜਿੱਥੋਂ ਮਰਜ਼ੀ ਹੋਏ! ਠਾਣੇ ਨਾਲੋਂ ਹਸਪਤਾਲ ਵਿਚ ਉਹ ਆਪਣੀ ਡਿਊਟੀ ਬਿਹਤਰ ਸਮਝਦਾ ਸੀ। ਠਾਣੇ ਤਾਂ ਪਤਾ ਨਹੀਂ ਕਦੋਂ, ਕੀ ਹੁਕਮ ਹੋ ਜਾਣਾ ਸੀ? ਅਤੇ ਉਸ ਨੂੰ ਤਿਖੜ ਧੁੱਪ ਵਿਚ ਫਿਰ ਕਿਤੇ ਭੱਜਣਾ ਪੈਣਾ ਸੀ। ਗਰਮੀ ਵਿਚ ਉਸ ਦਾ ਸਰੀਰ ਅੱਕਲਕਾਨ ਹੋ ਜਾਂਦਾ ਸੀ। ਹੁਣ ਉਹ ਡਾਕਟਰ ਦੇ ਦਫ਼ਤਰ ਵਿਚ ਪੱਖੇ ਦੀ ਹਵਾ ਥੱਲੇ ਬੜੇ ਅਰਾਮ ਨਾਲ ਬੈਠਾ ਸੀ। ਇਸ ਲਈ ਉਹ ਸ਼ਾਂਤ ਹੋ ਕੇ ਬੈਠ ਗਿਆ। ਫਿਰ ਪਤਾ ਨਹੀਂ ਕਦੋਂ ਉਸ ਦੀ ਅੱਖ ਲੱਗ ਗਈ। ਸਿਪਾਹੀ ਬੈਠਾ ਕਦੇ ਸੌਂਦਾ ਅਤੇ ਕਦੇ ਜਾਗਦਾ ਸੀ। ਗਿੱਲ ਹੋਰੀਂ ਬਾਹਰ ਵਰਾਂਡੇ ਵਿਚ ਹੀ ਖੜ੍ਹੇ ਸਨ।

ਦੋ ਘੰਟੇ ਬੀਤ ਗਏ। ਪਰ ਡਾਕਟਰ ਨਹੀਂ ਬਹੁੜਿਆ ਸੀ।

ਗਿੱਲ ਨੇ ਅੰਦਰ ਆਣ ਕੇ ਤੱਕਿਆ ਤਾਂ, ਹੌਲਦਾਰ, ਕੰਪਾਊਡਰ ਅਤੇ ਸਿਪਾਹੀ ਕੁਰਸੀਆਂ 'ਤੇ ਬੈਠੇ ਹੀ ਸੁੱਤੇ ਹੋਏ ਸਨ। ਉਸ ਦੀਆਂ ਚੜ੍ਹੇ ਮੱਚੀਆਂ ਸਨ। ਅੰਦਰੋਂ ਉਹ ਬਲ ਗਿਆ ਸੀ।

- "ਆਇਆ ਨੂੰ ਡਾਕਟਰ ਅਜੇ ?" ਅੰਦਰੋਂ ਗੁੱਸੇ ਨਾਲ ਪੜ੍ਹੇਲ, ਪਰ ਉਹ ਧੀਮਰਤਾ ਨਾਲ ਬੋਲਿਆ।

- "ਹੈਂ! ਕੀ ਟੈਮ ਹੋ ਗਿਆ--- ?" ਹੌਲਦਾਰ ਅੱਭੜਵਾਹੇ ਜਿਹੇ ਉਠਿਆ। ਉਸ ਦੀਆਂ ਲਾਲ ਅੱਖਾਂ ਬੈਟਰੀ ਵਾਂਗ ਜਗੀਆਂ ਸਨ। ਅੱਧ-ਉਨੀਂਦਾ ਜਿਹਾ ਉਹ ਮਧੇਲੇ ਕਤੂਰੇ ਵਾਂਗ ਬੌਂਦਲਿਆ ਜਿਹਾ ਪਿਆ ਸੀ।

- "ਨਹੀਂ- ।" ਸੰਖੇਪ ਕਹਿ ਕੇ ਕੰਪਾਊਡਰ ਨੇ ਅੱਖਾਂ ਬਿੱਲੀ ਵਾਂਗ ਫਿਰ ਮੀਚ ਲਈਆਂ।

ਹੌਲਦਾਰ ਪਾਣੀ ਪੀਣ ਚਲਾ ਗਿਆ।

ਸਿਪਾਹੀ ਨੇ ਖੜ੍ਹਾ ਹੋ ਕੇ ਪੇਟੀ ਕਸਣੀ ਸ਼ੁਰੂ ਕਰ ਦਿੱਤੀ।

- "ਮੈਨੂੰ ਸਮਝ ਨੂੰ ਆਉਂਦੀ ਕਿ ਐਨੇ ਚਿਰ ਦਾ ਗਿਆ ਕਿੱਥੇ ਐ--- ?" ਗਿੱਲ ਗੁੱਸੇ ਨਾਲੋਂ ਹੈਰਾਨ ਵੱਧ ਸੀ।

- "ਘਰੇ ਗਏ ਐ-ਬੀਵੀ ਠੀਕ ਨਹੀਂ--- ।" ਅੱਖਾਂ ਮੀਟੀ ਕੰਪਾਊਡਰ ਦੱਸ ਰਿਹਾ ਸੀ। ਕਬੂਤਰ ਵਾਂਗ ਉਸ ਨੇ ਖੰਭ ਘੁੱਟ ਲਏ ਸਨ।

- "ਬੀਵੀ ਨੂੰ ਕੀ ਹੋਇਐ ?"

- "ਸ਼ਾਇਦ ਮਲੇਰੀਏ ਦੀ ਸ਼ਕਾਇਤ ਐ।"
- "ਟੈਲੀਫੋਨ ਕਰਕੇ ਦੇਖ ਤਾਂ।"
- "ਡੈਂਡ ਪਿਆ।"
- "ਇਹਨੂੰ ਭਣੋਈਏ ਨੂੰ ਚੱਕ ਕੇ ਵੀ ਦੇਖ ਲੈ-ਬੈਠੇ ਨੇ ਈ ਜਥਾਨ ਹਲਾਤੀ।" ਗਿੱਲ ਬੱਦਲ ਵਾਂਗ ਗੱਜਿਆ। ਕੰਪਾਊਡਰ ਦੀਆਂ ਲੂੰਬੜ-ਚਾਲਾਂ ਨੇ ਉਸ ਨੂੰ ਦਧਨ ਕਰ ਰੱਖਿਆ ਸੀ।
- "-----।" ਕੰਪਾਊਡਰ ਨੇ ਕਬੂਤਰ ਵਾਂਗ ਅੱਖਾਂ ਖੋਲ੍ਹੇ ਲਈਆਂ। ਗਿੱਲ ਦੀਆਂ ਬਿੱਲੀ ਦੀ ਪੂਛ ਵਰਗੀਆਂ ਮੁੱਛਾਂ ਜਿਵੇਂ ਉਸ ਨੂੰ 'ਤਾੜ' ਰਹੀਆਂ ਸਨ। ਭਿਆਨਕ ਅਵਾਜ਼ ਕੰਪਾਊਡਰ ਦੇ ਜਿਵੇਂ ਡਾਂਗ ਵਾਂਗ ਵੱਜੀ ਸੀ।
- "ਭੈਣ ਦੀ ਡਾਕਟਰੀ ਯਹਾਵੇ! ਐਥੇ ਚਾਰ ਲਾਅਸ਼ਾਂ ਪਈਆਂ ਸੜੀ ਜਾਂਦੀਐ-ਉਧਰ ਉਹ ਬੀਵੀ ਦੀ ਸੁੱਥਣ 'ਚ ਵੜਿਆ ਬੈਠੈ-ਕਰ ਫੋਨ ਉਹਨੂੰ ਭੈਣ ਦੇ ਯਾਰ ਨੂੰ---!"
- ਬਰਾੜ, ਇੰਦਰ ਅਤੇ ਸਿੰਦਾ ਅਵਾਜ਼ ਸੁਣ ਕੇ ਅੰਦਰ ਆ ਗਏ।
- "ਹੈਂ ਬਈ! ਕਾਹਨੂੰ ਐਂਵੇਂ---।" ਇੰਦਰ ਨੇ ਗਿੱਲ ਨੂੰ ਵਰਜਿਆ।
- "ਨਹੀਂ ਯਾਰ ਗੱਲ ਨੂੰ ਬਾਤ ਨੂੰ-ਸਾਨੂੰ ਆਹਾ ਖੁਰਕ ਖਾਧਾ ਜਿਆ ਕੰਪੋਡਰ ਈ ਛੁੱਦੂ ਬਣਾਈ ਜਾਂਦੇ-।"
- "ਕਰ ਫੋਨ ਉਹਨੂੰ---।" ਬਰਾੜ ਨੇ ਹੁਕਮ ਕੀਤਾ।
- ਸਿੰਦਾ ਚੁੱਪ ਚਾਪ ਖੜ੍ਹਾ ਸੀ। ਜਿਵੇਂ ਉਸ ਦੇ ਅੱਸਾਣ ਹੀ ਮਾਰੇ ਗਏ ਸਨ। ਉਹ ਪਾਗਲਾਂ ਵਾਂਗ ਖਾਲੀ ਖਾਲੀ ਜਿਹਾ ਝਾਕ ਰਿਹਾ ਸੀ।
- ਪਰ ਕੰਪਾਊਡਰ ਭਮੱਤਰ ਗਿਆ ਸੀ। ਇਹਨਾਂ ਦਾ ਕੀ ਇਤਥਾਰ ਐ, ਚਾਰ ਥੱਪੜ ਹੀ ਕੱਢ ਮਾਰਨ ? ਉਹ ਸੋਚ ਰਿਹਾ ਸੀ।
- ਫੈਰ! ਕੰਪਾਊਡਰ ਨੇ ਟੈਲੀਫੋਨ ਚੁੱਕ ਲਿਆ, ਜੋ ਚੱਲ ਰਿਹਾ ਸੀ। ਡਰ ਨਾਲ ਉਹ ਹੋਰ ਵੀ ਛਹਿ ਗਿਆ। ਉਸ ਦੀ ਧੌਣ ਕਾਲਰਾਂ ਵਿਚ ਨੂੰ ਧਸਦੀ ਜਾ ਰਹੀ ਸੀ। ਨੰਬਰ ਘੁਮਾਉਂਦਾ ਉਹ ਟੈਲੀਫੋਨ ਦੇ ਰਿਸੀਵਰ ਨੂੰ ਘੁੱਟ ਕੇ ਫੜੀ ਬੈਠਾ ਸੀ, ਜਿਵੇਂ ਰਿਸੀਵਰ ਕੋਈ ਕਾਟੇ ਸੀ, ਜਿਸ ਨੇ ਛੱਟ ਕਿਕਰ 'ਤੇ ਜਾ ਚੜ੍ਹਨਾ ਸੀ!

- "ਚੱਲ ਪਿਆ--- ?" ਹੌਲਦਾਰ ਰੁਮਾਲ ਨਾਲ ਗਿੱਲੇ ਹੱਥ ਪੂੰਝਦਾ ਅੰਦਰ ਆਇਆ। ਸਿਪਾਹੀ ਫਿਰ ਲੋਟ ਹੋ ਕੇ ਬੈਠ ਗਿਆ ਸੀ।

- "---- |" ਕੰਪਾਊਡਰ ਨੇ 'ਹਾਂ' ਵਿਚ ਸਿਰ ਹਿਲਾਇਆ। ਪਰ ਬੋਲਿਆ ਕੁਝ ਵੀ ਨਹੀਂ।

- "ਚੱਲਣ ਨੂੰ ਇਹਨੂੰ ਗੋਲੀ ਵੱਜੀ ਵੀ ਸੀ ?" ਗਿੱਲ ਦਾ ਦਿਲ ਕਰਦਾ ਸੀ ਕਿ ਚਰਮਖ ਵਰਗੇ ਕੰਪਾਊਡਰ ਦੀ ਸੰਘੀ ਨੱਪ ਦੇਵੇ।

- "---- |" ਫਾਮੋਸ਼ ਹੋਇਆ ਕੰਪਾਊਡਰ ਟੈਲੀਫੋਨ ਦੀ 'ਟੂੰ-ਟੂੰ' ਅਤੇ ਗਿੱਲ ਦੇ ਸਲੋਕ ਸੁਣ ਰਿਹਾ ਸੀ। ਟੈਲੀਫੋਨ ਦੀ 'ਟੂੰ-ਟੂੰ' ਉਸ ਦੇ ਦਿਮਾਗ ਨੂੰ ਸੱਪ ਵਾਂਗ ਚੱਟ ਰਹੀ ਸੀ।

ਅਖੀਰ ਕਿਸੇ ਨੇ ਟੈਲੀਫੋਨ ਚੁੱਕ ਲਿਆ। ਕੰਪਾਊਡਰ ਨੇ ਸ਼ੁਕਰ ਕੀਤਾ। ਬਿੱਲੀ ਦੇ ਭਾਰੀਂ ਮਸਾਂ ਹੀ ਛਿੱਕ੍ਹ ਟੁੱਟਿਆ ਸੀ।

ਕੰਪਾਊਡਰ ਨੇ ਸਾਰੀ ਇਤਲਾਹ ਦੇ ਦਿੱਤੀ।

ਟੈਲੀਫੋਨ ਰੱਖ ਦਿੱਤਾ ਗਿਆ।

- "ਹੁਣ ਕਿਮੋਂ ਮਿਲ ਗਿਆ ਤੇਰਾ ਪਿਉ ? ਜਿੰਨਾਂ ਚਿਰ ਇਹਨਾਂ ਦੀ ਮਾਂ ਨਾ ਚੋਦੋ-ਕਾਹਨੂੰ ਬਾਪੂ ਆਖਦੇ ਅੈ ? ਭੈਣ ਦਾ ਲੱਕੜ-ਸਾਲਾ ਚਿਰੜਘੁੱਗ ਜਿਆ!" ਗਿੱਲ ਗਾਲ੍ਹਾਂ ਦੀ ਸੂੜ ਬੰਨ੍ਹੀ ਫਿਰਦਾ ਸੀ। ਕਿੱਕਰ ਦਾ ਨਿੱਕਾ ਜਿਹਾ ਡੱਕਾ ਉਹ ਇੰਜ ਚਿੱਥ ਰਿਹਾ ਸੀ, ਜਿਵੇਂ ਘੁਲਾੜ੍ਹੀ ਗੰਨੇ ਪੀੜਦੀ ਹੈ !

- "ਕਾਹਨੂੰ ਐਮੋਂ-ਹੈਂ ਬਈ !" ਇੰਦਰ, ਗਿੱਲ ਨੂੰ ਧੱਕ ਕੇ ਬਾਹਰ ਲੈ ਗਿਆ। ਗਿੱਲ ਸਾਹਣ ਵਾਂਗ ਭੂਸਰਿਆ ਅੱਖੇ ਅੱਖੇ ਸਾਹ ਲੈ ਰਿਹਾ ਸੀ। ਉਸ ਦੀਆਂ ਅੱਖਾਂ ਪੁੱਠੀਆਂ ਅਤੇ ਸਾਹਣ ਵਾਂਗ ਪੈਰਾਂ ਹੇਠੋਂ ਮਿੱਟੀ ਕੱਢ ਰਿਹਾ ਸੀ।

- "ਐਮੋਂ ਕਾਹਨੂੰ ਲੋਟ ਆਉਂਦੇ ਐ ਯਾਰ-ਤੜਕੇ ਦੇ ਮੂੰਹ ਅੱਲੀਂ ਦੇਹਨੇ ਅੈਂ।" ਮੂੰਹ ਵਿਚੋਂ ਡੱਕਾ ਕੱਢ ਕੇ ਉਸ ਨੇ ਵਗਾਹ ਕੇ ਮਾਰਿਆ।

ਸ਼ਾਮ ਦੇ ਸੱਤ ਵੱਜ ਗਏ ਸਨ। ਪ੍ਰਛਾਵੇਂ ਧਰਤੀ ਤੋਂ ਉਠ ਕੰਧਾਂ ਦੇ ਘਨੇੜ੍ਹੀਂ ਚੜ੍ਹ ਬੈਠੇ ਸਨ। ਹਸਪਤਾਲ ਦੇ ਬਾਹਰੋਂ 'ਪੌ-ਪੌ' ਜਾਂ 'ਪੀ-ਪੀ' ਦੀਆਂ ਅਵਾਜ਼ਾਂ ਕੁਰਲਾ ਜਿਹੀਆਂ ਰਹੀਆਂ ਸਨ।

- "ਅੱਹ ਆ ਗਿਆ--- !" ਬਰਾੜ ਨੇ ਸਕੂਟਰ 'ਤੇ ਆਉਂਦੇ ਡਾਕਟਰ ਨੂੰ ਪਹਿਚਾਣਦਿਆਂ ਕਿਹਾ।

- "ਹੈਂ ਬਈ ! ਹੁਣ ਨਾ ਬੋਲੀਂ !" ਇੰਦਰ ਨੇ ਗਿੱਲ ਦੀ ਇਕ ਤਰ੍ਹਾਂ ਨਾਲ ਮਿੰਨਤ ਜਿਹੀ ਕੱਢੀ।

ਪਰ ਗਿੱਲ ਚੁੱਪ ਸੀ। ਗੁੱਸਾ ਉਸ ਅੰਦਰ ਪਾਰੇ ਵਾਂਗ ਬਰਕ ਰਿਹਾ ਸੀ।

ਡਾਕਟਰ ਨੇ ਸਕੂਟਰ ਸਿੱਧਾ ਵਰਾਂਡੇ ਵਿਚ ਲਿਆ ਖੜ੍ਹਾ ਕੀਤਾ ਅਤੇ ਤੇਜ਼ੀ ਨਾਲ ਅੰਦਰ ਚਲਾ ਗਿਆ। ਮਧਰੇ ਜਿਹੇ ਕੱਦ ਦਾ ਡਾਕਟਰ ਮੁੰਨੀ ਭੇਡ ਵਰਗਾ ਲੱਗਦਾ ਸੀ। ਉਸ ਦੇ ਗੰਜ ਦੇ ਚਾਰ ਕੁ ਵਾਲ ਕੰਡੇਰਨੇ ਵਾਂਗ ਉਪਰ ਨੂੰ ਖੜ੍ਹੇ ਸਨ ਅਤੇ ਪੈਰਾਂ ਦਾ ਵਾਧੂ ਜਿਹਾ ਮਾਸ ਜੁੱਤੀ ਤੋਂ ਬਾਹਰ ਲਟਕ ਰਿਹਾ ਸੀ।

- "ਆਈਏ-ਆਈਏ--- !" ਹੌਲਦਾਰ ਨੂੰ ਪਹਿਚਾਣ ਕੇ ਡਾਕਟਰ ਨੇ ਬੜੀ ਗਰਮਜੋਸ਼ੀ ਨਾਲ ਹੱਥ ਮਿਲਾਇਆ। ਪਰ ਸਿਪਾਹੀ ਨੂੰ ਉਸ ਨੇ ਗੌਲਿਆ ਵੀ ਨਹੀਂ ਸੀ।

- "ਬੜੀ ਦੇਰ ਕਰਤੀ--- ?" ਹੌਲਦਾਰ ਨੇ ਖਹਿੜਾ ਜਿਹਾ ਛੁਡਾਉਣ ਲਈ ਪੁੱਛਿਆ। ਉਹ ਡਾਕਟਰ ਦੇ ਗਾਲੜੀ ਸੁਭਾਅ ਤੋਂ ਚੰਗੀ ਤਰ੍ਹਾਂ ਜਾਣੂੰ ਸੀ। ਉਡੀਕ ਕਰ ਕੇ ਜਿਵੇਂ ਉਹ ਵੀ ਹੰਭ ਗਿਆ ਸੀ। ਇਕ ਉਸ ਦੀ ਡਿਊਟੀ ਖਤਮ ਹੋਣ ਵਾਲੀ ਸੀ।

- "ਕਾਹਦੀ ਗੱਲ ਕਰਦੇ ਓਂ ਬਾਦਸ਼ਾਹੋ !" ਉਹ ਚਿੱਟਾ ਜਿਹਾ ਕੋਟ ਪਾਉਂਦਾ ਹੋਇਆ ਬੋਲਿਆ, "ਦਿੱਲੀ ਆਲੀ ਸਾਲੀ ਆਈ ਵੀ ਐ-ਬੱਸ ਉਹਦੇ ਨਾਲ ਈ ਠਰਕ ਭੋਰਦੇ ਰਹੇ !" ਡਾਕਟਰ 'ਫੀਂ-ਫੀਂ' ਕਰ ਕੇ ਹੱਸਿਆ। ਸਾਲੀ ਦੇ ਨਾਂ ਨੂੰ ਉਸ ਦੇ ਕੁਤਕੁਤੀਆਂ ਨਿਕਲੀਆਂ ਸਨ। ਜਿਸ ਕਰਕੇ ਉਸ ਦਾ ਹਾਸਾ ਮੱਲੋਮੱਲੀ ਨਿਕਲਦਾ ਸੀ।

- "---- !" ਹੌਲਦਾਰ ਚੁੱਪ ਸੀ।

- "ਲਾਅਸ਼ਾਂ ਕਿੱਥੇ ਐ ?" ਠਾਣੇਦਾਰ ਦਾ ਰੁੱਕਾ ਪੜ੍ਹਦਾ ਉਹ ਕੋਚਰ ਵਾਂਗ ਝਾਕ ਰਿਹਾ ਸੀ।

- "ਅੰਦਰ ਐ--- !"

ਉਹ ਅੰਦਰ ਚਲੇ ਗਏ।

ਡਾਕਟਰ ਨੇ ਐਨਕਾਂ ਚਾੜ੍ਹ ਲਈਆਂ। ਮੋਟੀਆਂ ਜਿਹੀਆਂ ਐਨਕਾਂ ਲਾਈਆਂ ਹੋਣ ਕਰਕੇ ਉਹ ਖੂਹ 'ਤੇ ਜੋੜੇ ਬੋਤੇ ਵਰਗਾ ਲੱਗਦਾ ਸੀ। ਐਨਕਾਂ ਇਕ ਤਰ੍ਹਾਂ ਨਾਲ ਖੋਪੇ ਹੀ ਤਾਂ ਜਾਪ ਰਹੀਆਂ ਸਨ।

ਉਸ ਨੇ ਲਾਅਸ਼ਾਂ ਦਾ ਚੰਗੀ ਤਰ੍ਹਾਂ ਮੁਆਇਨਾ ਕੀਤਾ।

- "ਕਿਸੇ ਜ਼ਹਿਰੀਲੀ ਚੀਜ਼ ਨਾਲ ਮੌਤਾਂ ਹੋਈਆਂ ਲੱਗਦੀਐਂ ?" ਡਾਕਟਰ ਨੇ ਹੌਲਦਾਰ ਨੂੰ ਸੁਣਾਇਆ। ਉਸ ਦੀਆਂ ਚੁਸਤ ਅੱਖਾਂ ਛੱਟ ਸਮਝ ਗਈਆਂ ਸਨ।

- "ਕੁਇੱਕਛਾਸ ਨਾਲ ਹੋਈਐਂ ਜੀ !" ਇੰਦਰ ਅੰਦਰ ਆ ਗਿਆ ਸੀ।

- "ਇਕ ਗੱਲ ਹੋਰ ਐ-ਬੋੜਾ ਜਿਆ ਸਮਾਨ ਲਿਆਉਣਾ ਪਵੇਗਾ !" ਡਾਕਟਰ ਐਨਕਾਂ ਉਪਰੋਂ ਦੀ ਇੰਦਰ ਵੱਲ ਝਾਕਿਆ।

- "ਹੁਕਮ ਕਰੋ---!"

- "ਤੁਸੀਂ ਬਾਹਰ ਚੱਲੋ-ਮੈਂ ਚਿੱਟ ਭੇਜ ਦਿੰਨੈ-ਕਿਸੇ ਕੈਮਿਸਟ ਦੀ ਦੁਕਾਨ ਤੋਂ ਫੜ ਲਿਆਣਾ।" ਉਸ ਨੇ ਹੱਥ ਬਾਹਰ ਵੱਲ ਨੂੰ ਕੀਤਾ।

ਇੰਦਰ ਬਾਹਰ ਆ ਗਿਆ।

ਡਾਕਟਰ ਅਤੇ ਹੌਲਦਾਰ ਅੰਦਰ ਗੱਲਾਂ ਮਾਰਦੇ ਰਹੇ।

- "ਹੁਣ ਫੇਰ ਸਾਡੀ ਤਾਂ ਨਹੀਂ ਜ਼ਰੂਰਤ?" ਦਫ਼ਤਰ ਅੰਦਰ ਆ ਕੇ ਹੌਲਦਾਰ ਨੇ ਡਾਕਟਰ ਨੂੰ ਪੁੱਛਿਆ।

- "ਨਹੀਂ ਕੋਈ ਜ਼ਰੂਰਤ ਨਹੀਂ-ਰਿਪੋਰਟ ਕੱਲ੍ਹੁ ਠਾਣੇ ਅੱਪੜਦੀ ਕਰ ਦਿਆਂਗੇ---।" ਡਾਕਟਰ ਨੇ ਉਹਨਾਂ ਦੇ ਰੱਸੇ ਲਾਹ ਦਿੱਤੇ। ਹੌਲਦਾਰ ਅਤੇ ਸਿਪਾਹੀ ਹੱਥ ਮਿਲਾ ਕੇ 'ਦਗੜ-ਦਗੜ' ਕਰਦੇ ਬਾਹਰ ਆ ਗਏ।

ਬਰਾੜ ਹੁਗੀਂ ਚਾਰੇ ਜਾਣੇ ਉਹਨਾਂ ਨੂੰ ਜਾਂਦਿਆਂ ਤੱਕ ਰਹੇ ਸਨ।

ਹਸਪਤਾਲ ਦਾ ਮੁੱਖ ਦਰਵਾਜ਼ਾ ਟੱਪਦਿਆਂ ਹੀ ਹੌਲਦਾਰ ਨੇ ਮੂੰਹ ਵਿਚ ਪੈਂਦੀਆਂ ਮੁੱਛਾਂ ਨੂੰ ਉਂਗਲ ਅਤੇ ਅੰਗੂਠੇ

ਦੇ ਹੋੜੇ ਨਾਲ ਉਤਾਂਹ ਚੁੱਕਿਆ ਸੀ।

- "ਹੁਣ ਕੀ ਕਰਦੈ?" ਬਰਾੜ ਨੇ ਇੰਦਰ ਤੋਂ ਪੁੱਛਿਆ।

- "ਕਹਿੰਦਾ ਮਾੜਾ ਮੋਟਾ ਸਮਾਨ ਲੋੜੀਦੈ-ਕੈਮਿਸਟ ਦੀ ਦੁਕਾਨ ਤੋਂ ਲੈ ਕੇ ਆਓ।" ਇੰਦਰ ਨੇ ਸੁਤੇ ਸੁਭਾਅ ਹੀ ਦੱਸਿਆ ਸੀ।

- "ਸਮਾਨ ਤਾਂ ਪੋਸਟ ਮਾਰਟ ਵਾਸਤੇ ਸਾਰਾ ਸਰਕਾਰੀ ਹਸਪਤਾਲ ਦਾ ਈ ਹੁੰਦੈ।" ਬਰਾੜ ਨੂੰ ਗੱਲ ਜਚੀ ਨਹੀਂ ਸੀ।

- "ਵਿਚੇ ਖਾਅ-ਖੂਅ ਜਾਂਦੇ ਐ ਸਾਲੇ--।" ਗਿੱਲ ਨੇ ਚੁੱਪ ਤੋੜੀ।

- "ਇੱਥੇ ਤਾਂ ਅੰਨ੍ਹੀਂ ਨੂੰ ਬੋਲਾ ਘੜੀਸੀ ਫਿਰਦੈ।" ਸ਼ਿੰਦਾ ਕਾਫੀ ਲੰਮੇ ਸਮੇਂ ਬਾਅਦ ਬੋਲਿਆ ਸੀ।

- "ਹੈਂ ਬਈ! ਇੱਥੇ ਕੋਈ ਪੁੱਛਦੈ?" ਇੰਦਰ ਨੇ ਕਿਹਾ।

ਉਹ ਅਜੇ ਗੱਲਾਂ ਕਰ ਹੀ ਰਹੇ ਸਨ ਕਿ ਕਿਸੇ ਹੋਰ ਕੰਪਾਊਡਰ ਨੇ ਉਹਨਾਂ ਹੱਥ ਇਕ ਵੱਡੀ ਸਾਰੀ ਲਿਸਟ ਲਿਆ ਫੜਾਈ। ਸ਼ਾਇਦ ਪਹਿਲੇ ਕੰਪਾਊਡਰ ਦੀ ਡਿਊਟੀ ਬਦਲ ਗਈ ਸੀ। ਮਾੜਕੂ ਜਿਹੇ

ਸਰੀਰ ਵਾਲਾ ਕੰਪਾਊਂਡਰ ਕਾਫੀ ਚੁਸਤ ਨਜ਼ਰ ਆਉਂਦਾ ਸੀ। ਉਹ ਚਿੜੇ ਵਾਂਗ ਟਪੂਸੀਆਂ ਮਾਰਦਾ ਆਪਣੀ ਡਿਊਟੀ ਭੁਗਤਾ ਰਿਹਾ ਸੀ। ਰਾਤ ਦੀ ਡਿਊਟੀ ਵਾਲੀਆਂ ਨਰਸਾਂ ਵੀ ਆ ਗਈਆਂ ਸਨ। ਦੁਪਹਿਰੇ ਹਾੜ ਬੋਲਣ ਵਾਲਾ ਹਸਪਤਾਲ ਹੁਣ ਸਫੈਦ ਵਰਦੀਆਂ ਵਾਲੀਆਂ ਨੱਢੀਆਂ ਨਾਲ ਚਹਿਕਣ ਲੱਗ ਪਿਆ ਸੀ। ਵਰਾਂਡੇ ਦੇ ਇਕ ਪਾਸਿਓਂ ਮਰੀਜ਼ਾਂ ਦੀ 'ਹਾਏ-ਹਾਏ' ਅਤੇ ਹੂੰਗਾਂ ਸੁਣਾਈ ਦੇਣ ਲੱਗ ਪਈਆਂ ਸਨ। ਕੋਈ ਜ਼ਿਆਦਾ ਹੀ ਦੁਖੀ, ਦੁਹਾਈ ਪਾ ਰਿਹਾ ਸੀ। ਪਰ ਨਰਸਾਂ ਮਰੀਜ਼ਾਂ ਤੋਂ ਅਵੇਸਲੀਆਂ, ਦੰਦੀਆਂ ਜਿਹੀਆਂ ਕੱਢਦੀਆਂ ਫਿਰਦੀਆਂ ਸਨ। ਉਹ ਇਕ ਦੂਜੀ ਨਾਲ ਅੱਖਾਂ ਦੇ ਇਸ਼ਾਰੇ ਨਾਲ ਹੀ ਗੱਲ ਕਰਦੀਆਂ ਸਨ। ਨਜ਼ਰਾਂ ਨਾਲ ਲੱਭੂ ਭੋਰੇ ਜਾ ਰਹੇ ਸਨ।

ਇੰਦਰ ਨੇ ਵੱਡੀ ਸਾਰੀ ਲਿਸਟ 'ਤੇ ਸਰਸਰੀ ਨਜ਼ਰ ਮਾਰੀ।

ਇਕ ਹਜ਼ਾਰ ਰੁਪਏ ਦੇ ਕਰੀਬ ਸਮਾਨ ਲਿਖਿਆ ਪਿਆ ਸੀ।

ਸਾਰੇ ਹੈਰਾਨ ਜਿਹੇ ਹੋ ਗਏ।

- "ਇਹਦੇ ਕੱਢਲਾਂ ਮੈਂ ਆਨੇ ਕੁੱਤੇ ਡਾਕਟਰ ਦੇ-!" ਭੂਤਰਿਆ ਗਿੱਲ ਅੰਦਰ ਨੂੰ ਜਾਣ ਲੱਗਿਆ, ਪਰ ਬਗਾੜ ਨੇ ਰੋਕ ਲਿਆ। ਇੰਦਰ ਗਿੱਲ ਨੂੰ ਧੱਕ ਕੇ ਦਰਵਾਜ਼ੇ ਵੱਲ ਨੂੰ ਲੈ ਗਿਆ। ਉਹ ਉਸ ਨੂੰ ਇੰਜ ਬਾਹਰ ਧੱਕੀ ਜਾ ਰਿਹਾ ਸੀ, ਜਿਵੇਂ ਸੈਲਫ਼ ਖਰਾਬ ਹੋਈ ਕਾਰ ਨੂੰ ਧੱਕਾ ਲਾਈਦੈ।

- "ਬਗਾੜਾ ਜੀਪ ਲਿਆ---!" ਇੰਦਰ ਨੇ ਹੁਕਮੀਆ ਕਿਹਾ।

ਜੀਪ ਪਹੁੰਚ ਗਈ।

ਧੱਕੜ ਜੀਪ ਜਿਵੇਂ ਕਿਸੇ ਪਾਸੇ ਨੂੰ ਉਡਣ ਲਈ ਤਿਆਰ ਸੀ।

ਉਹਨਾਂ ਨੇ ਗਿੱਲ ਨੂੰ ਜੀਪ ਵਿਚ ਬਿਠਾਇਆ ਹੀ ਨਹੀਂ, ਸਗੋਂ ਗਰਨਿਊਆਂ ਦੀ ਪੂਲੀ ਵਾਂਗ ਲੱਦ ਜਿਹਾ ਲਿਆ। ਉਹ ਸੂਣ ਵਾਲੀ ਮੱਝ ਵਾਂਗ ਵੱਟ ਜਿਹਾ ਕਰ ਰਿਹਾ ਸੀ। ਜਿਵੇਂ ਉਸ ਅੰਦਰ ਕੜੱਲ ਉਠ ਰਹੇ ਸਨ।

ਦਿਨ ਛੁਪ ਚੁੱਕਾ ਸੀ। ਪ੍ਰਛਾਵੇਂ ਹਨੁਰੇ ਦਾ ਰੂਪ ਧਾਰਨ ਕਰ ਗਏ ਸਨ। ਬੱਤੀਆਂ ਜਗ ਪਈਆਂ ਸਨ। ਸ਼ਹਿਰ ਦੀ ਗਹਿਮਾਂ ਗਹਿਮੀਂ ਵਧ ਗਈ ਸੀ। ਬਜ਼ਾਰਾਂ ਵਿਚ ਰੌਣਕ ਹੋਰ ਵੀ ਵਧ ਗਈ। ਕੰਮ ਧੰਦੇ ਨਬੋੜ ਕੇ ਲੋਕ ਮਾੜੀ ਮੋਟੀ ਫ਼ਰੀਦਾ ਫ਼ਰੋਫ਼ਤੀ ਲਈ ਨਿਕਲ ਤੁਰੇ ਸਨ।

ਕਿਤੇ ਕਿਤੇ ਸੀ ਆਰ ਪੀ ਘੋੜਿਆਂ ਉਪਰ ਅਤੇ ਕਿਤੇ ਪੈਦਲ ਗਸ਼ਤ ਕਰ ਰਹੀ ਸੀ। ਘੁੱਟੇ ਮੂੰਹ ਵਾਲੇ ਕਰਮਚਾਰੀਆਂ ਦੇ ਚਿਹਰੇ ਕੁਰੱਖਤ ਸਨ। ਤਖਤੇ ਦੀ ਚੂਲ ਵਾਂਗ ਫਿਰਦੀਆਂ ਅੱਖਾਂ ਵਿਚ ਕੋਈ ਛਾਸ ਭੇਦ ਸੀ। ਉਹ ਹਰ ਅੰਮ੍ਰਿਤਧਾਰੀ ਨੂੰ ਬੜੀ ਗਹੁ ਨਾਲ ਘੋਖਦੇ ਸਨ। ਜਿਵੇਂ ਉਹਨਾਂ ਦੀ ਨਜ਼ਰ ਵਿਚ ਹਰ ਅੰਮ੍ਰਿਤਧਾਰੀ 'ਅੱਤਿਵਾਦੀ' ਸੀ!

ਵਾਟਰ ਵਰਕਸ ਲੰਘ ਕੇ ਉਹ ਨਾਨਕ ਨਗਰੀ, ਨੀਲਮ ਮੈਡੀਕਲ ਸਟੋਰ ਪਹੁੰਚ ਗਏ। ਨੀਲਮ ਮੈਡੀਕਲ ਸਟੋਰ ਦੇ ਮਾਲਕ ਲਾਲੀ ਨੂੰ ਇੰਦਰ ਜਾਣਦਾ ਸੀ। ਛੇ ਛੁੱਟ ਕੱਦ ਵਾਲਾ ਲਾਲੀ ਬੜਾ ਸੁਨੱਖਾ ਜੁਆਨ ਮੁੰਡਾ ਸੀ। ਉਸ ਦਾ ਸ਼ਗੀਫ਼ ਸੁਭਾਅ, ਹਮੇਸ਼ਾਂ ਹੱਸਣ ਖੇਡਣ ਦਾ ਸੀ। ਉਹ ਯਾਰਾਂ ਦਾ ਯਾਰ, ਦਿਲਦਾਰ ਅਤੇ ਦਿਲ ਦਰਿਆ ਬੰਦਾ ਸੀ।

ਉਹਨਾਂ ਜੀਪ ਨੀਲਮ ਮੈਡੀਕਲ ਸਟੋਰ ਦੇ ਅੱਗੇ ਖੜ੍ਹੀ ਕਰ ਦਿੱਤੀ। ਖੰਭੇ 'ਤੇ ਫਿੱਟ ਟਿਊਬ ਦਾ ਚਾਨਣ ਜੀਪ ਦੇ ਪਿੰਡੇ 'ਤੇ ਵਰੁ-ਵਰੁ ਕੇ ਜਿਵੇਂ ਤਿਲੁਕ ਰਿਹਾ ਸੀ।

- "ਹੈਂ ਬਈ! ਅਸੀਂ ਤਾਂ ਬੱਜਲ ਖੁਆਰ ਹੋਣਾ ਈ ਐ-ਤੁਸੀਂ ਬੱਸ ਫੜੋ ਤੇ ਪਿੰਡ ਜਾਓ।" ਇੰਦਰ ਨੇ ਬਰਾੜ ਅਤੇ ਗਿੱਲ ਨੂੰ ਕਿਹਾ।

- "ਜਿੱਥੇ ਤੁਸੀਂ-ਉਥੇ ਈ ਅਸੀਂ।" ਬਰਾੜ ਨੇ ਉਤਰ ਦਿੱਤਾ।

- "ਜੇ ਬੰਦਾ ਭੀੜ ਪੈਣ 'ਤੇ ਕੰਮ ਨਾ ਆਇਆ-ਫਿਰ ਫੂਕਣੈ?" ਗਿੱਲ ਦਿਲੋਂ ਆਖ ਰਿਹਾ ਸੀ।

- "ਨਹੀਂ-ਮੇਰੀ ਮੰਨੋ-।"

- "ਅਸੀਂ ਥੋਨੂੰ ਅੱਡੇ ਤੋਂ ਬੱਸ ਚਾੜ੍ਹ ਆਉਣੇ ਆਂ।" ਸ਼ਿੰਦੇ ਨੇ ਵਿਚਾਰ ਰੱਖਿਆ, "ਕੱਲ੍ਹੁ ਨੂੰ ਕੰਜਰਾਂ ਦੇ ਮੱਥੇ ਵੀ ਲੱਗਣੈ!" ਪੁਲਸ ਦੇ ਮੱਥੇ ਲੱਗਣਾ ਉਸ ਨੂੰ ਅੱਕ ਦਾ ਦੁੱਧ ਪੀਣ ਬਰਾਬਰ ਲੱਗ ਰਿਹਾ ਸੀ।

- "ਕਿਉਂ ਬਈ--?" ਗਿੱਲ ਨੇ ਬਰਾੜ ਦੀ ਰਾਇ ਪੁੱਛੀ।

- "ਠੀਕ ਐ-ਜਿਵੇਂ ਕਹਿੰਦੇ ਐ-ਕਰ ਲੈਨੇ ਆਂ।" ਬਰਾੜ ਨੇ ਨੀਂਵੀਂ ਜਿਹੀ ਪਾ ਕੇ ਕਿਹਾ ਅਤੇ ਫਿਰ ਉਸ ਨੇ ਮੌਲੇ ਦੇ ਸਿੰਗਾਂ ਵਰਗੀਆਂ ਮੁੱਛਾਂ ਉਪਰ ਉਗੀਸੀਆਂ। ਉਸ ਦੇ ਅੰਦਰ ਕਈ ਸੋਚਾਂ ਰਿੱਝ ਰਹੀਆਂ ਸਨ।

ਉਹਨਾਂ ਲਾਲੀ ਤੋਂ ਲੋੜੀਂਦਾ ਸਮਾਨ ਲਿਆ ਅਤੇ ਬਰਾੜ ਅਤੇ ਗਿੱਲ ਨੂੰ ਪਿੰਡ ਵਾਲੀ ਬੱਸ ਚਾੜ੍ਹ, ਜੀਪ ਤੋਰ ਲਈ।

- "ਸ਼ਿੰਦਿਆ ਇਕ ਗੱਲ ਆਖਾਂ-ਜੇ ਗੁੱਸਾ ਨਾ ਕਰੋ?" ਇੰਦਰ ਜੀਪ ਚਲਾਉਂਦਾ ਹੋਇਆ ਬੋਲਿਆ।

- "ਆਪਾਂ ਗੁੱਸਾ ਕਾਹਨੂੰ ਕਰਨੈ?"

- "ਘੁੱਟ ਲਾ ਨਾ ਲਈਏ? ਸਰੀਰ ਜਿਹਾ ਟੁੱਟੀ ਜਾਂਦੈ।" ਇੰਦਰ ਨੇ ਫਟਾਫਟ ਗੱਲ ਨਬੇੜ ਕੇ ਸ਼ਿੰਦੇ ਦੇ ਚਿਹਰੇ ਨੂੰ ਨਿਹਾਰਿਆ।

- "ਮੈਂ ਤਾਂ ਆਪ ਤੈਨੂੰ ਕਹਿਣ ਲੱਗਿਆ ਸੀ-ਪਰ ਚੁੱਪ ਈ ਕਰ ਗਿਆ।"

ਅਸਲ ਵਿਚ ਸਰੀਰ ਸ਼ਿੰਦੇ ਦਾ ਵੀ ਟੁੱਟ ਰਿਹਾ ਸੀ। ਪਰ ਉਹ ਸਿਰ ਉਪਰ ਪਿਆ ਵਕਤ ਦੇਖ ਕੇ ਚੁੱਪ ਸੀ ਕਿ ਨਾਲ ਦੇ ਕੀ ਸੋਚਣਗੇ ? ਉਹ ਕਦੇ ਦਾ ਕੱਚੀਆਂ ਪੱਕੀਆਂ ਜਿਹੀਆਂ ਉਬਾਸੀਆਂ ਲੈ ਰਿਹਾ ਸੀ। ਅੱਖਾਂ 'ਚੋਂ ਪਾਣੀ ਵਰ੍ਹ ਰਿਹਾ ਸੀ।

ਉਹਨਾਂ ਠੇਕੇ ਤੋਂ ਬੋਤਲ ਲੈ ਲਈ ਅਤੇ ਅਹਾਤੇ ਵਿਚ ਵੜ ਗਏ।

- "ਸ਼ਿੰਦਿਆ ਜੋ ਹੋਣਾ ਸੀ, ਹੋ ਗਿਆ-ਦਿਲ ਨਾ ਛੱਡ-ਪ੍ਰਮਾਤਮਾ ਦੀ ਲੀਲਾ ਨਿਆਰੀ ਐ-।" ਕਾਮਰੇਡ ਨੇ ਰੱਬ ਸੰਨ੍ਹ ਦੇ ਲਿਆ।

- "ਮੈਂ ਯਾਰ ਇੰਦਰਾ ਹੋਰ ਸੋਚਦਾ ਸੀ।" ਸ਼ਿੰਦੇ ਨੇ ਗਿਲਾਸ ਭਰ ਕੇ ਅੰਦਰ ਸੁੱਟਿਆ। ਅੰਗਰੇਜ਼ੀ ਸ਼ਰਾਬ ਦਾ ਲੰਡਾ ਪੈਂਗ ਦੁੱਖ ਵਾਂਗ ਹੀ ਕਾਲਜੇ ਵਿਚ ਲੀਕ ਪਾਉਂਦਾ ਥੱਲੇ ਉਤਰਿਆ ਸੀ। ਸ਼ਰਾਬ ਦੀ ਗਰਮੀ ਨਾਲ ਉਸ ਦੇ ਮੱਥੇ 'ਤੇ ਪਸੀਨੇ ਦੀਆਂ ਬੂੰਦਾਂ ਫੁੱਟ ਪਈਆਂ ਸਨ।

- "ਕੀ- ?" ਇੰਦਰ ਬੋਤਲ 'ਚ ਪੈਂਗ ਪਾਉਂਦਾ ਹੋਇਆ ਬੋਲਿਆ।

- "ਆਪਾਂ ਕੱਲ੍ਹੁ ਨੂੰ ਕਰਮੇਂ ਨੂੰ ਬੁਲਾਓ ਲੁਧਿਆਣੇ ਤੋਂ।" ਉਹ ਉਬਲਿਆ ਆਂਡਾ ਚਿੱਥ ਰਿਹਾ ਸੀ। ਆਂਡਾ ਜਿਵੇਂ ਉਸ ਦੇ ਮੂੰਹ ਅੰਦਰ ਫੁੱਲ ਜਿਹਾ ਗਿਆ ਸੀ। ਉਸ ਨੇ ਮਸਾਂ ਹੀ ਜ਼ੋਰ ਦੇ ਕੇ ਉਗਾਲੀ ਅੰਦਰ ਲੰਘਾਈ ਸੀ। ਪਈ ਬਿਪਤਾ ਸਮੇਂ ਉਸ ਨੂੰ ਵੱਡਾ ਭਰਾ ਬਹੁਤ ਯਾਦ ਆ ਰਿਹਾ ਸੀ। 'ਕੱਲੀ ਹੋਵੇ ਨਾ ਵਣਾਂ ਦੇ ਵਿਚ ਲੱਕੜੀ - 'ਕੱਲਾ ਨਾ ਹੋਵੇ ਪੁੱਤ ਜੱਟ ਦਾ, ਵਾਲਾ ਸਿਆਣਿਆਂ ਦਾ ਕਿਹਾ ਤੱਥ ਉਸ ਨੂੰ ਬਿਲਕੁਲ ਸਹੀ-ਸਹੀ ਜਚ ਰਿਹਾ ਸੀ।

- "ਨਹੀਂ! ਹੈਂ ਬਈ! ਇਹਦੇ 'ਚ ਵੀ ਰਾਜ ਐ।" ਸਾਬਤਾ ਆਂਡਾ ਮੂੰਹ ਅੰਦਰ ਸੁੱਟ ਕੇ ਇੰਦਰ ਬਲਦ ਵਾਂਗ ਉਗਾਲਾ ਜਿਹਾ ਕਰਨ ਲੱਗ ਪਿਆ। ਉਸ ਦੀ 'ਅਉ-ਅਉ' ਦੀ ਸ਼ਿੰਦੇ ਨੂੰ ਅੱਧੀ ਕੁ ਹੀ ਸਮਝ ਪਈ ਸੀ।

- "ਹੁਣ ਤਾਂ ਤੁਰੇ ਫਿਰਦੇ ਐਂ-ਜੇ ਉਹਨੂੰ ਪੁਲਸ ਨੇ ਚੱਕ ਲਿਆ-ਕਸੂਤੇ ਹੋਜਾਂਗੇ-ਇਤਲਾਹ ਪਤਿਉਰਿਆਂ ਨੇ ਉਸੇ 'ਤੇ ਈ ਦਿੱਤੀ ਐ।" ਇੰਦਰ ਦੀ ਗੱਲ ਸ਼ਿੰਦੇ ਦੇ ਦਿਲ ਲੱਗੀ ਸੀ।

ਉਹ ਬੜੀ ਤੇਜ਼ੀ ਨਾਲ ਪੀ ਰਹੇ ਸਨ।

- "ਇੰਦਰਾ! ਬਾਈ ਦਾ ਘਰ ਉਜੜ ਗਿਆ!" ਸ਼ਿੰਦੇ ਨੇ ਧਾਹ ਮਾਰੀ। ਅਹਾਤੇ ਵਿਚ ਪੀ ਰਹੇ ਲੋਕ ਇਕ ਦਮ ਇੱਧਰ ਨੂੰ ਝਾਕੇ ਸਨ। ਪਰ ਫਿਰ ਆਪਣੇ ਧੰਦੇ ਵਿਚ ਰੁੱਝ ਗਏ। ਜਿਵੇਂ ਉਹਨਾਂ ਲਈ ਇਹ ਕੋਈ ਛਾਸ ਗੱਲ ਨਹੀਂ ਸੀ। ਕਿਉਂਕਿ ਲੋਕ ਸ਼ਰਾਬ ਪੀ ਕੇ ਐਵੇਂ ਹੀ ਰੋਣ ਲੱਗ ਜਾਂਦੇ ਸਨ।

- "ਹੈਂ ਬਈ! ਕਮਲ ਨੂੰ ਮਾਰੀਦਾ ਹੁੰਦਾ-ਚੱਕ ਪੀ ਚੱਲੀਏ।" ਜੜ੍ਹੀਂ ਲੱਗੀ ਬੋਤਲ 'ਚੋਂ ਇੰਦਰ ਨੇ ਆਖਰੀ ਪੈੱਗ

ਗਿਲਾਸਾਂ ਵਿਚ ਪਾ ਲਏ।

ਸ਼ਿੰਦਾ ਦੱਬਿਆ ਘੁੱਟਿਆ ਜਿਹਾ ਰੋਈ ਜਾ ਰਿਹਾ ਸੀ। ਜਿਵੇਂ ਦਾਰੂ ਨੇ ਉਸ ਦੇ ਹੰਝੂਆਂ ਦਾ ਹੜ੍ਹ ਖੋਲ੍ਹ ਦਿੱਤਾ ਸੀ।

-"ਚੱਕ ਫੇਰ ਲੇਟ ਹੋਈ ਜਾਨੇ ਆਂ!" ਇੰਦਰ ਨੇ ਗਿਲਾਸ ਉਸ ਦੇ ਹੱਥ ਫੜਾਇਆ।

-"ਬਾਈ ਨੂੰ ਕੀ ਅਚੈ--- ?" ਇਕ ਸ਼ਰਾਬੀ ਜਿਹੇ 'ਖੁੰਢ' ਨੇ ਆ ਕੇ ਪੁੱਛਿਆ। ਸ਼ਾਇਦ ਉਹ ਪਿਸ਼ਾਬ ਕਰਨ

ਬਾਹਰ ਨੂੰ ਜਾ ਰਿਹਾ ਸੀ।

-"ਕੁਛ ਨ੍ਹੀ-ਘਰ ਦੀ ਗੱਲ ਐ।" ਇੰਦਰ ਨੇ ਉਸ ਨੂੰ ਤੋੜਦਿਆਂ ਕਿਹਾ। ਉਸ ਦੀਆਂ ਅੱਖਾਂ ਵਿਚ ਨਸ਼ਾ ਡੋਲ ਰਿਹਾ ਸੀ।

-"ਮਰਦ ਨ੍ਹੀ ਰੋਂਦੇ ਹੁੰਦੇ-ਰੋਣਾ ਤਾਂ ਮਰਦਾਂ ਨੂੰ ਮਿਹਣੈਂ ਭੈਜ਼੍ਹਿਆ।" ਇਕ ਖੁੰਜੇ ਕੌਲੇ ਕੌਲੇ ਖੜ੍ਹਾ, ਹਿਲਦਾ ਜਿਹਾ ਉਹ ਆਪਣਾ ਮਾਮਲਾ ਭੁਗਤਾ ਰਿਹਾ ਸੀ।

ਉਹ ਬਾਹਰ ਆ ਗਏ।

-"ਦੇਖ ਭੈਣ ਦੇਣੋਂ ਨੇ ਟੂਬੈਲ ਈ ਚਲਾਤਾ।" ਇੰਦਰ ਦਾ ਪੈਰ ਸ਼ਰਾਬੀ ਦੇ ਪਿਸ਼ਾਬ ਵਿਚ ਪੈ ਗਿਆ ਸੀ। ਜੋ ਵਗਦਾ-ਵਗਦਾ ਸੜਕ ਤੱਕ ਆ ਗਿਆ ਸੀ। ਇੰਦਰ ਨੇ ਆਪਣੀ ਭਿੱਜੀ ਜੁੱਤੀ 'ਠੱਪ-ਠੱਪ' ਸੜਕ 'ਤੇ ਮਾਰੀ ਅਤੇ ਉਹ ਜੀਪ ਵਿਚ ਬੈਠ ਚੱਲ ਪਏ। ਸ਼ਿੰਦਾ ਰੋਂਦਾ-ਰੋਂਦਾ ਹੱਸ ਪਿਆ ਸੀ।

ਹਨ੍ਹੇਰਾ ਕਾਫੀ ਗੂਹੜਾ ਹੋ ਗਿਆ ਸੀ। ਸੜਕਾਂ ਤੋਂ ਭੀੜ੍ਹੁ ਘਟ ਗਈ ਸੀ। ਪਰ ਸੀ ਆਰ ਪੀ ਗਸ਼ਤ ਉਤਨੀ ਹੀ ਸੀ। ਇਕ ਮੌੜ 'ਤੇ ਉਹਨਾਂ ਨੂੰ ਗਸ਼ਤੀ ਪਾਰਟੀ ਨੇ ਹੱਥ ਦੇ ਕੇ ਰੋਕ ਲਿਆ।

ਜੀਪ ਸਾਊ ਬਲਦ ਵਾਂਗ ਖੜ੍ਹ ਗਈ ਸੀ।

-"ਕਹਾਂ ਸੇ ਆਏ ਹੋ ?" ਸੀ ਆਰ ਪੀ ਦੇ ਜਵਾਨ ਨੇ ਗਹਿਰੀ ਨਜ਼ਰ ਨਾਲ ਜੀਪ ਅੰਦਰ ਝਾਕ ਕੇ ਪੁੱਛਿਆ।

-"ਯਹਾਂ ਸੇ ਹੀ।" ਇੰਦਰ ਨੇ ਜਵਾਬ ਦਿੱਤਾ।

-"ਯਹਾਂ ਕਹਾਂ ਸੇ ?"

-"ਨੀਲਮ ਮੈਡੀਕਲ ਸਟੋਰ ਸੇ।"

- "ਕਿਸ ਲੀਏ ਗਏ ਥੇ ?"
- "ਹਮਾਰੀ ਭਾਬੀ ਕੀ ਮੌਤ ਹੋ ਗਈ-ਪੋਸਟ ਮਾਰਟਮ ਕਾ ਸਾਮਾਨ ਲੇ ਕੇ ਆਏ ਹੈਂ।" ਪੰਜਾਬੀ-ਹਿੰਦੀ ਦੀ ਖਿਚੜੀ ਜਿਹੀ ਬਣਾ ਕੇ ਇੰਦਰ ਨੇ ਜਵਾਨ ਅੱਗੇ ਪੇਸ਼ ਕੀਤੀ।
- "ਕਹਾਂ ਜਾ ਰਹੇ ਹੋ ?" ਉਸ ਦੇ ਬੁੱਲ੍ਹ ਹੀ ਹਿੱਲਦੇ ਦਿਸਦੇ ਸਨ। ਡਰਾਉਣੀਆਂ ਜਿਹੀਆਂ ਅੱਖਾਂ ਉਸ ਨੇ ਇੰਦਰ ਦੇ ਮੂੰਹ 'ਤੇ ਗੱਡ ਰੱਖੀਆਂ ਸਨ।
- "ਹਸਪਤਾਲ - !"
- "ਅੱਛਾ ਜਾਈਏ !" ਉਸ ਨੇ ਉਹਨਾਂ ਦਾ ਜੂੜ ਖੋਲ੍ਹ ਦਿੱਤਾ।
- ਜੀਪ ਤੁਰ ਪਈ।
- "ਉਂ ਤਾਂ ਲੋਕ ਜਿਹੜੇ ਦੁਖੀ ਐ-ਦੁਖੀ ਐ-ਐਹਨਾਂ ਨੇ ਵਾਧੂ ਤੰਗ ਕਰ ਰੱਖਿਐ।" ਸਿੰਦੇ ਨੇ ਆਪਣੇ ਅੰਦਰੋਂ ਸੜਦੀ ਭੜ੍ਹਾਸ ਕੱਢੀ।
- "ਜੇ ਪਤਾ ਲੱਗਜੇ ਬਈ ਪਤੰਦਰ ਫਲਾਨੇ ਥਾਂ ਬੈਠੇ ਐ-ਸਾਲੇ ਜਾਗਦੇ ਈ ਸੌਂ ਜਾਂਦੇ ਐ।"
- "ਸੌਂ ਕੀ ? ਅੰਦਰੇ ਈ ਮੋਕੋ ਮੋਕ ਹੋਈ ਜਾਣਗੇ ਬਈ ਕੋਈ ਰਾਕਟ ਲਾਂਚਰ ਨਾ ਆ ਡਿੱਗੇ ਚੌਂਕੀ 'ਤੇ-ਤੇ ਨਿਹੱਕਿਆਂ ਨੂੰ ਕੁਕੜਾਂ ਆਲੀਆਂ ਤਾੜਾਂ।"
- "ਲੈ ਇਕ ਹੋਰ ਗੱਲ ਤੈਨੂੰ ਸੁਣਾਵਾਂ-ਯਾਦ ਆ ਗਈ-।" ਮੋੜ ਕੱਟਦੇ ਇੰਦਰ ਨੇ ਬਰਾਬਰ ਬੈਠੇ ਸਿੰਦੇ ਦੇ ਪੱਟ 'ਤੇ ਹੱਥ ਮਾਰਿਆ, "ਆਹ ਮਹੀਨਾ ਕੁ ਹੋ ਗਿਆ-ਸ਼ਾਹਪੁਰ ਦਾ ਅਮਲੀ ਠਾਣੇ ਜਾ ਵੜਿਆ-ਕਹਿੰਦਾ ਮੈਨੂੰ ਠਾਣੇਦਾਰ ਮਿਲਾਓ-ਅਥੇ ਜੀ ਬਾਹਲੀ ਵੱਡੀ ਗੱਲ ਐ-ਸਿਰਫ਼ ਠਾਣੇਦਾਰ ਨੂੰ ਦੱਸਣ ਆਲੀ ਐ-ਹੈਂ ਬਈ! ਪੁਲਸ ਆਲਿਆਂ ਨੇ ਬਬੇਰਾ ਕਿਹਾ ਬਈ ਸਾਨੂੰ ਦੱਸ ਦੇ-ਠਾਣੇਦਾਰ ਤਾਂ ਘੰਟੇ ਨੂੰ ਆਉ-ਅਮਲੀ ਜੀ ਆਕੜ ਗਿਆ-ਕਹਿੰਦਾ ਮੈਂ ਘੰਟਾ ਉਡੀਕ ਲੈਨੈਂ-ਪੁਲਸ ਆਲਿਆਂ ਨੇ ਭਾਈ ਉਹਨੂੰ ਬੈਂਚ 'ਤੇ ਬਿਠਾਤਾ-ਅਮਲੀ ਦੀ ਵੀ ਹਿੰਡ ਭੈੜੀ-ਉਹ ਇੱਕੋ ਗੱਲ 'ਤੇ ਈ ਅੜਿਆ ਰਿਹਾ ਕਿ ਗੱਲ ਸਿਰਫ਼ ਠਾਣੇਦਾਰ ਨੂੰ ਈ ਦੱਸਣ ਆਲੀ ਐ-ਤੇ ਭਾਈ ਘੰਟੇ ਕੁ ਬਾਅਦ ਠਾਣੇਦਾਰ ਵੀ ਆ ਗਿਆ-ਜਦੋਂ ਮੁਣਸ਼ੀ ਨੇ ਠਾਣੇਦਾਰ ਨੂੰ ਦੱਸਿਆ ਤਾਂ ਅਮਲੀ ਨੂੰ ਦਫ਼ਤਰ ਸੱਦ ਲਿਆ-ਪੰਜ ਛੇ ਪੁਲਸ ਆਲੇ ਭਾਈ ਅਮਲੀ ਦੇ ਦੁਆਲੇ ਹੈਰਾਨ ਜਿਹੇ ਹੋਏ ਖੜ੍ਹੇ-ਬਈ ਪਤਾ ਨੂੰ ਕੀ ਸੱਪ ਕੱਢੂ ? ਤੇ ਜਦੋਂ ਠਾਣੇਦਾਰ ਨੇ ਪੁੱਛਿਆ, ਹਾਂ ਬਈ ਕੀ ਗੱਲ ਐ ? ਤਾਂ ਅਮਲੀ ਬਣਾ ਸੁਆਰ ਕੇ ਕਹਿੰਦਾ, ਜੀ ਫਲਾਨਾ ਸਿੰਘ ਛਾੜਕੂ ਮੈਂ ਟੈਂਪੂ 'ਚ ਬੈਠਾ ਸਾਡੇ ਪਿੰਡ ਵੱਲ ਜਾਂਦਾ ਦੇਖਿਐ-ਤੇ ਉਹਦੇ ਸਿਰ ਦਾ ਇਨਾਮ ਪੰਜਾਹ ਹਜਾਰ ਰੁਪਏ ਐ-ਕਹਿੰਦਾ ਮੈਨੂੰ ਪੰਜਾਹ ਹਜਾਰ ਦਿਓ ਤੇ ਖਾੜਕੂ ਫੜੋ-ਚਾਰ ਦਿਨ ਫੀਮ ਦਾ ਕੰਮ ਤਾਂ ਸੋਹਣਾ ਚਲਾਈਏ-ਅਮਲੀ ਨੇ ਤਾਂ ਬੜੇ ਮਾਣ ਨਾਲ ਕਿਹਾ-ਤੇ ਭਾਈ ਪੁਲਸ

ਆਲੇ ਤਾਂ ਉਸ ਨੂੰ ਕੁੱਟਣ ਲੱਗਪੇ-ਅਮਲੀ ਦਾ ਕੁੱਟ-ਕੁੱਟ ਕੇ ਬਣਾਤਾ ਪੁਲਸ ਆਲਿਆਂ ਨੇ ਮੋਰ-ਤੇ ਭਾਈ ਅਮਲੀ ਤਾਂ ਲੱਗ ਪਿਆ ਲੇਰਾਂ ਮਾਰਨ-ਨਾਲੇ ਉਹ ਪੁੱਛੀ ਜਾਵੇ ਬਈ ਮੈਨੂੰ ਤਾਂ ਇਨਾਮ ਦੇਣਾ ਸੀ-ਤੁਸੀਂ ਕੁੱਟਣ ਕਿਉਂ ਲੱਗਪੇ ? ਤੇ ਮੁਣਸ਼ੀ ਕਹਿੰਦਾ, ਮੇਰਿਆ ਸਾਲਿਆ ! ਅਸੀਂ ਤਾਂ ਤੇਰੇ ਪਿਉ ਨੂੰ ਮਸਾਂ ਮਿੰਨਤਾਂ ਕਰ ਕੇ ਟੈਪੂ 'ਚ ਬਿਠਾ ਕੇ, ਦਫਾ ਕਰ ਕੇ ਆਏ ਅੈਂ ਬਈ ਸਾਡੇ ਇਲਾਕੇ 'ਚ ਕੋਈ ਵਾਰਦਾਤ ਨਾ ਕਰਦੇ-ਤੇ ਤੂੰ ਉਹਦੀਆਂ ਫਬਰਾਂ ਲੈ ਲੈ ਆਉਨੈਂ ਤੇ ਭਾਲਦੈਂ ਸੌਂਖੇ-ਮੁਣਸ਼ੀ ਨੇ ਭਾਈ ਫੇਰ ਭੰਨਿਆਂ-ਫੇਰ ਭਾਈ ਮਸਾਂ ਈ ਵੀਹ ਪੰਜਾਹ ਦੇ ਕੇ ਛੁੱਟਿਆ-ਜਿਹੜੇ ਉਹਦੀ ਜੇਬ 'ਚ ਸੀਰੋ-ਮਿੰਨਤਾਂ ਵਾਧੂ ਦੀਆਂ ਕੀਤੀਆਂ ਤੇ ਕੁੱਟ ਨਫੇ 'ਚ ਖਾਧੀ-ਆਹ ਗੱਲਾਂ ਤੇ ਆਹ ਬਾਤਾਂ ਇਹਨਾਂ ਦੀਆਂ ਤਾਂ- ।"

-"ਕਰਦੇ ਤਾਂ ਇਉਂ ਈ ਐ ।" ਸਿੰਦੇ ਨੂੰ ਗਮ 'ਚ ਵੀ ਹਾਸਾ ਆ ਰਿਹਾ ਸੀ। ਪਰ ਉਹ ਚੁੱਪ ਸੀ। ਜੀਪ ਵਿਚ ਬੈਠਾ ਉਹ ਸਿੱਧਾ ਹੀ ਝਾਕ ਰਿਹਾ ਸੀ।

ਗੱਲਾਂ ਬਾਤਾਂ ਕਰਦੇ ਉਹ ਹਸਪਤਾਲ ਪਹੁੰਚ ਗਏ।

ਲਿਆਂਦਾ ਸਮਾਨ ਉਹਨਾਂ ਨੇ ਕੰਪਾਊਡਰ ਨੂੰ ਜਾ ਫੜਾਇਆ।

-"ਡਾਕਟਰ ਸਾਹਿਬ ਤਾਂ ਜੀ ਚਲੇ ਗਏ !" ਸਮਾਨ ਫੜਦਾ ਕੰਪਾਊਡਰ ਬਿੰਡੇ ਵਾਂਗ ਟਿਆਂਕਿਆ। ਉਸ ਦੀ ਤਿੱਖੀ ਜਿਹੀ ਅਵਾਜ਼ ਕਿਸੇ ਅੱਲੜ੍ਹ ਖੁਸਰੇ ਵਰਗੀ ਸੀ। ਉਸ ਦੀਆਂ ਖਚਰੀਆਂ ਅੱਖਾਂ ਵਿਚ ਸਰਾਰਤ ਝਲਕਦੀ ਸੀ।

-"ਕਦੋਂ ?" ਦੌਨਾਂ ਦੇ ਹਰਾਸ ਮਾਰੇ ਗਏ।

-"ਉਹਨਾਂ ਨੂੰ ਤਾਂ ਘੰਟੇ ਤੋਂ ਵੀ ਉਪਰ ਹੋ ਗਿਆ !"

ਉਹ ਨਿਰੁੱਤਰ ਸਨ।

-"ਘਰੇ ਸਾਲੀ ਆਈ ਵੀ ਐ ਮਾਲਕੋ-ਕੋਈ ਮਾੜੀ ਮੋਟੀ ਗੱਲ ਨੂੰ! ਸਾਲੀ ਦੇ ਨਾਂ ਨੂੰ ਤਾਂ ਬਾਂਦਰ ਵੀ ਕੱਛਾਂ ਮਾਰਨ ਲੱਗ ਪੈਂਦੈ-ਉਹ ਤਾਂ ਫੇਰ ਵੀ ਬੰਦੈ ।" ਕੰਪਾਊਡਰ ਮੇਜ਼ 'ਤੇ ਸਮਾਨ ਚਿਣਦਾ ਕਹਿ ਰਿਹਾ ਸੀ। ਉਹਨਾਂ ਨੂੰ ਇਉਂ ਜਾਪਿਆ ਜਿਵੇਂ ਕੰਪਾਊਡਰ ਸਮਾਨ ਨਹੀਂ, ਕਿਸੇ ਮੜ੍ਹੀ ਦੀਆਂ ਇੱਟਾਂ ਚਿਣ ਰਿਹਾ ਸੀ।

-"ਆਊ ਕਿੰਨ੍ਹੇ ਕੁ ਵਜੇ ?" ਇੰਦਰ ਜਿਵੇਂ ਬੂਬ ਪਰਨੇ ਅਸਮਾਨੋਂ ਧਰਤੀ 'ਤੇ ਆ ਡੱਗਿਆ ਸੀ।

-"ਹੁਣ ਤਾਂ ਸਵੇਰੇ ਅੱਠ ਵਜੇ ਈ ਦਰਸ਼ਣ ਦੇਣਗੇ ।"

ਉਹ ਛੂਕ ਨਿਕਲੇ ਟਾਇਰ ਵਾਂਗ ਬੈਂਚ 'ਤੇ ਬੈਠ ਗਏ। ਉਹਨਾਂ ਅੰਦਰ ਜਿਵੇਂ ਕੁਝ ਧੁਖ ਰਿਹਾ ਸੀ।

- "ਇੱਥੇ ਬੈਠਣ ਦੀ ਇਜਾਜ਼ਤ ਨਹੀਂ-ਬਾਹਰ ਬੈਠੀਏ--- !" ਇਕ ਠਿੱਬੜ ਜਿਹੀ ਨਰਸ ਅੰਦਰ ਆਈ ਅਤੇ ਕਹਿ ਕੇ ਤੇਜ਼ੀ ਨਾਲ ਬਾਹਰ ਨਿਕਲ ਗਈ।

ਇੰਦਰ ਅਤੇ ਸ਼ਿੰਦਾ ਹੈਰਾਨ ਸਨ। ਉਹਨਾਂ ਨਾਲ ਇਹ ਕੀ ਵਾਪਰ ਰਿਹਾ ਸੀ? ਸ਼ਾਇਦ ਉਹਨਾਂ ਦੀ ਸਮਝ ਤੋਂ ਬਾਹਰ ਸੀ। ਛੈਰ! ਕਿਸੇ ਮਗਜ਼ਮਾਰੀ ਤੋਂ ਪਹਿਲਾਂ ਉਹ ਬਾਹਰ ਨਿਕਲ ਕੇ ਵਰਾਂਡੇ ਵਿਚ ਖੜ੍ਹ ਗਏ।

- "ਕਿਹੜਾ ਪਿੰਡ ਐ ਮਾਲਕੋ?" ਕੰਪਾਊਡਰ ਉਹਨਾਂ ਕੋਲ ਬਾਹਰ ਆ ਗਿਆ।

- "ਪੰਜਗਰਾਂਈਂ!"

- "ਲੈ-ਫੇਰ ਤਾਂ ਆਪਾਂ ਗੁਆਂਢੀ ਨਿਕਲੇ!" ਉਹ ਤਾੜੀ ਮਾਰ ਕੇ ਹੱਸਿਆ ਸੀ। ਉਸ ਦੀਆਂ ਖਚਰੀਆਂ ਅੱਖਾਂ ਇਕ ਦਮ ਮਿਚ ਗਈਆਂ ਸਨ।

- "ਹੈਂ ਬਈ! ਇਹ ਕੀ ਕਰੀ ਜਾਂਦੇ ਐ? ਸਾਲੀ ਸਮਝ ਨਹੀਂ ਆਉਂਦੀ!" ਇੰਦਰ ਬੇਹੱਦ ਮਾਯੂਸੀ ਵਿਚ ਸਿਰ ਫੇਰਿਆ।

- "ਮਾਲਕੋ ਤੁਸੀਂ ਐਂ ਮੇਰੇ ਗੁਆਂਢੀ-ਬੋਨੂੰ ਮੈਂ ਇਕ ਰੈਅ ਦੇਵਾਂ?" ਕੋਡਾ ਜਿਹਾ ਹੋ ਕੇ ਕੰਪਾਊਡਰ ਨੇ ਉਹਨਾਂ ਦੇ ਚਿਹਰੇ ਦੀ ਜਾਂਚ ਕੀਤੀ। ਤਿਰਮਚੀ ਵਰਗੀਆਂ ਅੱਖਾਂ ਉਸ ਨੇ ਸਾਰੀਆਂ ਹੀ ਖੋਲ੍ਹ ਲਈਆਂ ਸਨ।

- "ਦੱਸ- ?" ਇੰਦਰ ਨੇ ਬਾਂਹਾਂ ਦੇ ਕੁੰਢ ਪਿੱਛੇ ਅੜਾ ਲਏ।

- "ਤੁਸੀਂ ਵੀ ਪੇਂਡੂ ਐਂ ਤੇ ਮੈਂ ਵੀ ਪੇਂਡੂ-ਸੌਂ ਹੱਥ ਰੱਸਾ ਕਹਿੰਦੇ, ਸਿਰੇ 'ਤੇ ਗੰਢ! ਪੈਸੇ ਬਿਨਾ ਤਾਂ ਡਾਕਟਰ ਰੱਬ ਨੂੰ ਮੱਥਾ ਨ੍ਹੀ ਟੇਕਦਾ-ਇਥੇ ਤਾਂ ਮਾਲਕੋ ਕੁੱਤੀ ਚੋਰਾਂ ਨਾਲ ਰਲੀ ਹੋਈ ਐ-ਹੱਡ ਦਿਓ ਮੂੰਹ 'ਚ ਤੇ ਪੋਸਟ ਮਾਰਟਮ ਲਓ ਮਿੰਟਾਂ ਵਿਚ ਹੋਇਆ-ਇਥੇ ਤਾਂ ਸਾਰੀਆਂ ਇੱਕੋ ਵਾੜੇ ਦੀਆਂ ਭੇਡਾਂ 'ਕੱਠੀਆਂ ਹੋਈਆਂ ਵੀਐਂ-ਸਾਰਾ ਸਟਾਫ ਈ ਉਸੇ ਦੀ ਪੈੜ 'ਚ ਪੈਰ ਰੱਖਦੈ-ਆਹ ਜਿਹੜੀ ਧੱਤਲ ਜਿਹੀ ਨਰਸ ਹੁਣੇ ਅੰਦਰ ਆਈ ਸੀ-ਇਹ ਵੀ ਟੰਗਾਂ ਓਸੇ ਤੋਂ ਈ ਚੁਕਵਾਉਂਦੀ ਐ-ਹਾਥੀ ਦੀ ਪੈੜ 'ਚ ਮਾਲਕੋ ਹਰ ਦੀ ਪੈੜ ਹੁੰਦੀ ਐ-ਮੈਥੋਂ ਕਿਉਂ ਬਾਹਲਾ ਅਖਵਾਉਂਦੇ ਓ-ਪਰ ਮੇਰਾ ਨਾਂ ਨਾ ਲਾਈ-ਦੇਖਿਓ ਰੱਬ ਦੇ ਵਾਸਤੇ ਮੇਰੀ ਟਿੰਡ ਫੌਹੜੀ 'ਕੱਠੀ ਹੁੰਦੀ ਫਿਰੇ- !" ਕੰਪਾਊਡਰ ਜਿਵੇਂ ਅੰਨ੍ਹੇ ਨੂੰ ਰਾਹ ਦੱਸ ਰਿਹਾ ਸੀ।

ਗੱਲ ਦੋਨਾਂ ਦੇ ਜਿਹਨ ਵਿਚ ਘਰ ਕਰ ਗਈ ਸੀ।

- "ਇੱਥੇ ਕਿਸੇ ਨੇ ਪੋਸਟ ਮਾਰਟਮ ਨਹੀਂ ਕਰਨਾ-ਜਿੰਨਾਂ ਚਿਰ 'ਬੇਲੀ ਗਰਮ ਨ੍ਹੀ ਹੁੰਦੀ-ਲਾਅਸ਼ਾਂ ਚਾਹੇ ਪਈਆਂ ਸੜ ਜਾਣ ।" ਵੈਸੇ ਇਹ ਕੰਪਾਊਡਰ ਮਾੜਾ ਨਹੀਂ ਸੀ। ਰੱਬ ਤੋਂ ਡਰਨ ਵਾਲਾ ਬੰਦਾ ਸੀ। ਉਹ ਉਹਨਾਂ ਨੂੰ ਕੌੜਾ ਸੱਚ ਦੱਸ ਰਿਹਾ ਸੀ।

- "ਫਸਿਆਂ ਤਾਂ ਮਾਰ ਖਾਣੀ ਪਉ ।" ਕਾਮਰੇਡ ਇੰਦਰ ਜਿਵੇਂ ਪਰੇ ਵਿਚ ਹਾਰ ਗਿਆ ਸੀ। ਰਿਸ਼ਵਤ, ਲੈਣ-ਦੇਣ ਦੇ ਫਿਲਾਫਲ ਲੜਦਾ ਆ ਰਿਹਾ ਜਿਵੇਂ ਉਹ ਸਮੁੰਦਰ ਵਿਚ ਡਿੱਗ ਪਿਆ ਸੀ। ਮਜ਼ਬੂਰੀ ਦਾ ਨਾਂ 'ਮਾਸੀ' ਸੀ! ਇਤਨੀ ਜਲਦੀ ਉਹ ਕੋਈ ਹਰਕਤ ਵਿਚ ਵੀ ਨਹੀਂ ਆ ਸਕਦੇ ਸਨ। ਮੌਤਾਂ ਹੋਈਆਂ ਨੂੰ ਸੋਲਾਂ ਘੰਟੇ ਤੋਂ ਉਪਰ ਸਮਾਂ ਗੁਜ਼ਰ ਚੁੱਕਿਆ ਸੀ। ਇੰਦਰ ਫੱਟੜ ਪੰਛੀ ਵਾਂਗ ਤੜਪ ਉਠਿਆ ਸੀ। ਸ਼ਿੰਦਾ ਫਾਮੋਸ਼ ਸੁਣ ਰਿਹਾ ਸੀ।

- "ਹੁਣ ਜਮਾਂ ਈ ਨਹੀਂ ਆਉਂਦਾ ?" ਇੰਦਰ ਨੇ ਪੁੱਛਿਆ।

- "ਰਾਮ ਰਾਮ ਕਰੋ ਮਾਲਕੋ! ਅੱਜ ਤਾਂ ਭਾਵੇਂ ਧਰਮਰਾਜ ਆਜੇ-ਤਾਂ ਨ੍ਹੀ ਆਉਂਦਾ-ਸਾਲੀ ਦੇ ਸਾਹਮਣੇ ਬਾਘੀਆਂ ਪਾਉਂਦਾ ਹੋਉ-ਅੱਬਲ ਤਾਂ ਜੇ ਲੋਟ ਲੱਗ ਗਿਆ ਤਾਂ ਸਾਲਾ ਬਾਂਗੂ ਉਹਨੂੰ ।" ਕੰਪਾਊਡਰ ਗੱਲ 'ਚੋਂ ਸੁਆਦ ਲੈ ਗਿਆ।

- "ਹੈ ਬਈ! ਉਹਦੇ ਘਰਆਲੀ ਨੀ ਕੁਛ ਕਹਿੰਦੀ ਉਹਨੂੰ ?"

- "ਮਾਲਕੋ! ਘਰਆਲੀ ਕਿਹੜਾ ਸਤਬੰਤੀ ਐ? ਸਾਲੀ ਚਗਲ ਉਹ ਐ! ਇਕ ਆਰੀ ਘਰ ਦੇ ਨੌਕਰ ਨਾਲ ਈ ਫੜੀ ਗਈ-ਬੀਹ ਸਿਆਪੇ ਸਾਲੇ! ਤੇ ਮਾਲਕੋ ਮਾਲਕ ਨੇ ਨੌਕਰ ਨੂੰ ਘਰੋਂ ਕੱਢ-ਤੀਮੀ ਕੁੱਟ !"

- "ਤੇ ਇਹਦੇ ਘਰਆਲੀ ਨੂੰ ਨਰਸਾਂ ਬਾਰੇ ਨੀ ਪਤਾ ?"

- "ਸਭ ਪਤੈ ਮਾਲਕੋ! ਭੁੱਲੀ ਉਹ ਕੁਛ ਨ੍ਹੀ-ਇਕ ਆਰੀ ਕੰਜਰ ਦੇ ਨੇ ਆਹ ਧੱਤਲ ਜੀ ਨੂੰ ਛਿੱਡ ਕਰਤਾ-ਜਦੋਂ ਪਤਾ ਲੱਗਿਆ-ਡਾਕਟਰ ਨੂੰ ਜਲਦੀ ਬੁਲਾਇਆ ਗਿਆ ਬਈ ਸੀਰੀਅਸ ਕੇਸ ਐ-ਜਲਦੀ ਆਓ! ਫੇਰ ਭਾਈ ਡਾਕਟਰ ਆਇਆ-ਸਾਰੀ ਰਾਤ ਖੋਝਦੇ ਰਹੇ-ਫੇਰ ਜਾ ਕੇ ਜੁਆਕ ਕੱਢਿਆ-ਸਾਲੀ ਦੇ ਦੋ ਤਿੰਨ ਟੀਕੇ ਤਾਂ ਉਹ ਲਾਏ ਜਿਹੜੇ ਮੱਝਾਂ ਦੇ ਦੁੱਧ ਉਤਾਰਨ ਲਈ ਲਾਈਦੇ ਐ-ਮਾੜੀ ਮੋਟੀ ਦੁਆਈ ਤਾਂ ਇਹਦੇ 'ਤੇ ਉੰ ਈਂ ਅਸਰ ਨ੍ਹੀ ਕਰਦੀ-ਜੇ ਇਹਨੂੰ ਕੁਝੀ ਚੋਦ ਦੀ ਨੂੰ ਮਲੇਰੀਆ ਹੋਜੇ-'ਕੱਠੀਆਂ ਦਸ ਗੋਲੀਆਂ ਕੁਨੀਨ ਦੀਆਂ ਅਸਰ ਕਰਦੀਐ-ਅੱਬਲ ਤਾਂ ਫਾਈਵ ਸੀ ਸੀ ਦਾ ਟੀਕਾ ਲਾਉਣਾ ਪੈਂਦੈ ।"

- "ਤੇ ਸਾਲੀ- ?" ਇੰਦਰ ਬੋਲਣ ਲੱਗਿਆ ਹੀ ਸੀ ਕਿ ਕੰਪਾਊਡਰ ਨੇ ਗੱਲ ਫਿਰ ਖੋਹ ਲਈ।

- "ਸਾਲੀ ਤਾਂ ਮਾਲਕੇ ਅੱਗ ਐ ਅੱਗ! ਘਰਆਲਾ ਬਿੱਜੂ ਜਿਆ ਬਿਹਾਰ 'ਚ ਰਹਿੰਦੈ-ਠੇਕੇਦਾਰੀ ਕਰਦੈ-ਸਾਲ ਛੇ ਮਹੀਨਿਆਂ ਬਾਅਦ ਈ ਆਉਂਦੈ-ਤੇ ਇਹ ਸਾਲੀ ਪੱਠ ਜੀ ਐਥੇ ਈ ਗੋੜਾ ਰੱਖਦੀ ਐ-ਠੋਕੂ ਜਿਉਂ ਐਥੋਂ ਲੱਗਦੈ! ਸੱਸ ਨੂੰ ਬਹਾਨਾ ਮਾਰ ਕੇ ਐਥੇ ਆ ਜਾਂਦੀ ਐ-ਅਥੇ ਮੈਂ ਜੀਜਾ ਜੀ ਤੋਂ ਦੁਆਈ ਲੈਣ ਚੱਲੀ ਐਂ-ਜਿਵੇਂ ਦਿੱਲੀ ਦੇ ਸਾਰੇ ਡਾਕਟਰ ਮਰਗੇ ਹੁੰਦੇ ਐ-ਅਥੇ ਦਫ਼ਤਰ 'ਚ ਕਦੇ ਕਦੇ ਆ ਜਾਂਦੀ ਐ-ਕਹੂ ਮੈਨੂੰ ਤਾਂ 'ਰਾਮ ਈ ਜੀਜਾ ਜੀ ਤੋਂ ਆਉਂਦੈ! ਸਭ ਨੂੰ ਈ ਪਤੈ ਬਈ ਜੀਜਾ ਜੀ ਕੀ ਇਹਨੂੰ ਬਨਕਸ਼ਾਂ ਉਬਾਲ ਕੇ ਪਿਆਉਂਦੈ-ਜਦੋਂ ਸਾਲੀ ਆ ਜਾਂਦੀ ਐ ਤਾਂ ਆਹ ਧੱਤਲ ਜੀ ਮੱਚੀ ਰਹਿੰਦੀ ਐ-ਕਰੀਏ ਤਾਂ ਦੱਸੋ ਕੀ ਕਰੀਏ?" ਦੋਵਾਂ ਪਾਸਿਆਂ ਦੀ ਮਾਰ ਖਾ ਖਾ ਕੇ ਕੰਪਾਊਡਰ ਜਿਵੇਂ ਸੁਤਿਆ ਪਿਆ ਸੀ।

- "ਹੁਣ ਸਾਨੂੰ ਕਿਹੜੇ ਖੂਹ 'ਚ ਸਿੱਟੇਂਗਾ?" ਇੰਦਰ ਨੇ ਆਖਰੀ ਸੁਆਲ ਪੁੱਛਿਆ। ਘਣ ਵਰਗੀ ਰਾਤ ਉਹਨਾਂ

ਅੱਗੇ ਅਜੇ ਬਾਕੀ ਸੀ।

- "ਆਹ ਨਾਲ ਪਰੇ ਜਾ ਕੇ ਢਾਬਾ ਐ-ਤੁਸੀਂ ਰੋਟੀ ਖਾ ਆਓ ਤੇ ਜੀਪ 'ਚ ਈ ਪੈ ਜਾਇਓ-ਕੰਬਲਾਂ ਦਾ ਪ੍ਰਬੰਧ ਥੋਨੂੰ ਮੈਂ ਕਰਦੂੰਗਾ।" ਉਸ ਨੇ ਆਖਿਆ।

- "ਰਾਜੂ---!" ਅੰਦਰੋਂ ਉਸ ਨਰਸ ਦੀ ਅਵਾਜ਼ ਆਈ।

- "ਆਇਆ ਮਾਲਕੋ---!" ਉਸ ਨੇ ਉਚੀ ਸਾਰੀ ਕਿਹਾ।

- "ਇਹੀ ਨ੍ਹੀ ਲੋਟ ਆਉਂਦੀ-ਭੈਣ ਦਾ ਮਣਕਾ ਈ ਯੂਵੀ!" ਇੰਦਰ ਹੁਰਾਂ ਕੋਲ ਖੜ੍ਹਾ ਉਹ ਗਾਲ੍ਹੂ ਕੱਢ ਕੇ ਅੰਦਰ ਚਲਾ ਗਿਆ।

ਇੰਦਰ ਹੁਰੀਂ ਢਾਬੇ ਨੂੰ ਤੁਰ ਪਏ।

ਹਸਪਤਾਲ ਦਾ ਵੱਡਾ ਦਰਵਾਜ਼ਾ ਬੰਦ ਹੋ ਚੁੱਕਾ ਸੀ। ਸਿਰਫ਼ ਨਾਲ ਦੀ ਦਰਵਾਜ਼ੀ ਜਿਹੀ ਹੀ ਖੁੱਲ੍ਹੀ ਸੀ। ਜਿੱਥੇ ਚੌਕੀਦਾਰ ਬੈਠਾ ਸੀ। ਉਹ ਚੌਕੀਦਾਰ ਨੂੰ ਵਾਪਿਸ ਆਉਣ ਬਾਰੇ ਜਾਣੂੰ ਕਰਵਾ ਕੇ ਬਾਹਰ ਨਿਕਲ ਗਏ।

ਰਾਤ ਦੇ ਗਿਆਰੂਂ ਵੱਜ ਚੁੱਕੇ ਸਨ। ਜਹਾਨ ਟਿਕ ਗਿਆ ਸੀ। ਦੁਨੀਆਂ ਸੁਪਨਿਆਂ 'ਚ ਗੁਆਚੀ ਹੋਈ ਸੀ। ਸੜਕ 'ਤੇ ਕੋਈ ਟਾਵਾਂ ਟਾਵਾਂ ਰਿਕਸ਼ਾ ਲੰਘਦਾ ਸੀ। ਗਰਮੀ ਕੁਝ ਘਟ ਗਈ ਸੀ। ਪਰ ਮੱਛਰ ਆਪਣੀਆਂ ਛਲਾਈਟਾਂ ਲੈ ਚੁੱਕਾ ਸੀ। ਅਸਮਾਨ ਵਿਚ ਤਾਰੇ ਖਿੱਲਾਂ ਵਾਂਗ ਖਿੜੇ ਪਏ ਸਨ। ਟਿਊਬਾਂ ਦਾ ਦੁਧੀਆ ਚਾਨਣ ਸੜਕਾਂ ਦੀ ਪਿੱਠ ਧੋ ਰਿਹਾ ਸੀ।

ਜਦ ਉਹ ਢਾਬੇ 'ਤੇ ਪਹੁੰਚੇ ਤਾਂ ਢਾਬਾ ਬੰਦ ਹੋ ਚੁੱਕਾ ਸੀ। ਢਾਬੇ ਦਾ ਸ਼ਟਰ ਉਹਨਾਂ ਨੂੰ ਚਿੱਤੜਗੜ੍ਹ ਦੇ ਕਿਲ੍ਹੇ ਵਾਂਗ ਅੰਗੂਠੇ ਦਿਖਾ ਰਿਹਾ ਸੀ। ਠੰਢਾ ਹੋਇਆ ਤੰਦੂਰ ਉਹਨਾਂ ਨੂੰ ਜਿਵੇਂ ਮਛਕਰੀਆਂ ਕਰਦਾ ਲੱਗਦਾ ਸੀ।

ਉਹ ਨਿਰਾਸ਼ ਜਿਹੇ ਹੋ ਗਏ।

- "ਜਦੋਂ ਕਹਿੰਦੇ ਐ ਬੰਦੇ 'ਤੇ ਬਖਤ ਪੈਂਦੈ-ਉਦੋਂ ਸੁਥੀ ਵੀ ਸੱਪ ਬਣ ਜਾਂਦੀ ਐ।" ਜਿੰਦੇ ਨੇ ਕਿਹਾ। ਭੁੱਖ ਨਾਲ ਉਸ ਦੀਆਂ ਕੋਕੜਾਂ ਹੋਈਆਂ ਪਈਆਂ ਸਨ। ਅੰਗਰੇਜ਼ੀ ਸ਼ਰਾਬ ਉਸ ਦੇ ਖਾਲੀ ਪੇਟ ਨੂੰ ਰੰਬੇ ਵਾਂਗ ਖੁਰਚ ਰਹੀ ਸੀ। ਇਕ ਉਹਨਾਂ ਨੇ ਪਿਛਲੀ ਰਾਤ ਦਾ ਖਾਣਾ ਖਾਧਾ ਹੋਇਆ ਸੀ।

- "ਢੇਰੀ ਨਾ ਢਾਹ ਯਾਰ-ਸਾਲੀ ਭੁੱਖ ਵੀ ਕੋਈ ਚੀਜ਼ ਐ?" ਹਵਾਲਾਤਾਂ ਵਿਚ ਰਾਤਾਂ ਕੱਟਦਾ ਆਇਆ ਇੰਦਰ ਪੱਕ ਚੁੱਕਾ ਸੀ। ਹਵਾਲਾਤ ਵਿਚ ਕਿਹੜਾ ਬੇਬੇ ਬੈਠੀ ਹੁੰਦੀ ਐ? ਬਈ ਜਿਸ ਨੇ ਕਹਿਣਾ ਹੁੰਦੈ, "ਰੋਟੀ ਖਾ ਲੈ ਪੁੱਤ-ਪੱਕੀ ਪਈ ਐ।" ਉਥੇ ਤਾਂ ਸਿਪਾਹੀਆਂ, ਸੰਤਰੀਆਂ ਦੀਆਂ ਗਾਲ੍ਹਾਂ ਅਤੇ ਨੁੱਡ ਹੀ ਖਾਣ ਨੂੰ ਮਿਲਦੇ ਹਨ।

ਉਹ ਨਿਰਾਸ਼ ਹੋਏ ਹਸਪਤਾਲ ਵਾਪਿਸ ਪਰਤ ਆਏ।

ਕੰਪਾਊਂਡਰ ਨੇ ਦੋ ਕੰਬਲ ਜੀਪ ਵਿਚ ਰੱਖੇ ਹੋਏ ਸਨ। ਉਹਨਾਂ ਨੇ ਕੰਬਲ ਸਿੱਧੇ ਕੀਤੇ ਅਤੇ ਜੀਪ ਦੀਆਂ ਸੀਟਾਂ 'ਤੇ ਹੀ ਗੁੱਛੀ ਜਿਹੀ ਹੋ ਕੇ ਪੈ ਗਏ। ਚਿੱਟੇ ਫੁੱਲਾਂ ਵਾਂਗ ਖਿੜੇ ਤਾਰਿਆਂ ਵੱਲ ਤੱਕਦਾ ਇੰਦਰ ਕੁਝ ਸੋਚ ਰਿਹਾ ਸੀ। ਕੀ ਬਣੇਗਾ ਦੇਸ਼ ਦਾ? ਦੇਸ਼ ਦਾ ਭਵਿੱਖ ਕੀ ਹੋਵੇਗਾ? ਹਰ ਥਾਂ 'ਤੇ ਵੱਡੀ, ਹਰ ਥਾਂ 'ਤੇ ਰਿਸ਼ਵਤਖੋਰੀ! ਸ਼ਾਇਦ, ਜੋ ਖਾੜਕੂ ਕਰ ਰਹੇ ਸਨ, ਠੀਕ ਹੀ ਕਰ ਰਹੇ ਸਨ! ਹਰ ਕੋਈ ਆਪਣੇ ਹੱਕ ਦੀ ਖਾਤਿਰ ਲੜਦਾ ਹੈ, ਜੂਝਦਾ ਹੈ। ਇਕ ਬੱਚਾ ਵੀ ਆਪਣਾ ਹੱਕ ਰੋ ਕੇ ਲੈ ਹੀ ਲੈਂਦਾ ਹੈ। ਫਿਰ ਬਹਾਦਰ ਸਿੱਖ ਕੌਮ ਦੇ ਹੱਕ ਸਰਕਾਰ ਕਿੰਨਾਂ ਕੁ ਚਿਰ ਨਾ ਦਿਉਗੀ? ਘਰ ਘਰ ਵਿਚ ਖਾੜਕੂ ਹਨ, ਕਿੰਨਿਆਂ ਕੁ ਨੂੰ ਮਾਰ ਦੇਵੇਗੀ ਗੌਰਮਿੰਟ? ਕੌਮਾਂ ਵੀ ਕਦੇ ਖਤਮ ਹੋਈਐਂ? ਉਠੀ ਲਹਿਰ ਵਿਚ ਉਤਰਾਅ-ਚੜ੍ਹਾਅ ਤਾਂ ਆਉਂਦੇ ਹੀ ਰਹਿੰਦੇ ਹਨ! ਪਰ ਲਹਿਰਾਂ ਕਦੇ ਦਬੀਐਂ?

ਇਕ ਪਾਸੇ ਚਾਰ ਲਾਅਸ਼ਾਂ ਪੋਸਟ ਮਾਰਟਮ ਖੁਣੋਂ ਖੱਜਲ ਖੁਆਰ ਹੋ ਰਹੀਆਂ ਸਨ ਅਤੇ ਇਕ ਪਾਸੇ ਡਾਕਟਰ ਆਪਣੀ ਸਾਲੀ ਨਾਲ ਰੰਗਰਲੀਆਂ ਮਨਾ ਰਿਹਾ ਸੀ! ਰਿਸ਼ਵਤ ਬਗੈਰ ਉਹ ਹੱਥ ਪੈਰ ਹਿਲਾਉਣਾ ਨਹੀਂ ਚਾਹੁੰਦਾ ਸੀ। ਪੋਸਟ ਮਾਰਟਮ ਲਈ ਵਾਰਸਾਂ ਤੋਂ ਸਮਾਨ ਮੰਗਵਾਇਆ, ਜੋ ਸਰਕਾਰੀ ਹਸਪਤਾਲ ਦਾ ਆਪਣਾ ਹੁੰਦਾ ਹੈ! ਕੋਈ ਕਿਸੇ ਨੂੰ ਪੁੱਛਣ ਵਾਲਾ ਨਹੀਂ ਸੀ, ਕੋਈ ਕਿਸੇ ਦੀ ਛਾਣ-ਬੀਣ ਕਰਨ ਵਾਲਾ ਨਹੀਂ ਸੀ। ਜਿਸ ਦਾ ਜਿਵੇਂ ਠੀਕ ਬੈਠਦਾ ਸੀ, ਉਹ ਉਵੇਂ ਹੀ ਦੱਬ ਤੁਰਦਾ ਸੀ। ਕੋਈ ਸਿਧਾਂਤਕ ਸਿਸਟਮ ਨਹੀਂ ਸੀ! ਇਫਲਾਕੀ ਜਜ਼ਬਾ ਨਹੀਂ ਸੀ! ਆਖਰ ਅੰਨ੍ਹੀ ਨੂੰ ਬੋਲਾ ਕਦੇ ਘੜੀਸਣਾ ਬੰਦ ਕਰੇਗਾ? ਕੌਮ ਨੂੰ ਫਿਰ ਕਿਸੇ ਸੰਤ ਸਿਪਾਹੀ ਦੀ ਲੋੜ ਸੀ। ਫਿਰ ਉਹ

ਮਹਾਰਾਜਾ ਰਣਜੀਤ ਸਿੰਘ ਦੇ ਫਾਲਸਾ ਰਾਜ ਬਾਰੇ ਸੋਚਣ ਲੱਗ ਪਿਆ। ਇਤਿਹਾਸ ਦੱਸਦਾ ਹੈ ਕਿ ਉਸ ਦੇ ਰਾਜ ਵਿਚ ਕਿੰਨੀ ਸ਼ਾਂਤੀ ਸੀ। ਦੋਸ਼ੀ ਨੂੰ ਸਜ਼ਾ ਅਤੇ ਮਜ਼ਲੂਮ ਨੂੰ ਇਨਸਾਫ਼ ਮਿਲਦਾ ਸੀ। ਸ਼ਾਇਦ ਫਾਲਸਾ ਰਾਜ ਫਿਰ ਆ ਜਾਵੇ ਅਤੇ ਉਤਨੀ ਹੀ ਸ਼ਾਂਤੀ ਅਤੇ ਇਨਸਾਫ਼ ਹੋ ਸਕਣ! ਅੰਦਰੋਂ ਉਹ ਫਾਲਸਾ ਰਾਜ ਬਾਰੇ ਸੋਚ ਰਿਹਾ ਸੀ, ਪਰ ਬਾਹਰੋਂ ਉਸ ਨੂੰ ਉਸ ਦੀ ਕਾਮਰੇਡੀ ਹੁੱਝਾਂ ਮਾਰਦੀ ਸੀ।

ਫਿਰ ਉਹ ਸੋਚਦਾ ਸੋਚਦਾ ਪਤਾ ਨਹੀਂ ਕਦੋਂ ਸੌਂ ਗਿਆ।

ਨਸ਼ੇ ਦੇ ਢਾਰੇ ਸ਼ਿੰਦੇ ਦੇ ਵੀ ਘੁਰਾੜੇ ਸ਼ੁਰੂ ਹੋ ਚੁੱਕੇ ਸਨ।

----- ਕਾਂਡ ਪੰਜਵਾਂ -----

ਸੁਬਾਹ ਹੋ ਚੁੱਕੀ ਸੀ।

ਚੜ੍ਹਦੀ ਵਾਲੇ ਪਾਸਿਓਂ ਸੂਰਜ ਦੀ ਲਾਲੀ ਨੇ ਸੰਸਾਰ ਨੂੰ 'ਸਲਾਮ' ਕਹੀ ਸੀ। ਤਾਰੇ ਫਿੱਕੇ ਪੈ ਚੁੱਕੇ ਸਨ। ਗੁਰਦੁਆਰੇ ਦੇ ਸਪੀਕਰ ਵਿਚੋਂ ਰਸਭਿੰਨੀ ਅਵਾਜ਼ ਆ ਰਹੀ ਸੀ:

- "ਅਸੀ ਖਤੇ ਬਹੁਤੁ ਕਮਾਵਦੇ ਅੰਤੁ ਨ ਪਾਰਾਵਾਰੁ ॥

ਹਰਿ ਕਿਰਪਾ ਕਰ ਕੈ ਬਖਸਿ ਲੈਹੁ ਹਉ ਪਾਪੀ ਵਡ ਗੁਨਹਗਾਰੁ ॥"

ਉਠ ਕੇ ਇੰਦਰ ਨੇ ਸ਼ਿੰਦੇ ਨੂੰ ਜਗਾਇਆ।

ਸ਼ਿੰਦਾ ਉਠਿਆ।

ਇੰਦਰ ਮੂੰਹ ਧੋਣ ਚਲਾ ਗਿਆ।

- "ਲਓ ਮਾਲਕੋ-ਚਾਹ ਪੀਓ!" ਜਦੋਂ ਇੰਦਰ ਮੂੰਹ ਧੋ ਕੇ ਵਾਪਿਸ ਪਰਤਿਆ ਤਾਂ ਕੰਪਾਊਡਰ ਦੋ ਕੱਚ ਦੇ ਭੈੜੇ ਜਿਹੇ ਗਿਲਾਸਾਂ ਵਿਚ ਮੂਤ ਵਰਗੀ ਚਾਹ ਪਾਈ ਖੜ੍ਹਾ ਸੀ। ਇੰਦਰ ਨੂੰ ਕੰਪਾਊਡਰ ਵੱਲ ਤੱਕ ਕੇ ਪ੍ਰਤੀਤ ਹੋਇਆ ਕਿ ਪੰਜੇ ਉੱਗਲਾਂ ਇੱਕੋ ਜਿਹੀਆਂ ਨਹੀਂ ਸਨ। ਉਸ ਨੇ ਆਪਣਾ ਚੂਚੀ-ਹੀਣਾਂ, ਤਿੰਨ ਉੱਗਲਾਂ ਵਾਲਾ ਹੱਥ ਅਕੜਾ ਕੇ ਦੇਖਿਆ ਸੀ। ਉਸ ਦੇ ਦਿਲ ਵਿਚ ਆਇਆ ਕਿ ਬੰਦਿਆਂ ਵਿਚੋਂ ਅਜੇ ਮਾਨੁੱਖਤਾ ਮਰੀ ਨਹੀਂ ਸੀ। ਸਿਰਫ਼ ਜਿਉਂਦੀ ਜ਼ਮੀਰ ਵਾਲਿਆਂ ਵਿਚ ਹੀ ਹਮਦਰਦੀ ਕਾਇਮ ਸੀ। ਉਸ ਨੇ ਬੜੇ ਅਹਿਸਾਸ ਨਾਲ ਕੰਪਾਊਡਰ ਵੱਲ ਤੱਕਿਆ ਸੀ। ਜਿਸ ਦਾ ਉਨੀਂਦਰਾ ਮੂੰਹ ਅਜੇ ਵੀ ਮੁਸਕਰਾ ਰਿਹਾ ਸੀ। ਇੰਦਰ ਨੂੰ ਸਪੱਸ਼ਟ ਪਤਾ ਸੀ ਕਿ ਉਹ ਉਹਨਾਂ ਦਾ ਦਰਦ ਪੁਰਦਿਲੋਂ ਸਮਝਦਾ ਸੀ।

ਉਸ ਨੇ ਚਾਹ ਫੜ ਕੇ ਜੀਪ 'ਤੇ ਰੱਖ ਲਈ।

- "ਕੀ ਨਾਂ ਐਂ ਦੋਸਤਾ ਤੇਰਾ ?"

- "ਜੀ ਬੁੜ੍ਹੀ ਨੇ ਤਾਂ ਰਾਜਵੰਤ ਰੱਖਿਆ ਸੀ-ਪਰ ਆਖਣ ਵਾਲੇ ਰਾਜੂ ਕਹਿ ਕੇ ਈ ਛਾਹਾ ਵੱਡ ਦਿੰਦੇ ਐ !"

- "ਕਿਹੜਾ ਧਰਮ ਐਂ-ਹਿੰਦੂ ਹੁੰਨੈਂ ਕਿ ਸਿੱਖ ?"

- "ਧਰਮ ? ਧਰਮ ਆਪਣਾ ਹੈ ਮਾਲਕੋ ਇਨਸਾਨੀਅਤ !"

ਇੰਦਰ ਚਾਹ ਦੇ ਸੜ੍ਹਾਕੇ ਮਾਰਦਾ ਉਸ ਵੱਲ ਇੱਕ ਦਮ ਝਾਕਿਆ। ਕੰਪਾਊਡਰ ਦੇ ਸੱਚੇ-ਸੁੱਚੇ ਉਤਰ ਨੇ ਉਸ ਦੇ ਜਿਵੇ ਸਿਰ ਵਿਚ ਸੱਟ ਮਾਰੀ ਸੀ।

- "ਹੈਂ ਬਈ ! ਫੇਰ ਤੂੰ ਇਹਨਾਂ ਬੇਈਮਾਨਾਂ ਵਿਚ ਕਿਵੇਂ ਕੱਟੀ ਜਾਨੈਂ ?"

- "ਬੱਸ ਮਾਲਕੋ ! ਘਰਾਂ ਦੇ ਵੀਹ ਝਮੇਲੇ ਹੁੰਦੇ ਐ-।" ਉਹ ਘੋਰ ਉਦਾਸ ਹੋ ਗਿਆ।

- "----- |"

- "ਮਾਲਕੋ ਨੌਕਰੀਆਂ ਕਿਹੜਾ ਕਿਤੇ ਧਰੀਆਂ ਪਈਐਂ ? ਆਹ ਮਸਾਂ ਐਥੇ ਪੈਰ ਜੇ ਅੜਾਏ ਐ-ਬਾਪੂ ਸੀ, ਮੇਰਾ ਬਾਹਵਾ ਸਹਾਰਾ ਸੀ-ਉਹ ਪੁਲਸ ਤੋਂ ਕਿਤੇ ਭੁਲੇਖੇ 'ਚ ਮਾਰਿਆ ਗਿਆ-ਅਗਲੇ ਦਿਨ ਡੌੰਡੀ ਪਿੱਤੜੀ ਅਥੇ ਜੀ ਕਰਾਸ ਫਾਇਰਿੰਗ 'ਚ ਮਾਰਿਆ ਗਿਆ-ਇਕ ਜੁਆਨ ਭੈਣ ਐਂ ਘਰੇ ਤੇ ਇੱਕ ਬਜ਼ੁਰਗ ਮਾਤਾ ਐ-ਭੈਣ ਦੇ ਵਿਆਹ ਵਾਸਤੇ ਮਾੜੀ ਮੋਟੀ ਪੂੰਜੀ ਜੋੜੀ ਸੀ-ਉਹ ਇੱਕ ਰਾਤ ਕਾਲੇ ਕੱਛਿਆਂ ਆਲੇ ਲੁੱਟ ਕੇ ਲੈ ਗਏ-ਜਾਂਦੇ ਹੋਏ ਸਾਲਿਆਂ ਨੇ ਬੁੜ੍ਹੀ ਦੀ ਲੱਤ 'ਤੇ ਪਤਾ ਨ੍ਹੀਂ ਕੀ ਮਾਰਿਆ ? ਮਾਈ ਦਾ ਗੋਡਾ ਉਤਰ ਗਿਆ-ਹੁਣ ਵਿਚਾਰੀ ਮੰਜੇ 'ਤੇ ਬੈਠੀ ਐ-ਬਥੇਰੀ ਦੁਆਈ ਬੂਟੀ ਕੀਤੀ-ਗੋਡਾ ਵੀ ਚੜ੍ਹਾਇਆ-ਪਰ ਕਾਹਨੂੰ ਮਾਲਕੋ ਬੁੱਢੇ ਹੱਡ ਜੁੜਦੇ ਐ ? ਵਿਚਾਰੀ ਮੰਜੇ 'ਤੇ ਬੈਠੀ

ਈ ਚੂਕੀ ਜਾਂਦੀ ਐ-ਕੀ ਕਰੀਏ ? ਬਹੁਤ ਤੰਗ ਐਂ ਜ਼ਿੰਦਗੀ ਤੋਂ-ਆਹ ਭੈਣ ਦੇ ਵਿਆਹ ਤੱਕ ਸਬਰ ਐ-ਫਿਰ ਆਪਾਂ ਤਾਂ ਸਾਧ ਹੋ ਜਾਣੈਂ ।"

- "ਹੈਂ ਬਈ ! ਤੂੰ ਨੂੰ ਸੀ ਘਰੇ-ਜਦੋਂ ਕਾਲੇ ਕੱਛਿਆਂ ਆਲੇ ਆਏ ਸੀ ?"

- "ਕਿੱਥੇ ਮਾਲਕੋ ! ਮੇਰੀ ਤਾਂ ਰਾਤ ਦੀ ਡਿਊਟੀ ਸੀ-ਨਾਲੇ ਮੈਂ ਕਿਹੜਾ ਮਾਲਕੋ ਦਾਰਾ ਭਲਵਾਨ ਸੀ ਬਈ ਇੱਕ ਅੱਧੇ ਨੂੰ ਫੜ ਕੇ ਸਿੱਟ ਲੈਂਦਾ-ਵਿਚੇ ਉਹ ਚਾਰ ਮੇਰੇ ਝਾੜ ਦਿੰਦੇ-ਅੱਬਲ ਤਾਂ ਇੱਕ ਅੱਧੀ ਹੱਡੀ ਪੱਸਲੀ ਗਾਇਬ ਹੁੰਦੀ ।" ਉਹ ਪਈ ਲੁੱਟ ਤੋਂ ਕਾਫ਼ੀ ਮਾਯੂਸ ਸੀ । ਉਸ ਦੀਆਂ ਅੱਖਾਂ ਅੱਗ ਛੱਡ ਰਹੀਆਂ ਸਨ ।

- "ਹੈਂ ਬਈ ! ਜ਼ਿੰਦਗੀ ਸਾਧ ਬਣਨ ਲਈ ਨਹੀਂ-ਮਾਨਣ ਲਈ-ਬਸਰ ਕਰਨ ਲਈ ਹੁੰਦੀ ਐ ।"

- "ਪਰ ਮਾਲਕੋ ! ਸਮਝ ਨਹੀਂ ਆਉਂਦੀ-ਬਸਰ ਹੋਊ ਕਿਵੇਂ ? ਕੱਲ੍ਹ ਨੂੰ ਭੈਣ ਆਬਦੇ ਘਰੇ ਤੁਰਗੀ-ਮਾਈ ਵੀ ਬਹੁਤਾ ਚਿਰ ਕਟਾਉਂਦੀ ਨਹੀਂ ਦੀਂਹਦੀ-ਫਿਰ ਤੁਸੀਂ ਆਪ ਈ ਸਿਆਣੇ ਐਂ ਬਈ ਇਕਲਾਪਾ ਤਾਂ ਬੰਦੇ ਨੂੰ ਘੁਣ ਮਾਂਗੂੰ ਖਾ ਜਾਂਦੈ ।"

- "ਜ਼ਿੰਦਗੀ ਦਾ ਨਾਂ ਹੈ, ਜੱਦੋਜ਼ਹਿਦ ! ਹਾਸੇ ਤੇ ਹਾਦਸਿਆਂ ਦਾ ਨਾਂ ਐ, ਜ਼ਿੰਦਗੀ !"

ਕੰਪਾਊਡਰ ਚੁੱਪ ਚਾਪ ਸੁਣ ਰਿਹਾ ਸੀ । ਉਸ ਨੂੰ ਇੰਦਰ ਦੀ ਗੱਲ ਵਾਕਿਆ ਹੀ ਵਜ਼ਨਦਾਰ ਲੱਗੀ ਸੀ । ਉਸ ਅੰਦਰ ਕੋਈ ਬਲ ਪ੍ਰਵੇਸ਼ ਹੋਇਆ ਸੀ । ਜਿਵੇਂ ਕਿਸੇ ਨਵੇਂ ਖੂਨ ਨੇ ਉਸ ਅੰਦਰ ਸੰਚਾਰ ਕੀਤਾ ਸੀ ।

ਚਾਹ ਪੀ ਕੇ ਸ਼ਿੰਦੇ ਨੇ ਗਿਲਾਸ ਨਲਕੇ ਤੋਂ ਧੋ ਲਿਆਂਦੇ । ਗਿਲਾਸ ਇਕੱਠੇ ਕਰਦੇ ਕੰਪਾਊਡਰ ਨੂੰ ਇੰਦਰ ਨੇ ਇਕ ਵੀਹਾਂ ਦਾ ਨੋਟ ਦੇਣਾ ਚਾਹਿਆ । ਪਰ ਉਹ ਪਟੱਕ ਬੋਲਿਆ, "ਨਾ ਮਾਲਕੋ ! ਮੇਰਾ ਈਮਾਨ ਪਰਖਣ ਦੀ ਕੋਸ਼ਿਸ਼ ਨਾ ਕਰੋ ! ਇਹਨਾਂ ਬੇਈਮਾਨਾਂ ਵਿਚ ਰਹਿ ਕੇ ਫਿਰ ਵੀ ਮੇਰੀ ਜ਼ਮੀਰ ਅਜੇ ਅੱਗੇ ਦੀ ਤਰ੍ਹਾਂ ਜ਼ਿਉਂਦੀ ਜਾਗਦੀ ਐ-ਐਨਾ ਚਿਰ ਹੋ ਗਿਆ ਇੱਥੇ ਨੌਕਰੀ ਕਰਦੇ ਨੂੰ-ਕਦੇ ਕਿਸੇ ਤੋਂ ਇਕ ਪੈਸੇ ਦੇ ਵੀ ਰਵਾਦਾਰ ਨਹੀਂ ਹੋਏ-ਰੱਬ ਬਫ਼ਸ਼ੀ ਰੱਖੇ ! ਮੈਂ ਤਾਂ ਦਸਾਂ ਨੌਹਾਂ ਦੀ ਕਿਰਤ ਕਰਨ ਆਲਾ ਇਨਸਾਨ ਐ ।" ਤੇ ਉਹ ਗਿਲਾਸ ਲੈ ਕੇ ਚਲਾ ਗਿਆ ।

ਇੰਦਰ ਜਾਂਦੇ ਕੰਪਾਊਡਰ ਵੱਲ ਤੱਕ ਕੇ ਸੋਚ ਰਿਹਾ ਸੀ ਕਿ ਵਾਕਿਆ ਹੀ ਸਾਡੇ ਲੋਕਾਂ ਦੇ ਦਿਲਾਂ ਵਿਚ ਅਜੇ ਰੱਬ ਵਸਦਾ ਸੀ । ਜ਼ਮੀਰ ਅਜੇ ਜਾਗਦੀ ਸੀ । ਈਮਾਨ ਅਜੇ ਮਰਿਆ ਨਹੀਂ ਸੀ । ਬੇਈਮਾਨ ਸਨ ਤਾਂ ਡਾਕਟਰ ਵਰਗੇ, ਜੋ ਲੋਕਾਂ ਦੀ ਮਜ਼ਬੂਰੀ ਦਾ ਫਾਇਦਾ ਉਠਾ ਕੇ ਦੋਨੀਂ ਹੱਥੀਂ ਲੁੱਟਦੇ ਸਨ । ਕਿਸੇ ਨੂੰ ਕਿਸੇ 'ਤੇ ਟੁੱਟੀ ਬਿਪਤਾ ਦੀ ਕੋਈ ਪ੍ਰਵਾਹ ਨਹੀਂ ਸੀ । ਹੁਣ ਤਾਂ ਵਾਕਿਆ ਹੀ ਕੌਮ ਨੂੰ ਕਿਸੇ ਕਲਗੀਧਰ ਪਾਤਸ਼ਾਹ, ਸਰਬੰਸ ਨੂੰ ਕੁਰਬਾਨ ਕਰ ਦੇਣ ਵਾਲੇ, ਆਪੇ ਗੁਰੂ ਅਤੇ ਆਪੇ ਚੇਲਾ ਅਖਵਾਉਣ ਵਾਲੇ, ਚਿੜੀਆਂ ਤੋਂ ਬਾਜ਼ ਤੁੜਵਾਉਣ ਵਾਲੇ, ਸੰਤ ਸਿਪਾਹੀ, ਯੋਧੇ ਦੀ ਲੋੜ ਸੀ । ਜੋ

ਬੇਈਮਾਨਾਂ ਦੀਆਂ ਖਲਪਾੜਾਂ ਕਰ ਸੁੱਟੇ ਅਤੇ ਬਾਕੀ ਰਹਿ ਜਾਣ ਪਾਕ-ਕੁੰਦਨ ਰੂਹਾਂ! ਜੋ ਇੱਕ ਦੂਜੇ ਦੇ ਦੁੱਖ-ਸੁੱਖ ਦੀਆਂ ਸਾਂਝੀ ਹੋਣ, ਇੱਕ ਦੂਜੇ ਨੂੰ ਪਿਆਰ ਜਤਾਉਣ ਅਤੇ ਹਮਦਰਦੀ ਪ੍ਰਗਟ ਕਰਨ। ਇੱਕ ਦੂਜੇ ਦੀ ਬਿਪਤਾ ਵਿਚ ਹੱਥ ਵਟਾਉਣ।

ਅੱਠ ਵੱਜ ਗਏ ਸਨ।

ਪਰ ਡਾਕਟਰ ਅਜੇ ਤੱਕ ਨਹੀਂ ਬਹੁੜਿਆ ਸੀ।

ਉਹ ਟੁੱਟੇ-ਟੁੱਟੇ ਇੱਕ ਦੂਜੇ ਵੱਲ ਝਾਕ ਰਹੇ ਸਨ।

ਅਖੀਰ ਨੌਂ ਕੁ ਵਜੇ ਡਾਕਟਰ ਨੇ ਦਰਸ਼ਣ ਦਿੱਤੇ।

ਇੰਦਰ ਤੇਜ਼ੀ ਨਾਲ ਅੰਦਰ ਚਲਾ ਗਿਆ।

-"ਡਾਕਟਰ ਸਾਹਬ-ਸਮਾਨ ਲੈ ਕੇ ਤਾਂ ਅਸੀਂ ਉਦੋਂ ਈ ਆ ਗਏ ਸੀ-ਪਰ ਤੁਸੀਂ-!"

-"ਫੇਰ ਮੈਂ ਕੀ ਕਰਾਂ? ਸਾਡੀ ਵੀ ਭੈਣਚੋ ਕੋਈ ਪਾਈਵੇਟ ਲਾਈਫ਼ ਐ! ਤੁਸੀਂ ਲੋਕ ਸਮਝਦੇ ਕਿਉਂ ਨਹੀਂ? ਮੈਂ ਕੋਹਲੂ ਦਾ ਬੈਲ ਤਾਂ ਹੈ ਨਹੀਂ ਬਈ ਦਿਨ ਰਾਤ ਤੁਰਿਆ ਫਿਰੂੰ!" ਡਾਕਟਰ ਨੇ ਜਿਵੇਂ ਕੋਈ ਗੁੱਸਾ ਇੰਦਰ 'ਤੇ ਕੱਢਿਆ ਸੀ। ਉਸ ਨੇ ਮਗਰਮੱਛ ਵਾਂਗ ਮੂੰਹ ਖੋਲ੍ਹ ਕੇ ਲਫਜ਼ ਕਹੇ ਸਨ।

ਇੰਦਰ ਡਾਕਟਰ ਦੇ ਅੱਖੜ ਬੋਲ ਸੁਣ ਕੇ ਝੁਹ੍ਹ ਗਿਆ।

-"ਆਹ ਲਓ ਜਨਾਬ ਆਪਣੀ ਨਜ਼ਰ ਤੇ ਲਾਜ਼ਮਾਂ ਦੀ ਫੇਹ ਫਰਾਬੀ ਨਾ ਕਰੋ-ਮੇਰੀ ਰੁਕਿਸਟ ਐ!" ਉਸ ਨੇ ਪੰਜ ਸੌ ਰੁਪਏ ਡਾਕਟਰ ਦੇ ਮੇਜ਼ ਉਪਰ ਰੱਖ ਦਿੱਤੇ। ਕੰਪਾਊਡਰ ਦੀਆਂ ਗੱਲਾਂ ਜਿਵੇਂ ਚੀਕਾਂ ਵਾਂਗ ਉਸ ਦੇ ਕੰਨਾਂ ਵਿਚ ਵੱਜ ਰਹੀਆਂ ਸਨ। ਉਸ ਦੀ ਕਾਮਰੇਡੀ ਜਿਵੇਂ ਭੁੱਬਾਂ ਮਾਰ ਰਹੀ ਸੀ।

-"ਦੋ ਸੌ ਨਰਸ ਦਾ ਤੇ ਪੰਜਾਹ ਚੌਕੀਦਾਰ ਦੇ-!" ਡਾਕਟਰ ਨੋਟ ਗਿਣਦਾ ਹੋਇਆ ਬੋਲਿਆ।

-"ਚੌਕੀਦਾਰ ਦੇ---?" ਇੰਦਰ ਨੇ ਹੈਰਾਨਗੀ ਵਿਚ ਮੂੰਹ ਅੱਡ ਲਿਆ। ਜਿਵੇਂ ਉਸ ਨੂੰ ਸਾਫ਼ ਸੁਣਾਈ ਨਹੀਂ ਦਿੱਤਾ ਸੀ। ਜਿਵੇਂ ਉਹ ਬੋਲਾ ਹੋ ਗਿਆ ਸੀ!

-"ਜੀ ਹਾਂ! ਪੋਸਟ ਮਾਰਟਮ ਦਾ ਸਾਰਾ ਗੰਦ ਪਿੱਲ ਉਸੇ ਨੇ ਈ ਸਾਫ਼ ਕਰਨੈ-ਆਖਰ ਨੂੰ ਉਹ ਵੀ ਤਾਂ ਇੱਕ ਇਨਸਾਨ ਐ!" ਡਾਕਟਰ 'ਇਨਸਾਨੀਅਤ' ਦੀ ਜਿਵੇਂ ਕਾਫ਼ੀ 'ਕਦਰ' ਕਰਦਾ ਸੀ। ਇਨਸਾਨੀਅਤ 'ਤੇ ਉਹ ਮਰਿਆ ਪਿਆ ਸੀ।

ਛਾਈ ਸੌਂ ਰੁਪਏ ਉਸ ਨੇ ਕੱਢ ਕੇ ਡਾਕਟਰ ਨੂੰ ਫੜਾ ਦਿੱਤੇ। ਜੋ ਡਾਕਟਰ ਨੇ ਉੱਗਲਾਂ ਦਾ ਚਿਮਟਾ ਬਣਾ ਕੇ ਫੜ ਲਏ ਅਤੇ ਬੜੇ ਅਗਾਮ ਨਾਲ ਜੇਬ ਵਿਚ ਪਾ ਲਏ। ਜਿਵੇਂ ਇੰਦਰ ਨੇ ਉਸ ਨੂੰ ਰਿਸ਼ਵਤ ਨਹੀਂ, ਕੋਈ ਸ਼ਗਨ ਦਿੱਤਾ ਸੀ।

- "ਰਾਜੂ---!" ਡਾਕਟਰ ਨੇ ਅਵਾਜ਼ ਮਾਰੀ।

- "ਉਹਦੀ ਤਾਂ ਜੀ ਡਿਊਟੀ ਬਦਲ ਗਈ---!" ਕੱਲ੍ਹੁ ਵਾਲਾ ਕੰਪਾਊਡਰ ਪਰਦੇ ਪਿੱਛੋਂ ਅੰਦਰ ਝਾਕਦਾ ਹੋਇਆ ਬੋਲਿਆ।

- "ਫੈਰ! ਸੁਰੇਖਾ ਨੂੰ ਬੁਲਾਓ---!" ਉਸ ਨੇ ਹੁਕਮ ਕੀਤਾ।

- "ਅੱਛਾ ਜੀ!" ਉਹ ਮੁੜ ਗਿਆ।

ਪਰਦਾ ਚੁੱਕ ਕੇ ਇਕ ਨਰਸ ਅੰਦਰ ਆ ਗਈ।

- "ਤੁਸੀਂ ਮੈਨੂੰ ਬੁਲਾਇਆ, ਸਰ?" ਉਸ ਦੀਆਂ ਮੌਟੀਆਂ ਅੱਖਾਂ ਵਿਚ ਸੁਰਮਾ ਲੋਹੜੇ ਮਾਰਦਾ ਸੀ। ਉਸ ਦੇ ਕਾਲੇ ਲੰਬੇ ਵਾਲ ਉਸ ਦੀ ਪਿੱਠ ਤੇ ਸੱਪ ਵਾਂਗ ਮੇਹਲ ਰਹੇ ਸਨ। ਭਰਵੀਂ ਡਾਤੀ ਗਿੱਧਾ ਪਾਉਂਦੀ ਸੀ। ਚਿੱਟੀ ਵਰਦੀ ਵਿਚ ਉਸ ਦਾ ਗੋਰਾ ਰੰਗ ਦੁਹਾਈਆਂ ਦੇ ਰਿਹਾ ਸੀ ਅਤੇ ਡਮਕ ਵਰਗਾ ਪਤਲਾ ਸਰੀਰ "ਉਡਯੂ-ਉਡਯੂ" ਕਰਦਾ ਸੀ। ਉਹ ਕਿਸੇ ਨਖਰੇ, ਕਿਸੇ ਫਾਸ ਅੰਦਾਜ਼ ਨਾਲ ਡਾਕਟਰ ਦੇ ਘਨੇੜੇ ਚੜ੍ਹੀ ਖੜ੍ਹੀ ਸੀ। ਉਸ ਦੇ ਅਨੋਖੇ ਲਹਿਜੇ ਤੋਂ ਜਾਪਦਾ ਸੀ ਕਿ ਉਸ ਨੂੰ ਸੁਰਮਾ ਸਿਰਫ ਪਾਉਣਾ ਹੀ ਨਹੀਂ, ਮਟਕਾਉਣਾ ਵੀ ਆਉਂਦਾ ਸੀ।

- "ਆਹ ਲਓ-ਸਰਦਾਰ ਜੀ ਛੁਸ਼ੀ ਨਾਅਵੇਂ ਦੇ ਰਹੇ ਐ।" ਡਾਕਟਰ ਨੇ ਉਸ ਨੂੰ ਦੋ ਸੌ-ਸੌ ਦੇ ਨੋਟ ਦਿੰਦਿਆਂ ਕਿਹਾ।

- "ਬੈਂਕਯੂ---!" ਉਸ ਨੇ ਝੁਕ ਕੇ ਇੰਦਰ ਨੂੰ ਕਿਹਾ। ਉਸ ਦੀਆਂ ਜਵਾਨ ਡਾਤੀਆਂ ਬਰਕੀਆਂ ਸਨ। ਝੁਕਦੀ ਨਰਸ ਉਸ ਨੂੰ ਸਤਰੰਗੀ ਪੀਂਘ ਵਰਗੀ ਲੱਗੀ ਸੀ।

- "ਆਹ ਪੰਜਾਹ ਟੀਟੂ ਨੂੰ ਦੇ ਦਿਓ-ਇਹ ਵੀ ਇਹਨਾਂ ਨੇ ਦਿੱਤੇ ਐ।"

ਇੰਦਰ ਅੰਦਰੋਂ ਕਰੋਧ ਨਾਲ ਸੜ ਉਠਿਆ ਸੀ ਕਿ ਉਸ ਦੇ ਕਿਹੜਾ ਮੁੰਡੇ ਦਾ ਮੰਗਣਾ ਹੋਇਆ ਸੀ, ਬਈ ਛੁਸ਼ੀ ਨਾਅਵੇਂ ਦੇ ਰਿਹਾ ਸੀ? ਬੱਸ ਮਜ਼ਬੂਰੀ ਸੀ, ਇੱਕ ਸੌਦਾ ਸੀ। ਉਹ ਹੌਲਦਾਰ ਵਾਂਗ ਡਾਕਟਰ ਨੂੰ ਵੀ ਪੁੱਛਣਾ ਚਾਹੁੰਦਾ ਸੀ ਕਿ ਗੌਰਮਿੰਟ ਤਨਫਾਹ ਤੁਹਾਨੂੰ ਕਿਸ ਕੰਮ ਲਈ ਦਿੰਦੀ ਹੈ? ਪਰ ਹੁਣ ਉਹ ਰੇੜ੍ਹੇ ਪਈ ਗੱਡੀ ਨੂੰ ਰੋਕਣਾ ਨਹੀਂ ਚਾਹੁੰਦਾ ਸੀ। ਉਹ ਅੱਖੀਂ ਦੇਖ ਕੇ ਮੱਖੀ ਚਿੱਥ ਰਿਹਾ ਸੀ। ਪਰ ਚੁੱਪ ਸੀ। ਜਿਵੇਂ ਉਸ ਨੇ ਅੱਖਾਂ ਮੀਟ ਰੱਖੀਆਂ ਸਨ ਅਤੇ ਕੰਨ ਮੁੰਦੇ ਹੋਏ ਸਨ।

ਪੋਸਟ ਮਾਰਟਮ ਹੋ ਗਿਆ।

ਇੱਕ ਵੱਜ ਗਿਆ ਸੀ।

ਪਾੜੀਆਂ-ਝੀੜੀਆਂ ਲਾਅਸ਼ਾਂ ਦੀ ਸ਼ਨਾਫਤ ਡਾਕਟਰ ਨੇ ਇੰਦਰ ਤੋਂ ਹੀ ਕਰਵਾਈ।

- "ਪੋਸਟ ਮਾਰਟਮ ਦੀ ਰਿਪੋਰਟ ਠਾਣੇ ਭੇਜ ਦਿੱਤੀ ਜਾਵੇਗੀ।" ਉਹ ਤੌਲੀਏ ਨਾਲ ਹੱਥ ਸਾਡਾ ਕਹਿ ਰਿਹਾ ਸੀ। ਫਿਰ ਉਹ ਦੋਨੋਂ ਹੱਥ ਮੇਜ਼ 'ਤੇ ਮਾਰ ਕੇ ਕੁਰਸੀ 'ਤੇ ਬੈਠਿਆ ਸੀ।

- "ਅਸੀਂ ਕਿਸੇ ਟਰੱਕ ਦਾ ਪ੍ਰਬੰਧ ਕਰ ਕੇ ਲਿਆਉਣੇ ਆਂ, ਡਾਕਟ-ਸਾਹਬ।"

- "ਛੂ! ਐਜ਼ ਯੂ ਲਾਈਕ!" ਡਾਕਟਰ ਬੋਲਿਆ। ਪੰਜ ਸੌ ਰੁਪਈਏ ਦੇ ਨਿਯਾਸ ਨਾਲ ਉਸ ਨੇ ਅੰਗਰੇਜ਼ੀ ਸ਼ੁਰੂ ਕਰ ਦਿੱਤੀ।

ਇੰਦਰ ਚਲਾ ਗਿਆ।

- "ਇੱਜ਼ ਐਵਰੀਬਿੰਗ ਓ ਕੇ, ਸੁਰੇਖਾ?"

- "ਯੈਸ! ਆਫ ਕੋਰਸ, ਸਰ!" ਉਸ ਦੀ ਮਿੱਠੀ ਅਵਾਜ਼ ਡਾਕਟਰ ਨੂੰ ਰਾਂਝੇ ਦੀ ਵੰਝਲੀ ਵਰਗੀ ਲੱਗਦੀ ਸੀ। ਉਹ ਸਟੂਲ ਖਿੱਚ ਕੇ ਡਾਕਟਰ ਨਾਲ ਅੜ ਕੇ ਜਿਹੇ ਬੈਠ ਗਈ। ਉਹ ਕਾਮਰੇਡ ਇੰਦਰ ਦੀ ਨਹੀਂ, ਇੰਦਰ ਦੇਵਤਾ ਦੀ ਪਰੀ ਲੱਗ ਰਹੀ ਸੀ।

- "ਹੁਣ ਤੁਸੀਂ ਬੁੱਢੇ ਨਜ਼ਰ ਆਉਣ ਲੱਗ ਪਏ ਓ, ਸਰ!" ਉਹ ਅਚਾਨਕ ਬੋਲੀ। ਬੁੱਢੇ ਖੁੰਚ ਡਾਕਟਰ ਨੂੰ ਉਹ ਦਿਲੋਂ ਘ੍ਘਣਾ ਕਰਦੀ ਸੀ। ਪਰ "ਸਰ-ਸਰ" ਕਹੇ ਬਗੈਰ ਉਸ ਦੀ ਸੁਰਖੀ-ਬਿੰਦੀ ਨਹੀਂ ਤੁਰਦੀ ਸੀ।

- "ਮੈਂ ਬੁੱਢਾ ਨਹੀਂ ਏਨਸੈਂਟ ਆਂ!" ਡਾਕਟਰ ਨੇ ਕਿਹਾ।

ਉਹ ਦੋਨੋਂ ਹੱਸ ਪਏ।

- "ਪਰ ਮਸ਼ੀਨ ਅਜੇ ਵੀ ਕਾਇਮ ਆਂ ਸੁਰੇਖਾ!" ਡਾਕਟਰ ਹੱਸਦੇ ਦੇ, ਕਰੋੜੇ ਖਾਧੇ ਦੰਦ ਜਿਵੇਂ ਉਸ ਨੂੰ ਖਾਣ ਆਏ ਸਨ। ਡਾਕਟਰ ਨਹੀਂ, ਜਿਵੇਂ ਮੁਰਦੇ ਦੀ ਕੋਈ ਖੋਪੜੀ ਹੋਸੀ ਸੀ।

ਡਾਕਟਰ ਮੁਸ਼ਕੜੀਏਂ ਹੱਸਦਾ ਸਿਰ ਫੇਰ ਰਿਹਾ ਸੀ।

----- ਕਾਂਡ ਛੇਵਾਂ -----

ਤਿੱਖੜ ਦੁਪਿਹਰ ਕਾਂ ਅੱਖ ਨਿਕਲ ਰਹੀ ਸੀ। ਧਰਤੀ ਦੀ ਰੇਤ ਕਿਸੇ ਭੱਠੀ ਦੇ ਰੇਤੇ ਵਾਂਗ ਤਪ ਰਹੀ ਸੀ। ਸਿਖਰੋਂ ਸੂਰਜ ਅੱਗ ਵਰ੍ਹਾ ਰਿਹਾ ਸੀ।

ਤਿੰਨ ਵੱਜਣ ਵਾਲੇ ਸਨ।

ਟਰੱਕ ਚਾਰੇ ਲਾਅਸ਼ਾਂ ਲੈ ਕੇ ਪਹੁੰਚ ਗਿਆ। ਆਂਢੀਆਂ ਗੁਆਂਢੀਆਂ ਨੇ ਨਾਲ ਲੱਗ ਕੇ ਲਾਅਸ਼ਾਂ ਉਤਾਰੀਆਂ। ਕੰਮ ਕਰਨਾ ਤਾਂ ਜਿਵੇਂ ਸਾਰਾ ਪਿੰਡ ਹੀ ਭੁੱਲ ਗਿਆ ਸੀ। ਇਸ ਪਿੰਡ ਵਿਚ ਹੀ ਨਹੀਂ, ਸਗੋਂ ਗੁਆਂਢੀ ਪਿੰਡਾਂ ਵਿਚ ਵੀ ਇਹਨਾਂ ਚਾਰ ਮੌਤਾਂ ਦੀ ਚਰਚਾ ਸੀ। ਲੋਕ ਸੁਣਦੇ ਤਾਂ "ਤਰਾਸ-ਤਰਾਸ" ਕਰ ਉਠਦੇ। ਕੋਈ ਕੁਝ ਬੋਲਦਾ ਕੋਈ ਕੁਝ! ਜਿਤਨੇ ਮੂੰਹ, ਉਤਨੀਆਂ ਗੱਲਾਂ ਹੋ ਰਹੀਆਂ ਸਨ। ਪਿੰਡ ਦੇ ਲੋਕ ਹੋਰ ਵੀ ਤ੍ਰਹਿ ਗਏ ਸਨ ਕਿ ਪਤਾ ਨਹੀਂ ਅੱਗੇ ਕੀ ਹੋਣ ਵਾਲਾ ਸੀ?

ਕੰਧ ਦੀ ਆੜ ਉਹਲੇ ਬੁੜੀਆਂ ਨੇ ਲਾਅਸ਼ਾਂ ਦਾ ਮਾੜਾ ਮੋਟਾ ਇਸ਼ਨਾਨ ਕਰਵਾਇਆ। ਡਾਕਟਰ ਨੇ ਲਾਅਸ਼ਾਂ ਦਾ ਅੱਧ ਵੀ ਨਹੀਂ ਛੱਡਿਆ ਸੀ। ਪੋਸਟ ਮਾਰਟਮ ਤੋਂ ਬਾਅਦ ਉਸ ਨੇ ਟਾਂਕੇ ਨਹੀਂ "ਸੜੋਪੇ" ਹੀ ਭਰੇ ਸਨ।

ਕਮਜ਼ੋਰ ਦਿਲ ਬੁੜੀਆਂ ਬੇਦਿਲ ਹੋ ਗਈਆਂ ਸਨ।

ਹਰ ਕੌਰ ਰੋ ਨਹੀਂ ਰਹੀ ਸੀ, ਸਗੋਂ ਪੱਥਰ ਬਣੀਆਂ ਅੱਖਾਂ ਨਾਲ ਝਾਕ ਰਹੀ ਸੀ।

-"ਬਾਖਰੂ-ਬਾਖਰੂ-ਦੇਖ ਨ੍ਹੀ ਬਿਚਾਰੀਆਂ ਦੇ ਮੂੰਹ-ਜਿਹੀਆਂ ਜੱਗ 'ਤੇ ਆਈਆਂ-ਜਿਹੀਆਂ ਨਾ ਆਈਆਂ।" ਕਿਸੇ ਬੁੜੀ ਨੇ ਕੁੜੀਆਂ ਦੀਆਂ ਨੁਹਾਈਆਂ ਸੁਆਰੀਆਂ ਲਾਅਸ਼ਾਂ ਵੱਲ ਹੱਥ ਕਰਕੇ ਕਿਹਾ। ਉਹ ਅੰਦਰੋਂ ਫਿੱਸੀ ਜਿਹੀ ਪਈ ਸੀ।

-"ਲਿਖੀਆਂ ਕੌਣ ਮੋੜੇ ਅੰਮਾਂ ਜੀ!" ਇੱਕ ਹੋਰ ਬੈਠੀ ਚੁੱਪ ਚਾਪ ਰੋਈ ਜਾ ਰਹੀ ਸੀ।

-"ਨੀ ਮਾਸੂਮ ਚਿਹਰੇ ਤਾਂ ਦੇਖ-ਛੁੱਲਾਂ ਮਾਂਗੂੰ ਮੁਰਝਾਗੇ!"

ਹਰ ਕੌਰ ਦੇ ਸਬਰ ਦਾ ਬੰਨ੍ਹ ਟੁੱਟ ਗਿਆ।

-"ਹਾਏ ਨੀ ਤੁਸੀਂ ਮੈਨੂੰ 'ਕੱਲੀ ਨੂੰ ਛੱਡ ਕੇ ਤੁਰਗੀਆਂ ਨੀ ਮੇਰੇ ਪੁੱਤ ਦੀਓ ਧੀਓ--!"

-"ਨੀ ਮੈਂ ਆਪਣੇ ਪੁੱਤ ਨੂੰ ਕਿਹੜਾ ਮੂੰਹ ਦਿਖਾਉਂ ਨੀ ਮੇਰੀਓ ਲਾਡਲੀਓ ਧੀਓ! ਨੀ ਤੁਸੀਂ ਮੈਨੂੰ ਜਿਉਂਦੀ ਨੂੰ ਮਾਰ ਕੇ ਸਿੱਟਗੀਆਂ ਨੀ ਧੀਓ! ਨੀ ਤੁਸੀਂ ਮੇਰੀ ਜੂਨ ਖਰਾਬ ਕਰਗੀਆਂ ਨੀ ਧੀਓ! ਨੀ

ਤੁਸੀਂ ਮੇਰਾ ਬੁੜ੍ਹਾਪਾ ਰੋਲਤਾ ਨੀ ਮੇਰੇ ਪੁੱਤ ਦੀਓ ਧੀਓ! ਹਾਏ ਮੈਂ ਥੋੜੂ ਹੱਥੀਂ ਛਾਵਾਂ ਕਰਾਂ ਨੀ
ਮੇਰੀਓ ਪਿਆਰੀਓ ਧੀਓ--!" ਹਰ ਕੌਰ ਨੇ ਵੈਣ ਪਾਉਣੇ ਸ਼ੁਰੂ ਕਰ ਦਿੱਤੇ।

ਹਰ ਕੌਰ ਦੇ ਵੈਣ ਹਰ ਇੱਕ ਦਾ ਕਾਲਜਾ ਪਾੜਦੇ ਸਨ। ਕਿਸੇ ਦੀਆਂ ਅੱਖਾਂ ਦਾ ਨੀਰ ਰੋਕਿਆਂ ਵੀ
ਨਹੀਂ ਰੁਕਦਾ ਸੀ। ਪੱਥਰ ਦਿਲ ਵੀ ਮੌਮ ਹੋ ਗਏ ਸਨ। ਲੋਹੇ ਵਰਗੇ ਜਿਗਰੇ ਪਿੱਲ ਗਏ ਸਨ।

-"ਬੱਸ ਵੀ ਕਰੀਦਾ ਹੁੰਦੈ, ਹਰਕੁਰੇ-!" ਕਿਸੇ ਬੁੜ੍ਹੀ ਨੇ ਰੋਕਿਆ।

-"ਉਹਨਾਂ ਨਾਲ ਆਪਣਾ ਐਨਾ ਕੁ ਈ ਸੀ।" ਕੋਈ ਹੋਰ ਸਿਆਣੀ ਜਿਹੀ ਬੋਲੀ।

-"ਹਾਏ ਵੇ ਡਾਚਿਆ ਰੱਬਾ-ਮੈਨੂੰ ਵੀ ਕਿਉਂ ਨੂੰ ਚੱਕ ਲਿਆ ?" ਉਸ ਦੇ ਵੈਣ ਹਾਉਕਿਆਂ ਵਿਚ
ਬਦਲ ਗਏ ਸਨ। ਹੰਡੂ ਧਰਾਲੀ ਵਗ ਰਹੇ ਸਨ। ਦਿਲ ਜਿਵੇਂ ਨਿਕਲ ਕੇ ਬਾਹਰ ਨੂੰ ਆਉਂਦਾ ਸੀ।
ਰੋਂਦੀ-ਰੋਂਦੀ ਦੀਆਂ, ਉਸ ਦੀਆਂ ਪੁੜਪੜੀਆਂ ਬੁਰੀ ਤਰ੍ਹਾਂ ਨਾਲ ਵੱਜਣ ਲੱਗ ਪਈਆਂ ਸਨ। ਪਰ
ਉਸ ਨੂੰ ਕੋਈ ਸੁਰਤ ਨਹੀਂ ਸੀ। ਉਹ ਬੌਂਦਲੀ ਪਈ ਸੀ।

ਇੰਦਰ ਹੁਰਾਂ ਨੇ ਸ਼ਮਸ਼ਾਨ ਘਾਟ ਵਿਖੇ ਲੱਕੜਾਂ ਅਤੇ ਪਾਬੀਆਂ ਦਾ ਪ੍ਰਬੰਧ ਕਰ ਲਿਆ ਸੀ। ਉਹ
ਸਸਕਾਰ ਦੀ ਤਿਆਰੀ ਕਰ ਕੇ ਘਰ ਆ ਗਏ। ਸੌਲੂਂ ਜਾਣਿਆਂ ਨੇ ਚਾਰ ਲਾਅਸ਼ਾਂ ਆਪਣੇ ਕੰਧਾਂ
ਚੁੱਕ ਲਈਆਂ। ਪਿੰਡ ਦਾ ਦਿਲ ਹਿੱਲਿਆ ਸੀ। ਲਾਅਸ਼ਾਂ ਮਗਰ ਕੀਰਨੇ ਪੈਂਦੇ ਆ ਰਹੇ ਸਨ। ਹਰ ਕੌਰ
ਨੂੰ ਸਹਾਰਾ ਦੇ ਕੇ ਬੁੜ੍ਹੀਆਂ ਨਾਲ ਲਈ ਆ ਰਹੀਆਂ ਸਨ। ਉਹ ਨਿਰਬਲ, ਤੁਰਨ ਜੋਗੀ ਨਹੀਂ ਰਹੀ
ਸੀ। ਉਹ ਤੁਰਦੀ ਇਕ ਲਾਅਸ਼ ਹੀ ਦਿਖਾਈ ਦੇ ਰਹੀ ਸੀ।

ਚਾਰੇ ਲਾਅਸ਼ਾਂ ਉਤਾਰ ਕੇ ਸਿਵਿਆਂ 'ਤੇ ਰੱਖ ਦਿੱਤੀਆਂ ਗਈਆਂ।

ਅੰਤਿਮ ਦਰਸ਼ਣ ਕਰਵਾਏ ਗਏ।

ਲਾਅਸ਼ਾਂ ਉਪਰ ਹੋਰ ਲੱਕੜਾਂ ਚਿਣ ਕੇ, ਦੋ ਨੂੰ ਇੰਦਰ ਨੇ ਅਤੇ ਦੋ ਨੂੰ ਸ਼ਿੰਦੇ ਨੇ ਦਾਗ ਦਿੱਤਾ।
ਬੇਸਬਰੀ ਅੱਗ ਇੱਕ ਦਮ ਭਾਂਬੜ ਬਣ ਗਈ। ਲਾਟਾਂ ਅਸਮਾਨ ਨੂੰ ਛੁਹਣ ਲੱਗ ਪਈਆਂ। ਹਰ ਮੂੰਹੋਂ
"ਵਾਹਿਗੁਰੂ" ਨਿਕਲਿਆ ਸੀ।

ਹਰ ਕੌਰ ਅੱਗ ਵਿਚ ਛਾਲ ਮਾਰਨ ਲਈ ਅਹੁਲੀ। ਪਰ ਬੁੜ੍ਹੀਆਂ ਨੇ ਫੜ ਲਈ। ਜਿਵੇਂ ਬੁੜ੍ਹੀਆਂ ਨੂੰ
ਪਹਿਲਾਂ ਹੀ ਪਤਾ ਸੀ ਕਿ ਹਰ ਕੌਰ ਅਜਿਹੀ ਹਰਕਤ ਕਰੇਗੀ। ਬੇਵੱਸ ਜਿਹੀ ਹੋਈ ਉਹ ਬੁਰੀ ਤਰ੍ਹਾਂ
ਆਪਣੀ ਛਾਤੀ ਪਿੱਟ ਰਹੀ ਸੀ। ਉਸ ਦੇ ਕੇਸ ਖੁੱਲ੍ਹ ਕੇ ਗਲ ਵਿਚ ਪੈ ਗਏ ਸਨ। ਮੁੜ੍ਹਕੋ-ਮੁੜ੍ਹਕੀ
ਹੋਈ ਹਰ ਕੌਰ ਦਾ ਬੜਾ ਹੀ ਬੁਰਾ ਹਾਲ ਸੀ। ਉਸ ਦੀ ਕੋਈ ਪੇਸ਼ ਨਹੀਂ ਜਾਂਦੀ ਸੀ। ਇਸ ਟਾਈਮ
ਉਸ ਨੂੰ ਜੇ ਰੱਬ ਵੀ ਮਿਲ ਪੈਂਦਾ ਤਾਂ ਉਹ ਦੁਖੀ ਹੋਈ ਉਸ ਨੂੰ ਵੀ ਭਰਾਵੂ ਕਰ ਸੁੱਟਦੀ।

ਅਖੀਰ ਹਰ ਇੱਕ ਨੇ ਆਖਰੀ ਡੱਕੇ ਸੁੱਟ ਦਿੱਤੇ।

ਗੁਰਦੁਆਰੇ ਦੀ ਖੂਹੀ 'ਤੇ ਆ ਕੇ ਹੱਥ ਪੈਰ ਸੁੱਚੇ ਕੀਤੇ। ਗੁਰਦੁਆਰੇ ਅੰਦਰ ਜਾ ਕੇ ਮਰਨ ਵਾਲਿਆਂ ਦੀਆਂ ਰੂਹਾਂ ਦੀ ਸ਼ਾਂਤੀ ਲਈ ਅਰਦਾਸ ਕੀਤੀ। ਅਕਾਲ ਪੁਰਖ ਨੂੰ ਵਿਛੜੀਆਂ ਰੂਹਾਂ ਲਈ ਆਪਣੇ ਚਰਨਾਂ ਵਿਚ ਜਗ੍ਹਾ ਦੇਣ ਲਈ ਬੇਨਤੀਆਂ ਹੋਈਆਂ ਸਨ।

ਹਰ ਕੌਰ ਨੂੰ ਬੁੜੀਆਂ ਇਕ ਤਰ੍ਹਾਂ ਨਾਲ ਸਾਂਭੀ ਘਰ ਨੂੰ ਲਈ ਜਾ ਰਹੀਆਂ ਸਨ। ਉਸ ਵਿਚ ਸਾਹ ਸਤ ਨਹੀਂ ਰਿਹਾ ਸੀ। ਉਹ ਕਬਰ ਵਿਚੋਂ ਕੱਢੇ ਮੁਰਦੇ ਵਾਂਗ ਜਾਪਦੀ ਸੀ। ਸਰੀਰ ਉਸ ਦਾ ਸੁੱਕ ਕੇ ਤਾਂਬੜ ਬਣ ਗਿਆ ਸੀ। ਹੌਲੀ ਹੌਲੀ ਆਸਰਾ ਦੇ ਕੇ ਬੁੜੀਆਂ ਨੇ ਉਸ ਨੂੰ ਘਰ ਲੈ ਆਂਦਾ। ਘਰ ਸੁੰਨਾਂ ਸੁੰਨਾਂ ਜਾਪਦਾ ਸੀ। ਘਰ ਇੱਕ ਤਰ੍ਹਾਂ ਨਾਲ ਹਰ ਕੌਰ ਨੂੰ ਜਿਵੇਂ ਖਾਣ ਨੂੰ ਆ ਰਿਹਾ ਸੀ। ਉਸ ਨੇ ਡੂੰਘੇ, ਵੈਰਾਗੀ ਵੈਣ ਸ਼ੁਰੂ ਕਰ ਦਿੱਤੇ।

----- ਕਾਂਡ ਸੱਤਵਾਂ -----

ਸ਼ਾਮ ਢਲ ਚੁੱਕੀ ਸੀ।

ਪਰਛਾਵੇਂ ਅਖੀਰ ਕੰਧਾਂ ਦੇ ਘਨੋੜਿਆਂ ਤੋਂ ਉੱਡ ਗਏ ਸਨ। ਤਾਰਿਆਂ ਦੀ ਬਹਾਰ ਖਿੜਨੀ ਸ਼ੁਰੂ ਹੋ ਗਈ। ਅਸਮਾਨ ਦੀ ਗੋਦੀ ਤਾਰਿਆਂ ਨਾਲ ਭਰੀ ਭਰੀ ਜਾਪਦੀ ਸੀ। ਇੱਕ ਪਾਸੇ ਕੱਟੇ ਨਹੁੰ ਵਰਗਾ ਚੰਦ ਆਪਣੀ ਹੋਂਦ ਦਰਸਾ ਰਿਹਾ ਸੀ। ਦਿਨ ਦੇ ਤਪਾੜ ਤੋਂ ਲੋਕਾਂ ਨੂੰ ਮਸਾਂ ਹੀ ਸਾਹ ਆਇਆ ਸੀ।

ਬੁੱਕਣ ਸਿੰਘ ਨੁੰਗੀ ਬੜੀ ਤੇਜ਼ੀ ਨਾਲ ਪੀ ਰਿਹਾ ਸੀ।

ਸੰਤਰੀ ਬੋਤਲ ਉਸ ਅੱਗੇ ਬੁਦਦ ਬਣਦੀ ਜਾ ਰਹੀ ਸੀ। ਪਰ ਉਹ ਫਾਮੋਸ਼ ਸੀ। ਨਸ਼ਾ ਜਿਵੇਂ ਉਸ ਨੂੰ ਚਿੜ੍ਹਿਆ ਹੀ ਨਹੀਂ ਸੀ। ਉਸ ਦੀਆਂ ਰੱਤੀਆਂ ਅੱਖਾਂ ਵਿਚ ਕੋਈ ਭੇਦ ਸੀ। ਸੂਣ ਵਾਲੀ ਮੱਝ ਵਾਂਗ ਵੱਟ ਜਿਹਾ ਕਰਦਾ ਉਹ ਕਿਸੇ ਗਹਿਰੀਆਂ ਸਕੀਮਾਂ ਵਿਚ ਡੁੱਬਿਆ ਹੋਇਆ ਸੀ। ਗਹਿਰੀਆਂ ਸੋਚਾਂ ਅਤੇ ਨਸ਼ੇ ਨੇ ਉਸ ਨੂੰ ਗੇੜੀਂ ਪਾਇਆ ਹੋਇਆ ਸੀ।

ਅਖੀਰ ਸੋਚਾਂ ਤੋਂ ਪੱਲਾ ਛੁਡਾਉਂਦੇ ਨੁੰਗੀ ਨੇ ਆਖਰੀ ਪੈੱਗ ਅੰਦਰ ਸੁੱਟਿਆ ਅਤੇ ਬੱਸ ਅੱਡੇ ਨੂੰ ਰਵਾਨਾ ਹੋ ਗਿਆ।

ਬੱਸ ਅੱਡੇ ਪਹੁੰਚ ਉਸ ਨੇ ਕੁਲਵਿੰਦਰ ਦੇ ਪੇਕਿਆਂ ਨੂੰ ਜਾਂਦੀ ਬੱਸ ਫੜ ਲਈ। ਉਸ ਦੇ ਦਿਮਾਗ ਵਿਚ ਸੋਚਾਂ ਨੇ ਘਮਸਾਨ ਦਾ ਯੁੱਧ ਛੇਕਿਆ ਹੋਇਆ ਸੀ। ਪੂਰੀ ਬੋਤਲ ਅੰਦਰ ਗਈ ਹੋਣ ਦੇ ਬਾਵਜੂਦ ਵੀ ਨਸ਼ੇ ਉਪਰ ਉਹ ਭਾਰੂ ਸੀ। ਸਕੀਮਾਂ ਤਾਂ ਉਸ ਨੇ ਬਹੁਤ ਘੜ੍ਹ ਕੇ ਪਾਸ ਕਰ ਰੱਖੀਆਂ ਸਨ, ਪਰ ਅਗਾਂਹ ਜਾ ਕੇ ਮਨਜ਼ੂਰ ਹੋਣਗੀਆਂ? ਦਾ ਸ਼ਾਇਦ ਉਸ ਨੂੰ ਪਤਾ ਨਹੀਂ ਸੀ!

-"ਇੱਕ ਝੂਠ 'ਤੇ ਪਰਦਾ ਪਾਉਣ ਆਸਤੇ ਸੌ ਝੂਠ ਹੋਰ ਬੋਲਣਾ ਪੈਂਦੈ।" ਅਚਾਨਕ ਉਸ ਨੂੰ ਗੁਰਦੁਆਰੇ ਵਾਲੇ ਭਾਈ ਗੁਰਦਿਆਲ ਸਿੰਘ ਦੀ ਗੱਲ ਚੇਤੇ ਆਈ। ਉਹ ਕੰਬ ਉਠਿਆ।

-"ਬਦਲਾ ਲੈਣਾ ਵੀ ਮਰਦਾਂ ਦਾ ਕੰਮ ਐਂ--!" ਉਸ ਨੇ ਆਪਣੇ ਆਪ ਨੂੰ ਧਰਵਾਸ ਦਿੱਤਾ। ਕਿਸੇ ਤੋਂ ਸੁਣਿਆਂ ਸੁਣਾਇਆ ਚੇਤੇ ਕੀਤਾ।

ਬੱਸਾਂ ਉੱਤਰ ਕੇ ਸਿੱਧਾ ਉਹ ਕੁਲਵਿੰਦਰ ਦੇ ਪੇਕਿਆਂ ਦੇ ਘਰੇ ਪਹੁੰਚ ਗਿਆ।

ਹਨੁਰਾ ਗੂੜ੍ਹਾ ਹੋ ਚੁੱਕਿਆ ਸੀ।

ਵਰਾਂਡੇ ਵਿਚ ਹੀ ਇੱਕ ਬਜੁਰਗ ਮੰਜੀ 'ਤੇ ਮੁਰਕੜੀ ਜਿਹੀ ਮਾਰੀ ਬੈਠਾ ਸੀ। ਡਿੰਮ੍ਹ ਲਾਈਟ ਵਿਚ ਬਜੁਰਗ ਨੁੰ ਰਿੱਛ ਵਰਗਾ ਜਾਪਿਆ। ਉਸ ਦੀ ਮੰਜੀ ਕੋਲ ਹੇਠਾਂ ਇੱਕ ਥਾਲੀ, ਗਿਲਾਸ ਅਤੇ ਕੌਲੀ ਪਈ ਸੀ। ਜਾਪਦਾ ਸੀ ਬਜੁਰਗ ਹੁਣੇ ਰੋਟੀ ਖਾ ਕੇ ਹਟਿਆ ਸੀ।

-"ਤਕੜੈ ਮਾਸੜਾ--?" ਨੁੰਗੀ ਦਾ ਪੈਰ ਭਾਂਡਿਆਂ ਵਿਚ ਵੱਜਿਆ। ਭਾਂਡਿਆਂ ਨੇ ਕਾਂਵਾਂ ਰੌਲੀ ਜਿਹੀ ਮਚਾ ਦਿੱਤੀ।

-"ਆ ਬਈ ਬੁੱਕਣ ਸਿਆਂ--!" ਬਜੁਰਗ ਨੇ ਹੱਥ ਦੀ ਛਾਂ ਮੱਥੇ 'ਤੇ ਪਾ ਕੇ ਨੁੰਗੀ ਨੂੰ ਪਛਾਣਿਆ। ਉਹ ਹੈਰਾਨ ਜ਼ਰੂਰ ਹੋ ਗਿਆ ਸੀ, ਕਿਉਂਕਿ ਨੁੰਗੀ ਕਰਮ ਸਿੰਘ ਦੇ ਵਿਆਹ ਤੋਂ ਬਾਅਦ ਕਦੇ ਨਹੀਂ ਆਇਆ ਸੀ। ਜਾਣ ਆਉਣ ਕਰਕੇ ਬਜੁਰਗ ਉਸ ਨੂੰ ਜਾਣਦਾ ਸੀ।

-"ਕਿਮੇਂ ਕੁਬੇਲੇ ਆਉਣੇ ਹੋਏ--?" ਬਜੁਰਗ ਨੇ ਪੁੱਛਿਆ।

-"ਕਾਹਦੇ ਆਉਣੇ ਐਂ ਮਾਸੜਾ-ਆਪਣਾ ਤਾਂ ਦੁਸ਼ਮਣਾਂ ਨੇ ਘਰ ਉਜਾੜਤਾਂ--!" ਦੱਸਦਾ ਨੁੰਗੀ ਭੁੱਬਾਂ ਮਾਰ ਕੇ ਰੋ ਪਿਆ। ਉਸ ਨੂੰ ਪਤਾ ਸੀ ਕਿ ਖੇਖਨ ਕਰੇ ਬਿਨਾ ਕੰਮ ਸਿਰੇ ਨਹੀਂ ਚੜ੍ਹਨਾ ਸੀ। ਉਹ ਮੱਝ ਹੱਥ ਨਾਲ 'ਨਵੇਂ-ਦੁੱਧ' ਕਰਵਾਉਣੀ ਹੀ ਬਿਹਤਰ ਸਮਝਦਾ ਸੀ, ਕਿਉਂਕਿ 'ਝੋਟੇ' ਦੇ ਨਿਸ਼ਾਨੇ 'ਤੇ ਇਤਥਾਰ ਕਰਨਾ ਉਹ ਆਪਣੇ ਆਪ ਨੂੰ ਬੇਵਕੂਫ ਬਣਾਉਣਾ ਹੀ ਸਮਝਦਾ ਸੀ। ਰੋਏ ਬਗੈਰ ਤਾਂ ਮਾਂ ਵੀ ਦੁੱਧ ਨਹੀਂ ਦਿੰਦੀ! ਸੋਚਦਾ ਉਹ ਉਚੀ-ਉਚੀ ਰੋ ਰਿਹਾ ਸੀ।

ਉਚੀ-ਉਚੀ ਰੋਣਾ ਸੁਣਕੇ ਚੌਂਕੇ ਵਿਚੋਂ ਬੁੜ੍ਹੀਆਂ ਇਕੱਠੀਆਂ ਹੋ ਗਈਆਂ। ਆਂਢੀ-ਗੁਆਂਢੀ ਕੁਵੇਲੇ ਦਾ ਰੋਣਾ ਸੁਣ ਕੇ ਆ ਗਏ ਸਨ। ਸਾਰੇ ਹੈਰਾਨ ਹੋਏ "ਬਿਟਰ-ਬਿਟਰ" ਤੱਕ ਰਹੇ ਸਨ।

- "ਕੀ ਗੱਲ ਹੋ ਗਈ ਬੁੱਕਣ ਸਿਆਂ-ਬੋਲ ਕੇ ਤਾਂ ਦੱਸ-ਜੁਆਕਾਂ ਮਾਂਗ੍ਰੰਦੇ ਹੋਣ ਡਹਿ ਪਿਐਂ-- ?" ਬਜ਼ੁਰਗ ਉਸ ਦੀ ਪਿੱਠ 'ਤੇ ਹੱਥ ਮਾਰ ਕੇ ਬੋਲਿਆ।

- "ਆਪਾਂ ਲੁੱਟੇ ਗਏ ਮਾਸੜਾ! ਬੱਸ, ਪੱਟੇ ਈ ਗਏ-- !" ਤੇ ਉਸ ਨੇ ਹੋਰ ਉਚੀ ਰੋਣਾ ਸ਼ੁਰੂ ਕਰ ਦਿੱਤਾ। ਦੋਹਾਂ ਹੱਥਾਂ ਨਾਲ ਮੂੰਹ ਢਕੀ ਉਹ ਛੂਬ ਪਾਖੰਡ ਕਰ ਰਿਹਾ ਸੀ। ਦਾਰੂ ਦੀ ਬੋਤਲ ਨੇ ਉਸ ਨੂੰ ਹਣ ਰੰਗ ਦਿਖਾਏ ਸਨ। ਜਿਸ ਕਰਕੇ ਸੰਤਰੀ ਬੋਤਲ ਨੂੰ ਉਹ ਬਾਪੀਆਂ ਦੇ ਰਿਹਾ ਸੀ। ਦਿਲੋਂ ਉਸ ਦਾ ਲਲਕਾਰੇ ਮਾਰਨ ਨੂੰ ਦਿਲ ਕਰਦਾ ਸੀ, ਪਰ ਬਾਹਰੋਂ ਉਹ ਕਮਲੀ ਤੀਮੀ ਵਾਂਗ ਡਾਡਾਂ ਮਾਰੀ ਜਾ ਰਿਹਾ ਸੀ।

- "ਪੁੱਤਾ! ਬੋਲ ਕੇ ਤਾਂ ਦੱਸ-ਕੀ ਹੋ ਗਿਆ--- ?" ਕੁਲਵਿੰਦਰ ਦੀ ਮਾਂ ਨੇ ਉਸ ਦੀ ਪਿੱਠ ਬਾਪੜੀ। ਉਹ ਬੜੀ ਦਿਲ ਵਾਲੀ ਅੰਰਤ ਜਾਪਦੀ ਸੀ। ਛਿਲਕੇ ਸਰੀਰ ਵਾਲੀ ਚੰਦ ਕੌਰ ਲੋਹੇ ਦੇ ਜਿਗਰੇ ਵਾਲੀ ਅੰਰਤ ਸੀ। ਉਸ ਦੇ ਪੱਟੇ ਘਰ ਰਾਸ ਨਹੀਂ ਆਏ ਸਨ। ਚੱਟੇ ਦਰੱਖਤ ਖੁਰ ਗਏ ਸਨ, ਮੁੜ ਹਰੇ ਨਹੀਂ ਹੋਏ ਸਨ। ਉਹ ਦਿਲ ਦੀ ਕੌੜੀ ਅਤੇ ਅੱਖ ਦੀ ਬੇਈਮਾਨ ਸੀ।

- "ਮਾਸੀ! ਆਪਣੇ ਨਾਲ ਤਾਂ ਜੱਗੋਂ ਤੇਹਰਵੀਂ ਹੋਗੀ-- !" ਕਹਿੰਦਾ ਉਠ ਕੇ ਉਹ ਪਸੂਆਂ ਵੱਲ ਨੂੰ ਗਿਆ। ਉਸ ਨੇ ਨੱਕ ਸੁਣ੍ਹਕਿਆ। ਨੱਕ ਉਸ ਸ਼ਗਾਬੀ ਹੋਏ ਤੋਂ ਕੱਟੇ ਦੀ ਪਿੱਠ 'ਤੇ ਹੀ ਸੁਣ੍ਹਕਿਆ ਗਿਆ। ਪਾਈਆ ਪੱਕਾ ਸੀਂਢ ਕੱਟੇ ਦੀ ਪਿੱਠ 'ਤੇ ਲਿਸ਼ਕਣ ਲੱਗ ਪਿਆ। ਬੁੱਕਣ ਦਾ ਹਾਸਾ ਨਿਕਲਦਾ-ਨਿਕਲਦਾ ਮਸਾਂ ਹੀ ਰੁਕਿਆ।

ਉਸ ਨੇ ਪਰਨੇ ਨਾਲ ਨੱਕ ਸਾਫ਼ ਕੀਤਾ ਅਤੇ ਮੰਜੇ ਵੱਲ ਮੁੜਿਆ। ਬੈਠਣ ਲੱਗੇ ਦਾ ਪੈਰ ਫਿਰ ਭਾਂਡਿਆਂ ਵਿਚ ਵੱਜਿਆ। ਭਾਂਡੇ ਬਜ਼ੁਰਗ ਨੇ ਮੰਜੇ ਹੇਠ ਨੂੰ ਕਰ ਦਿੱਤੇ।

- "ਗੱਲ ਤਾਂ ਦੱਸ ਕੀ ਐ ?" ਕੁਲਵਿੰਦਰ ਦਾ ਭਰਾ ਜੰਟਾ ਬੋਲਿਆ। ਉਹ ਕਦੋਂ ਦਾ ਮੂੰਹ ਸੁੰਘਣ ਲਈ ਤਿਆਰ ਖੜ੍ਹਾ ਸੀ। ਨੁੰਗੀ ਵਾਂਗ ਜੰਟਾ ਵੀ ਪੂਰਾ ਫਿੱਟਣੀਆਂ ਦਾ ਫੇਟ ਸੀ। ਠਾਣੇ ਨੂੰ ਤਾਂ ਉਹ ਸਹੁਰਾ ਘਰ ਹੀ ਸਮਝਦਾ। ਪੁਲਸ ਦੀ ਕੁੱਟ ਅਤੇ ਗਾਲ੍ਹਾਂ ਉਸ ਨੂੰ ਦੇਸੀ ਘਿਉ ਵਾਂਗ ਲੱਗਦੀਆਂ ਸਨ। ਜਿਸ ਕਰਕੇ ਉਹ ਲਾਲ ਰੱਤਾ ਹੋ ਕੇ ਠਾਣੇ ਵਿਚੋਂ ਨਿਕਲਦਾ ਸੀ।

- "ਬਾਈ! ਕੰਜਰਾਂ ਨੇ ਕੁਲਵਿੰਦਰ ਮਾਰਤੀ-- !" ਤੇਜ਼ੀ ਨਾਲ ਦੱਸ ਕੇ ਉਸ ਨੇ ਸਾਰਿਆਂ ਦੀ ਭੂਤਨੀ ਭੁਲਾ ਦਿੱਤੀ।

- "ਹੈਂ--- !" ਸਭ ਦੇ ਜਿਵੇਂ ਸਾਹ ਸੂਤੇ ਗਏ। ਮਨਹੂਸ ਫ਼ਬਰ ਨੇ ਦਿਲ ਕੱਢ ਲਿਆ ਸੀ। ਉਹ ਠੱਗੇ ਜਿਹੇ ਕਿਸਾਨ ਵਾਂਗ ਠਠੰਬਰੇ ਜਿਹੇ ਝਾਕ ਰਹੇ ਸਨ। ਆਦਮੀ ਨਹੀਂ ਜਿਵੇਂ ਬੁੱਤ ਖੜ੍ਹੇ ਸਨ। ਬੰਦੇ ਨਹੀਂ ਜਿਵੇਂ ਮੜ੍ਹੀਆਂ ਸਨ।

- "ਕਿਮੇ-- ?" ਜੰਟੇ ਨੇ ਜਿਵੇਂ ਕਿਤੋਂ ਪਰਤ ਕੇ ਪੁੱਛਿਆ ਸੀ। ਉਸ ਦੀਆਂ ਗੱਡੇ ਦੀ ਸਧਵਾਈ ਵਰਗੀਆਂ ਲੱਤਾਂ ਵਿਚੋਂ ਇੱਕ ਝਰਨਾਹਟ ਛੁੱਟੀ ਸੀ, ਜੋ ਸਿੱਧੀ ਸਿਰ ਨੂੰ ਚੜ੍ਹ ਗਈ ਸੀ।

- "ਕਣਕ 'ਚ ਪਾਉਣ ਆਲੀ ਦੁਆਈ ਪਿਆਤੀ-ਕੀ ਨਾਂ ਐਂ ਸਾਲੀ ਦਾ-ਕੁੱਕਫਾਸ- !" ਉਹ ਪੁੜਪੜੀਆਂ ਫੜ ਕੇ, ਸਿਰ ਮਾਰਨ ਲੱਗ ਪਿਆ।

- "ਮੈਨੂੰ ਤਾਂ ਪਹਿਲਾਂ ਈ ਪਤਾ ਸੀ-ਬਈ ਘਾਣੀ ਕੋਈ ਸਿਰ 'ਤੇ ਟੁੱਟਣ ਆਲੀ ਐ !" ਬਜ਼ੁਰਗ ਨੇ ਅਥਾਹ ਪੀੜ ਵਿਚੋਂ ਗੁਜ਼ਰਦਿਆਂ ਕਿਹਾ।

ਜੰਟੇ ਦੀ ਛੋਟੀ ਭੈਣ ਨੇ ਰੋਣਾ ਸ਼ੁਰੂ ਕਰ ਦਿੱਤਾ।

ਅਂਢਣਾਂ ਗੁਆਂਢਣਾਂ ਨੇ ਦਿਲਾਸਾ ਦਿੱਤਾ।

ਘਰ ਵਿਚ ਚੀਕ ਚਿਹਾੜਾ ਸ਼ੁਰੂ ਹੋ ਚੁੱਕਾ ਸੀ।

ਬੰਦੇ ਵਰਾਂਡੇ ਵਿਚ ਇਕੱਠੇ ਹੋ ਗਏ ਸਨ।

ਜੰਟੇ ਨੇ ਨੂੰਗੀ ਕੋਲਾਂ ਕਹਾਣੀ ਵਿਸਥਾਰ ਸਹਿਤ ਸੁਣਨੀ ਚਾਹੀ, ਜੋ ਨੂੰਗੀ ਨੇ ਬੜਾ ਦਿਲ ਖੋਲ੍ਹ ਕੇ ਸੁਣਾਈ ਸੀ। ਇੱਕ ਦੀਆਂ ਦੋ ਅਤੇ ਨੌਂ ਦੀਆਂ ਗਿਆਰਾਂ ਬਣਾ ਧਰੀਆਂ ਸਨ। ਗੱਪਾਂ ਨੂੰ ਨੂੰਗੀ ਨੇ ਸੈਡਲ ਪੁਆ ਦਿੱਤੇ ਸਨ। ਜਿੰਨ੍ਹਾਂ ਨੇ ਮੇਰ ਵਾਂਗ ਪੈਲ੍ਹ ਪਾਈ ਸੀ। ਚਾਰ ਕਤਲ ਸਾਬਤ ਕਰ ਦਿੱਤੇ ਸਨ।

ਸਾਰੇ ਘਰ ਵਿਚ ਸੋਗ ਵਰੂ ਪਿਆ ਸੀ।

ਜੰਟੇ ਨੇ ਬੇਬੇ ਨੂੰ ਬੁਲਾਇਆ।

ਬੇਬੇ ਨੱਕ ਪੂੰਝਦੀ ਹਾਜ਼ਰ ਹੋ ਗਈ।

- "ਲਿਆ ਬੇਬੇ ਪੈਸੇ ਕੱਢ-ਪੈਸੇ ਬਿਨਾ ਕੁੱਤੇ ਜੱਟ ਸੁੱਕੀ ਦੇ ਪੱਤਣ ਨਿਕਲ ਜਾਣਗੇ-- !" ਜੰਟੇ ਨੇ ਦੰਦ ਪੀਹੇ।

- "ਚਾਹੇ ਲੱਖ ਚੱਕ ਪੁੱਤ ! ਪਰ ਜੱਟਾਂ ਦੇ ਗਲੀਂ ਰੱਸੇ ਪੁਆਦੇ-ਉਹ ਨਾ ਹੁਣ ਸੁੱਕੇ ਨਿਕਲ ਜਾਣ ਮੇਰੇ ਪਿਉ ਦੇ ਸਾਅਲੇ-- !" ਚੰਦ ਕੌਰ ਨੇ ਗੱਲ ਨੂੰ ਵਾਢਾ ਪਾਇਆ। ਉਸ ਨੂੰ ਆਪਣੇ ਸ਼ੇਰ 'ਤੇ ਮਾਣ ਸੀ, ਜਿਹੜਾ ਨਿੱਤ ਸਰਕਾਰੇ ਦਰਬਾਰੇ ਹੀ ਰਹਿੰਦਾ ਸੀ। ਜੇ ਉਸ ਦਾ ਪੁੱਤ ਕਿਸੇ ਨਾਲ ਝਗੜ ਕੇ ਆਉਂਦਾ ਤਾਂ ਚੰਦ ਕੌਰ ਕਹਿੰਦੀ ਕਿ ਮੇਰਾ ਪੁੱਤ ਤਾਂ ਗੁਰਦੁਆਰਿਓਂ ਆਇਆਂ ! ਉਹ ਕਿਸੇ ਨੂੰ ਬੜੇ ਥੂਹ ਨਹੀਂ ਲੱਗਣ ਦਿੰਦੀ ਸੀ।

- "ਬੇਬੇ ਤੂੰ ਬਹਿਮ ਨਾ ਕਰ-ਜੇ ਚਾਰ ਸਿਵੇ ਨਾ ਮੱਚੇ ਤਾਂ ਮੈਨੂੰ ਕੈਪਟਨ ਦਾ ਪੋਤਾ ਨਾ ਆਖੀਂ!" ਉਸ ਨੇ ਬੜੁਕ ਮਾਰੀ।

ਬੁੱਢੀ ਨੇ ਨੋਟਾਂ ਦਾ ਬੱਬਾ ਜੰਟੇ ਅੱਗੇ ਲਿਆ ਸੁੱਟਿਆ। ਉਸ ਨੇ ਨੋਟ ਇਉਂ ਸੁੱਟੇ ਜਿਵੇਂ ਪਸੂ ਨੂੰ ਪੱਠੇ ਪਾਈਦੇ ਐ! ਸਾਹਣ ਦੇ ਬਰਸੀਨ ਦੀ ਭਰੀ ਸੁੰਘਣ ਵਾਂਗ, ਨ੍ਹੇਰੀ ਨੇ ਨੋਟ ਇੱਕ ਤਰ੍ਹਾਂ ਨਾਲ ਸੁੰਘੇ ਸਨ। ਉਸ ਦਾ ਉਤਰਿਆ ਚਿਹਰਾ ਕਿਸੇ ਲਾਟੂ ਵਾਂਗ ਦਗਣ ਲੱਗ ਪਿਆ ਸੀ। ਟੁੱਟੀ ਭੇਲੀ ਵਿਚੋਂ ਉਸ ਦੇ ਹਿੱਸੇ ਕੁਛ ਨਾ ਕੁਛ ਆਉਣਾ ਲਾਜ਼ਮੀ ਸੀ। ਹਰਦੁਆਰ ਬਾਂਦਰ ਖਿੱਲਾਂ ਬਿਨਾ ਭੁੱਖੇ ਨਹੀਂ ਮਰਦੇ। ਹੁਣ ਲੱਗਿਐ ਕਾਰੂੰ ਆਲੇ ਫ਼ਜ਼ਾਨੇ ਨੂੰ ਹੱਥ। ਨਹੀਂ ਤਾਂ ਪਹਿਲਾਂ

ਨੰਗ ਭੁੱਖ ਨਾਲ ਈ ਘੁਲੀ ਗਏ। ਨ੍ਹੇਰੀ ਸਿਆਂ ਚਿੜੀਆਂ ਦਾ ਵੀ ਰੱਬ ਤੇ ਬਾਜ਼ਾਂ ਦਾ ਵੀ ਰੱਬ। ਵਾਹ ਉਦੇ ਰੱਬਾ! ਤੇਰੀਆਂ ਕੁੱਜੇ 'ਚ ਲੱਤਾਂ! ਹੁਣ ਭੇਜਿਐ ਹਰੀ ਅੰਗੂਰੀ ਆਲੇ ਖੇਤਾਂ 'ਚ ਨ੍ਹੇਰੀ ਸਿਉਂ ਨੂੰ, ਹੁਣ ਚੂੰ ਬੁਰਕ ਮਾਰ ਮਾਰ ਕੇ। ਬਾਰ੍ਹਾਂ ਵਰਿਆਂ ਮਗਰੋਂ ਤਾਂ ਕਹਿੰਦੇ ਰੂੜੀ ਦੀ ਵੀ ਸੁਣੀ ਜਾਂਦੀ ਐ। ਮੈਂ ਤਾਂ ਫੇਰ ਬੁੜ੍ਹਾ ਹੋ ਚੱਲਿਆ ਸੀ। ਜੜਤੇ ਕੋਕੇ, ਹੁਣ ਨਹੀਂ ਜਰਕਦੇ। ਸੁਣ ਲਈ ਕੰਜ ਬੱਕਰੀ ਦੀ ਅਰਦਾਸ! ਅੰਦਰੋਂ ਬਾਰ੍ਗ-ਬਾਰਾ ਹੋਇਆ ਨ੍ਹੇਰੀ ਸੋਚ ਰਿਹਾ ਸੀ।

ਪਿੰਡ ਵਿਚੋਂ ਜੰਟੇ ਨੇ ਆਪਣੇ ਯਾਰ-ਮਿੱਤਰ ਇਕੱਠੇ ਕਰ ਲਏ। ਜੰਟੇ ਵਾਂਗ ਉਹ ਵੀ ਚੜ੍ਹਦੇ ਚੰਦ ਹੀ ਸਨ। ਅਲੱਥ ਨਿਕਲੇ ਜੱਟਾਂ ਨੂੰ ਆਖਰ ਵੈਲਪੁਣਾ ਹੀ ਬੁੱਕਲ ਵਿਚ ਲੈਂਦਾ ਹੈ, ਚੰਗਿਆਈ ਤਾਂ ਉਹਨਾਂ ਤੋਂ ਕੋਹਾਂ ਦੂਰ ਰਹਿੰਦੀ ਹੈ! ਵਿਗੜਿਆ ਜੱਟ ਤੇ ਭੂਸਰਿਆ ਸਾਹਣ ਮਾੜਾ ਹੀ ਮਾੜਾ ਹੁੰਦਾ ਹੈ।

ਡਿੰਮੁ ਲਾਈਟ ਚਲੀ ਗਈ।

ਲੈਂਪ ਜਗਾ ਲਏ ਗਏ।

ਕੁੜੀਆਂ ਬੁੜ੍ਹੀਆਂ ਰੋ ਰਹੀਆਂ ਸਨ। ਪਰ ਚੰਦ ਕੌਰ ਫਾਓਸ਼ ਹੋਈ ਬੈਠੀ "ਗਟਰ-ਗਟਰ" ਉਹਨਾਂ ਵੱਲ ਝਾਕ ਰਹੀ ਸੀ। ਉਸ ਦੀਆਂ ਗੁਟਾਹਰ ਵਰਗੀਆਂ ਅੱਖਾਂ ਅੰਟਲੀਆਂ ਜਿਹੀਆਂ ਫਿਰਦੀਆਂ ਸਨ। ਸ਼ਾਇਦ ਉਸ ਅੰਦਰ ਕੋਈ ਲਾਵਾ ਸੁੰਧਕ ਰਿਹਾ ਸੀ, ਜਿਸ ਨੂੰ ਫਟਣ ਵਿਚ ਬਹੁਤੀ ਦੇਰ ਲੱਗਦੀ ਮਹਿਸੂਸ ਨਹੀਂ ਹੁੰਦੀ ਸੀ।

- "ਚੰਦ ਕੁਰੇ ਓਸ ਗੱਲ ਦੇ ਆਖਣ ਮਾਂਗੂੰ-ਆਹ ਬਿੱਜ ਦਾ ਕੀ ਪਤਾ ਸੀ?" ਇੱਕ ਸਿਆਣੀ ਜਿਹੀ ਬਜ਼ੁਰਗ ਬੁੜ੍ਹੀ, "ਹਾਏ ਵੇ ਰੱਬਾ--!" ਕਹਿੰਦੀ ਚੰਦ ਕੌਰ ਦੇ ਗੋਡੇ ਮੁੱਢ ਆ ਬੈਠੀ।

- "ਫੇਰ ਕੀ ਲੋਹੜਾ ਆ ਗਿਆ ਅੰਮਾਂ ਜੀ? ਸਾਡੀ ਮਾਰਨ ਆਲੀ ਤਾਂ ਉਹਨਾਂ ਨੇ ਮਾਰਤੀ-ਹੁਣ ਤੂੰ ਦੇਖੀਂ ਅਸੀਂ ਕੀ ਚੰਦ ਚੜ੍ਹਾਉਨੇ ਐਂ-ਜੇ ਜੱਟ ਨਾ ਨਰੜਾ ਕੇ ਮਰਵਾਏ ਤਾਂ ਮੈਨੂੰ ਚੰਦ ਕੁਰ ਜੱਟੀ ਕੌਣ ਆਖੂ--?" ਬੈਠੀ ਉਹ ਗੈਸ ਸਲੰਡਰ ਵਾਂਗ ਫ਼ਟੀ ਸੀ।

- "ਇਉਂ ਤਾਂ ਭਾਈ ਦਿਨ ਦਿਹਾੜੇ ਹਨ੍ਹੇਰ ਐ।" ਇੱਕ ਹੋਰ ਬਲਦੀ 'ਤੇ ਤੇਲ ਪਾਉਣ ਆ ਗਈ ਸੀ।

- "ਹਰਬੰਸ ਕੁਰੇ-ਮੈਨੂੰ ਵੀ ਮਾਂ ਨਹੀਂ-ਕੁੱਤੀ ਚੱਕੀ ਫਿਰਦੀ ਰਹੀ ਐ ਜੇ ਜੱਟਾਂ ਨੂੰ ਹੱਥ ਨਾ ਲੁਆਏ ਤਾਂ।"

- "ਬਾਘਰੂ-ਬਾਘਰੂ-- !"

- "ਮੈਂ ਵੀ ਪਿਉ ਦੀ ਨ੍ਹੀ-ਕਿਸੇ ਚੂਹੜੇ ਦੀ ਹੋਉਂ ਜੇ ਜੱਟ ਨਾ ਫਾਹੇ ਲੁਆਏ-- !" ਚੰਦ ਕੌਰ ਮੱਝ ਵਾਂਗ ਰੰਭਦੀ, ਛਾਤੀ 'ਤੇ "ਧੱਪ-ਧੱਪ" ਹੱਥ ਮਾਰ ਰਹੀ ਸੀ।

ਲਾਈਟ ਆ ਗਈ।

ਚਾਨਣ ਨਾਲ ਘਰ ਭਰ ਗਿਆ।

ਜੰਟੇ ਅਤੇ ਉਸ ਦੇ ਜੁੰਡੀ ਦੇ ਯਾਰਾਂ ਵਿਚ ਬੋਤਲ ਘੁਕ ਰਹੀ ਸੀ। ਅਚਾਰ ਵਾਲੀ ਕੌਲੀ ਗੇੜੀਂ ਪਈ ਹੋਈ ਸੀ। ਤਰੂਂ-ਤਰੂਂ ਦੀਆਂ ਗੱਲਾਂ ਹੋ ਰਹੀਆਂ ਸਨ। ਬੋਲਾਂ ਵਿਚ ਸ਼ਰਾਬ ਦੁਹਾਈਆਂ ਦੇ ਰਹੀ ਸੀ। ਕੋਈ ਕਰਮ ਸਿੰਘ ਦੇ ਗੋਲੀ ਮਾਰ ਰਿਹਾ ਸੀ। ਕੋਈ ਸਿੰਦੇ ਦੀ ਲੱਤ ਵੱਡ ਰਿਹਾ ਸੀ। ਕੋਈ ਪੁਲਸ-ਘੁੰਡੀਆਂ ਨੋਟ ਕਰਵਾ ਰਿਹਾ ਸੀ। ਨ੍ਹੇਗੀ ਬਾਹਰ ਨਾਲੀ ਕੋਲ ਬੈਠਾ ਉਛਲ ਰਿਹਾ ਸੀ। ਸੰਤਰਾ ਸ਼ਰਾਬ ਉਪਰੋਂ ਦੀ ਪੀਤੀ ਦੇਸੀ ਦਾਰੂ ਉਸ ਦੇ ਛਿੱਟ ਨਹੀਂ ਬੈਠੀ ਸੀ। ਜੰਗੀਰੇ ਨੇ ਉਸ ਨੂੰ ਕੁਰਲੀ ਕਰਨ ਲਈ ਪਾਣੀ ਦਿੱਤਾ।

ਅੱਧੀ ਰਾਤ ਹੋ ਚੁੱਕੀ ਸੀ।

ਬਜ਼ੁਰਗ ਉਹਨਾਂ ਦੀਆਂ ਗੱਲਾਂ ਕੰਨ ਦੇ ਕੇ ਸੁਣ ਰਿਹਾ ਸੀ।

ਉਹ ਕਿਸੇ ਪਾਸੇ ਤੁਰਨ ਲੱਗੇ, ਪਰ ਬਜ਼ੁਰਗ ਨੇ ਰੋਕ ਲਏ। ਘਰ ਵਿਚ ਇਕੱਲਾ ਬਜ਼ੁਰਗ ਹੀ ਸਿਆਣਾ ਜਾਪਦਾ ਸੀ, ਬਾਕੀ ਸਾਰੇ ਦੇ ਸਾਰੇ "ਹੱਟ ਕੁੱਤੀਏ--- !" ਨਹੀਂ ਕਹਿਣ ਦਿੰਦੇ ਸਨ।

- "ਤੁਸੀਂ ਹੁਣ ਕੁਬੇਲੇ ਕਿਧਰ ਨੂੰ ਤੁਰ ਪਏ ?"

- "ਠਾਣੇਂ ਚੱਲੇ ਆਂ ਬਾਪੂ-- !" ਜੰਟੇ ਨੇ ਕਿਹਾ। ਉਹ ਬੈਠਕ ਦੇ ਦਰਵਾਜ਼ੇ ਵਿਚ ਅੜਿਆ ਜਿਹਾ ਖੜ੍ਹਾ ਸੀ। ਨਸ਼ੇ ਦਾ ਆਦੀ ਹੋਣ ਕਰਕੇ ਉਸ ਦਾ ਛਿੱਟਿਆ ਮੂੰਹ ਬੰਦੂਕ ਦੇ ਬੁੱਗ ਵਰਗਾ ਲੱਗਦਾ ਸੀ।

- "ਕੁਬੇਲੇ ਨ੍ਹੀ ਜਾਣਾ ਸ਼ੇਰੋ! ਨਾਕੇ ਆਲੇ ਅਲੀ ਕਰਕੇ ਪੈਂਦੇ ਐ-ਇੱਕ ਥੋਡੀ ਪੀਤੀ ਵੀ ਐ-ਜੋ ਹੋਣਾ ਸੀ ਹੋ ਗਿਆ-ਬਾਪੂ ਆਬਦਾ ਕੋਈ ਨਛਕਾਨ ਨਾ ਕਰਾ ਲਿਓ-ਤੜਕੇ ਜਾਇਓ-- !" ਬਜ਼ੁਰਗ ਨੇ ਸਿਆਣੀ ਮੱਤ ਦਿੱਤੀ।

ਸਾਰੇ ਕੰਨ ਜਿਹੇ ਝੇਪ ਗਏ।

ਜੰਟਾ ਬਾਪੂ ਤੋਂ ਕੰਨ ਭੰਨਦਾ ਸੀ। ਸਾਰੀ ਜ਼ਮੀਨ ਜਾਇਦਾਦ ਅਜੇ ਬਾਪੂ ਦੇ ਨਾਂ ਹੀ ਸੀ। ਜੇ ਬਾਪੂ ਹੀ ਆਕੜ ਗਿਆ, ਫੇਰ ਵਿਚੋਂ ਲੈਣ ਦੇਣ ਨੂੰ ਕੀ ਐ? ਜੰਟਾ ਸੋਚਦਾ ਰਹਿੰਦਾ।

ਸਾਰੇ ਹਟ ਕੇ ਫਿਰ ਬੈਠਕ ਵਿਚ ਬੈਠ ਗਏ।

ਦਾਰੂ ਫਿਰ ਸ਼ੁਰੂ ਕਰ ਲਈ।

ਨੁੰਗੀ ਪੀਣ ਤੋਂ ਮੁਨਕਕਰ ਸੀ। ਪਹਿਲਾਂ ਹੀ ਉਲਟੀਆਂ ਕਰ ਕਰ ਉਸ ਦੀਆਂ ਨਾੜਾਂ ਇਕੱਠੀਆਂ ਹੋਈਆਂ ਪਈਆਂ ਸਨ। ਉਹ ਠੰਢ ਨਾਲ ਕੂੰਗੜੇ ਪਠੋਰੇ ਵਾਂਗ ਵੱਖੀਆਂ ਫੜੀ ਬੈਠਾ ਸੀ।

-"ਇੱਕ ਦੋਂਹ ਨੂੰ ਕਰਾਓ ਅੰਦਰ ਤੇ ਬਾਕੀਆਂ ਨੂੰ ਲੰਮੇ ਹੱਥੀਂ ਲਓ--!" ਜੱਗਰ ਨੇ ਪੈੱਗ ਪੀਣ ਤੋਂ ਬਾਅਦ ਅਚਾਰੀ ਆਉਲਾ ਮੂੰਹ ਵਿਚ ਪਾਇਆ। ਆਉਲੇ ਦੀ ਗਿਟਕ "ਕੜੱਕ-ਕੜੱਕ" ਉਸ ਦੇ ਦੰਦਾਂ ਵਿਚ ਖੜਕਣ ਲੱਗ ਪਈ।

-"ਅੱਬਲ ਤਾਂ ਤੱਤੇ ਘਾਹ ਇੱਕ ਅੱਧੇ ਦੀ ਲੱਤ ਬਾਂਹ ਵੱਡ ਕੇ ਪਰ੍ਹਾਂ ਕਰੋ--!" ਜੰਗੀਰਾ ਬੋਲਿਆ। ਦਾਰੂ ਨੇ ਉਸ ਦੀ ਜੀਭ ਪੱਛ ਦਿੱਤੀ ਸੀ। ਫਿਰ ਕੌੜੀ ਮਿਰਚ ਨਾਲ ਉਸ ਦਾ ਮੂੰਹ ਆਪਣੇ ਆਪ ਖੁੱਲ੍ਹੁ ਗਿਆ।

-"ਤੂੰ ਮੰਜਾ ਲੈ ਕੇ ਦੋ ਘੰਟੇ 'ਰਾਮ ਕਰਲਾ-ਕੱਲ੍ਹੁ ਨੂੰ ਤਾਂ ਪਤਾ ਨੂੰ ਕਿਹੜੇ ਪੱਤਣ ਹੋਵਾਂਗੇ---!" ਸ਼ੇਰੂ ਨੇ ਕਿਹਾ। ਉਹ ਥੋੜ੍ਹੇ ਚਿਰ ਬਾਅਦ ਦਾਰੂ ਦੀ ਗਿਲਾਸੀ ਮਾਰਦਾ ਸੀ।

-"ਤੁਸੀਂ ਮੇਰਾ ਫਿਕਰ ਨਾ ਕਰੋ ਬਾਈ! ਮੈਂ ਤਾਂ ਪਾਂਦੂ ਘੁਕਾਹਟ--!" ਨੁੰਗੀ ਨੇ ਕਿਹਾ। ਹੁਣ ਉਹ ਕੁਝ ਸੰਭਲ ਗਿਆ ਸੀ।

-"ਤੇਰੇ ਦਾਰੂ ਤਾਂ ਪਚਦੀ ਨੂੰ-ਘੁਕਾਹਟ ਕਿਹੜੇ ਪਾਸਿਓਂ ਪਾਵੇਂਗਾ?" ਬਖਤੌਰ ਨੇ ਉਸ ਨੂੰ ਗੱਲ ਰੜਕਾਈ।

-"ਸਮਝ ਨੂੰ ਲੱਗਦੀ ਬਈ ਥੋੜੇ ਢਿੱਡ ਐ ਕਿ ਟੋਏ ਐ ਐ?" ਸਮੇਂ ਸਿਰ ਸਹੀ ਗੱਲ ਨਾ ਸੁੱਝੀ ਕਰਕੇ ਉਸ ਨੇ ਸਿੱਧੀ ਹੀ ਡੱਡ ਦਿੱਤੀ।

-"ਅਜੇ ਤਾਂ ਜਾਗ ਈ ਲਾਇਐ-ਜੇ ਉਂ ਪੀਣ ਲੱਗੀਏ ਤਾਂ ਡਰੰਮ ਖਤਮ ਕਰਦੀਏ-ਉਠਾਂ ਨੂੰ ਗੁੜੜੀਆਂ ਨਾਲ ਕੀ ਬਣਦੇ?" ਜੱਗਰ ਨੇ ਪੈੱਗ ਪੀ ਕੇ ਘੁੱਟ ਕੁ ਪਾਣੀ ਪੀਤਾ ਅਤੇ ਫਿਰ ਡੋਲ੍ਹ ਦਿੱਤਾ। ਉਸ ਕੁਰਲੀ ਕਰਦੇ ਦੀ "ਕੂਰਬ-ਕੂਰਬ" ਨੁੰਗੀ ਦੇ ਪਾਸੀਂ ਵੱਜਦੀ ਸੀ।

- "ਹਲਾ-- !" ਨੁਗੀ ਦੀਆਂ ਅੱਖਾਂ ਅੱਗੇ ਭੰਬੂਤਾਰੇ ਨੱਚੇ ਸਨ। ਬਹਾਰ 'ਚ ਆਈ ਕੁੱਤੀ ਵਾਂਗ ਉਹ ਆਪਣੇ ਆਪ ਨੂੰ ਕੁੱਤਿਆਂ ਵਿਚ ਘਰਿਆ ਮਹਿਸੂਸ ਕਰ ਰਿਹਾ ਸੀ।

ਫਿਰ ਪਤਾ ਨਹੀਂ ਕਦੋਂ ਉਹ ਸੌਂ ਗਏ।

-----ਕਾਂਡ 8 -----

ਸੁਥਾਹ ਦੇ ਪੰਜ ਵੱਜੇ।

ਚਿੜੀਆਂ ਨੇ ਚੂਕਣਾ ਸ਼ੁਰੂ ਕਰ ਦਿੱਤਾ ਸੀ।

ਗੁਰਦੁਆਰੇ ਦਾ ਗ੍ਰੰਥੀ ਗੁਰਬਾਣੀ ਵਿਚ ਮਘਨ ਸੀ।

ਸੰਸਾਰ ਹਰਕਤ ਵਿਚ ਆ ਗਿਆ ਸੀ।

ਜਿੰਦਗੀ ਦੀ ਜੱਦੋਜ਼ਹਿਦ ਫਿਰ ਤੁਰ ਪਈ ਸੀ।

ਬਜ਼ੁਰਗ ਨੇ ਉਹਨਾਂ ਨੂੰ ਜਗਾਇਆ।

ਸਾਰੇ ਉਠੇ। ਉਹਨਾਂ ਮੂੰਹ ਧੋਤਾ। ਚਾਹ ਆ ਗਈ। ਜਦ ਉਹ ਤੁਰਨ ਲਈ ਤਿਆਰ ਹੋਏ ਤਾਂ ਚੰਦ ਕੌਰ ਪਹਿਲਾਂ ਹੀ ਤਿਆਰ ਖੜ੍ਹੀ ਸੀ। ਉਸ ਨੇ ਜੈਪਰ ਦਾ ਸੂਟ ਅਤੇ ਸਿਰ 'ਤੇ ਪੱਟ ਦਾ ਕੱਢਿਆ ਬਾਗ ਲਿਆ ਹੋਇਆ ਸੀ। ਪੈਰਾਂ ਵਿਚ ਕੱਢਵੀਂ ਜੁੱਤੀ ਪਾ ਕੇ ਉਹ ਮੇਲਣ ਬਣੀ ਖੜ੍ਹੀ ਸੀ। ਜਿਵੇਂ ਉਹ ਆਪਣੀ ਕੁੜੀ ਦੇ ਮਰਨੇ 'ਤੇ ਨਹੀਂ, ਕਿਸੇ ਵਿਆਹ 'ਚ ਜਾ ਰਹੀ ਸੀ!

- "ਬੇਬੇ ਤੂੰ ਕੀ ਕਰਨੈ?" ਖਿੜੇ ਜੰਟੇ ਨੇ ਪੁੱਛਿਆ।

- "ਰੜਕਾਂ ਤਾਂ ਮੈਂ ਈ ਕੱਢਣੀਐ--ਵੇ ਮੈਂ ਤਾਂ ਥੋਡੀ ਬਰੋਬਰ ਦੀ ਬਾਂਹ ਐਂ-ਜੇ ਜੱਟ ਨਾ ਮੂਤਣ ਲਾਤੇ ਤਾਂ ਆਖੀਂ-- !" ਬੁੜੀ ਆਪਣੀ ਹੈਂਕੜ ਦਰਸਾ ਰਹੀ ਸੀ। ਬਜ਼ੁਰਗ ਉਹਨਾਂ ਵੱਲ "ਬਿੱਟ-ਬਿੱਟ" ਦੇਖ ਰਿਹਾ ਸੀ। ਉਹ ਸਾਰਿਆਂ ਨੂੰ "ਕਮਲਾ-ਟੱਬਰ" ਆਖਦਾ ਹੁੰਦਾ ਸੀ। ਪਰ ਬਜ਼ੁਰਗ, ਚੱਕੀਰਾਹੇ ਨੂੰ ਮੇਲੇ ਵਿਚ ਕੌਣ ਪੁੱਛਦਾ ਸੀ? ਉਸ ਦੀ "ਟੈਂ-ਟੈਂ" ਘਰ ਦੀਆਂ ਦੀਵਾਰਾਂ ਵਿਚ ਵੱਜ ਕੇ ਹੀ ਚੁੱਪ ਹੋ ਜਾਂਦੀ ਸੀ। ਉਸ ਨੂੰ ਇਹ ਸਮਝ ਨਹੀਂ ਆ ਰਹੀ ਸੀ ਕਿ ਬੁੜੀਆਂ ਦਾ ਠਾਣੇਂ ਜਾਂ ਲੜਾਈਆਂ-ਭੜਾਈਆਂ ਵਿਚ ਕੀ ਕੰਮ? ਪਰ ਉਹ 'ਬਿੱਧਿਆੜੀ' ਚੰਦ ਕੌਰ ਦੇ ਮੂਹਰੇ ਬੋਲ ਕੇ ਆਪਣੀ ਦਾਹੜੀ ਨਹੀਂ ਪੁਟਵਾਉਣਿੰਦਾ ਸੀ। ਉਸ ਦੀ ਦਾਹੜੀ ਸੀ ਤਾਂ ਇੱਜ਼ਤ ਸੀ। ਉਹ ਆਪਣੀ ਦਾਹੜੀ ਸੁਰੱਖਿਅਤ ਰੱਖਣ 'ਚ ਹੀ ਨੇਕੀ ਸਮਝਦਾ ਸੀ। ਜਾਨ ਬਚੀ ਤਾਂ ਲਾਖਾਂ ਪਾਏ! ਸੋਚ ਕੇ ਬਜ਼ੁਰਗ ਕੌੜਾ ਘੁੱਟ ਭਰ ਕੇ ਚੁੱਪ ਕਰ ਜਾਂਦਾ। ਚੰਦ ਕੌਰ ਨੇ ਸਾਰੀ ਉਮਰ ਆਪਣੇ ਘਰਵਾਲਾ ਆਪਣੀ ਲੱਤ ਹੇਠ

ਰੱਖਿਆ ਸੀ, । ਚੰਮ ਦੀਆਂ ਹੀ ਚਲਾਈਆਂ ਸਨ। ਭਾਂਤ-ਭਾਂਤ ਦੇ ਬੰਦੇ 'ਹੰਢਾਏ' ਸਨ। ਕਿਸੇ ਲੰਡੇ-ਲਾਟ ਦੀ ਪ੍ਰਵਾਹ ਨਹੀਂ ਕੀਤੀ ਸੀ। ਪੱਟਾਂ 'ਤੇ ਥਾਪੀਆਂ ਮਾਰ ਕੇ ਯਾਰੀਆਂ ਪੁਗਾਈਆਂ ਸਨ। ਵੈਲੀ-ਬਦਮਾਸ਼ਾਂ ਨਾਲ ਟਿਊਬਵੈਲਾਂ ਦੀਆਂ ਕੋਠੀਆਂ ਵਿਚ ਰਾਤਾਂ ਕੱਟੀਆਂ ਸਨ।

- "ਅਸੀਂ ਹੈ ਤਾਂ ਹੈਗੇ ਤਾਈ!" ਜੱਗਰ ਬੋਲਿਆ।

- "ਤੁਸੀਂ ਤਾਂ ਪੁੱਤ ਅਜੇ ਨਿਆਣੇ ਐਂ-ਮੈਂ ਬੌਨੂੰ ਵੀਹ ਸਲਾਹਾਂ ਦਿਊਂ-!" ਚੰਦ ਕੌਰ ਬੋਲੀ। ਉਹ ਇਹਨਾਂ ਨੂੰ "ਕੱਛੇ-ਲਬੇੜ" ਹੀ ਸਮਝਦੀ ਸੀ।

- "ਕੁੜੀਆਂ ਕੋਲ ਕੌਣ ਰਹੂ ਬੇਬੇ-ਸਿਆਣੀ ਬੁੜ੍ਹੀ ਦੀ ਵੀ ਘਰੇ ਜਰੂਰਤ ਐ-ਇਹ ਤਾਂ ਰੋ-ਰੋ ਕੇ ਨਿੱਸਲ ਹੋ ਜਾਣਗੀਆਂ।"

- "ਵੇ ਜਸਮੇਲ ਕੁਰ ਹੈ ਤਾਂ ਹੈਗੀ-ਕੁਛ ਨੀ ਸੱਪ ਲੜਦਾ ਇਹਨਾਂ ਨੂੰ!" ਚੰਦ ਕੌਰ ਨੇ ਜੰਟੇ ਦੀ ਘਰਵਾਲੀ ਦਾ ਵੇਰਵਾ ਪਾਇਆ ਅਤੇ ਪਲਾਕੀ ਮਾਰ ਕੇ ਜੀਪ ਵਿਚ ਬੈਠ ਗਈ। ਜੱਗਰ ਹੋਰੀਂ ਵੀ ਜੀਪ ਵਿਚ ਫਿੱਟ ਹੋ ਗਏ। ਜੰਟਾ ਸਟੇਅਰਿੰਗ 'ਤੇ ਬੈਠ ਗਿਆ।

ਜੀਪ ਤੁਰ ਗਈ।

- "ਨੰਗ 'ਚ ਸੂਮ ਵੱਜਿਆ-ਵੇਖੋ ਕੀ ਭਦਰਕਾਰੀ ਕਰਦੇ ਐ ?" ਤੁਰੀ ਜੀਪ ਤੋਂ ਬਾਅਦ ਬਜ਼ੁਰਗ ਨੇ ਬਰੜਾਹਟ ਕੀਤਾ। ਜੰਟੇ ਹੋਰਾਂ ਨਾਲ ਗਈ ਚੰਦ ਕੌਰ ਉਸ ਨੂੰ ਚੰਗੀ ਨਹੀਂ ਲੱਗੀ ਸੀ।

- "ਬੁੜ੍ਹੀਆਂ ਦੀ ਤਾਂ ਗੁੱਤ ਪਿੱਛੇ ਮੱਤ ਹੁੰਦੀ ਐ-ਇਹਨਾਂ ਨੇ ਗੱਲ ਘਟਾਉਣੀ ਨਹੀਂ-ਵਧਾਉਣੀ ਹੁੰਦੀ ਐ-ਪਿੱਛੋਂ ਕਹਿਣਗੀਆਂ: ਅਈ ਲੈ ਭੈਣੇ ਮੈਨੂੰ ਕੀ ਪਤਾ ਸੀ ? ਇਹ ਤਾਂ ਲਾਚੜੀਆਂ ਵੀਆਂ ਢਿੱਡ ਕਰਵਾ ਲੈਂਦੀਅਂ ! ਇਹਨਾਂ ਨੇ ਤਾਂ ਘੈਣਟ ਮਿਰਜ਼ਾ ਮਰਵਾਤਾ ਸੀ-ਨਾਲੇ ਸਾਡੇ ਆਲੀ ਚੰਦ ਕੁਰ ? ਇਹ ਤਾਂ ਭਾਈ ਸਮੁੰਦਰ ਨੂੰ ਅੱਗ ਲਾਦੇ।" ਬਜ਼ੁਰਗ ਇਕੱਲਾ ਹੀ 'ਬੁੜ-ਬੁੜ' ਕਰੀ ਜਾ ਰਿਹਾ ਸੀ। ਉਸ ਦੇ ਸਰੀਰ ਵਿਚ ਲੂਹਰੀਆਂ ਉਠੀ ਜਾ ਰਹੀਆਂ ਸਨ। ਉਹ ਮੰਜੇ ਨੂੰ ਹੀ 'ਅਖਾੜਾ' ਬਣਾਈ ਬੈਠਾ ਸੀ।

ਧੂੜਾਂ ਪੱਟਦੀ ਜੀਪ ਸਿੰਦੇ ਦੇ ਘਰ ਅੱਗੇ ਤਣ ਗਈ।

ਘਰ ਵਿਚ ਰੋਣ ਪਿੱਟਣ ਪਿਆ ਹੋਇਆ ਸੀ।

ਇੱਕ ਪਾਸੇ ਬਜ਼ੁਰਗ ਬੈਠੇ ਸਨ। ਹਰ ਕੋਈ ਉਦਾਹਰਣਾਂ ਦੇ ਕੇ ਇੱਕ-ਦੂਜੇ ਨਾਲ ਦੁੱਖ ਸਾਂਝਾ ਕਰ ਰਿਹਾ ਸੀ। ਸਭ ਇੱਕ ਦੂਜੇ ਦੇ ਹਮਦਰਦ ਬਣੇ ਬੈਠੇ ਸਨ।

ਗੁਰਜੰਟ ਹੁਰੀਂ ਜੀਪ ਵਿਚੋਂ ਉਤਰੇ।

- "ਨੀ ਤੂੰ ਨਾ ਟਲੀ ? ਨਾ ਟਲੀ ਬਹੇਲੇ ? ਕਰਾਤੇ ਕਾਰੇ ?" ਮੂੰਹੋਂ ਅੱਗ ਉਗਲਦੀ ਚੰਦ ਕੌਰ ਹਰ ਕੌਰ ਨੂੰ ਬਿਧਆੜੀ ਵਾਂਗ ਪਈ।

ਹਰ ਕੌਰ ਨੂੰ ਇੱਕ ਝਟਕਾ ਲੱਗਿਆ। ਉਹ ਸੁੰਨ ਜਿਹੀ ਹੋ ਗਈ। ਸਰੀਰ ਵਿਚ ਕੋਈ ਲਹਿਰ ਤੁਰੀ ਅਤੇ ਉਹ ਠੰਢੀ-ਸੀਤ ਹੋ ਗਈ।

- "ਕਾਹਤੇਂ ਕੁੜਮਣੀਏਂ ਲੋਕਾਂ ਨੂੰ ਤਮਾਸ਼ਾ ਦਿਖਾਉਣੀਂ ਐ, ਹਾਏ-- !" ਹਰ ਕੌਰ ਦੇ ਦੁੱਖ ਦਾ ਕੋਈ ਅੰਤ ਨਹੀਂ ਸੀ, ਉਸ ਨੇ ਤਰਲਾ ਕੀਤਾ। ਉਸ ਦੇ ਸਾਰੇ ਸਰੀਰ ਵਿਚ ਚਸਕਾਂ ਵੱਜ ਰਹੀਆਂ ਸਨ।

- "ਨੀ ਮੈਂ ਤੇਰੀ ਕੁੜਮਣੀਂ ਕਾਹਦੀ ਰਹਿਗੀ ਨੀ ਫਡੇਕੁੱਟਣੀਏਂ-- ? ਜੀਹਦੇ ਨਾਲ ਸੀਗੀ ਉਹ ਤੁਸੀਂ ਮਾਰਤੀ- !"

- "ਹਾਏ ਵੇ ਰੱਬਾ-- ! ਅਸੀਂ ਕਾਹਨੂੰ ਮਾਰੀ ਐ ਨੀ ? ਸਾਰੇ ਜੱਗ ਨੂੰ ਪਤੈ- !" ਹਰ ਕੌਰ ਦੇ ਉਖੜੇ ਉਖੜੇ ਸਾਹ ਉਸ ਦੀ ਛਾਤੀ ਵਿਚ ਖੜਕ ਰਹੇ ਸਨ।

- "ਬੱਸ ਕੁੜ੍ਹੇ ! ਕਿਉਂ ਬਾਧੂ ਰੌਲਾ ਪਾਇਐ ਭਾਈ ? ਤਮਾਸ਼ਾ ਨਾ ਬਣਾਓ !" ਕਿਸੇ ਬੀਬੀ ਦਾਹੜ੍ਹੀ ਵਾਲੇ ਨੇ ਕਿਹਾ।

- "ਬੱਸ ਕਿਮੇਂ ਕਰਜੀਏ ਬਾਬਾ ? ਇਹਨਾਂ ਨੇ ਸਾਡੀ ਪਾਲੀ-ਪੋਸੀ ਵੀ ਮਿਲਟ 'ਚ ਮਾਰਤੀ-ਹੈਂ ? ਮੇਰਾ ਮੱਚਿਆ ਪਿਐ ਕਾਲਜਾ-ਮੈਂ ਚੁੱਪ ਕਿਮੇਂ ਕਰਜਾਂ ?"

- "ਭਾਈ ਲਟਕੀ ਆਪ ਕੁਛ ਖਾ ਮਰੀ ਐ-ਆਪ ਈ ਲਟਕੀਆਂ ਮਾਰੀਐਂ !" ਬਾਬੇ ਨੇ ਸੱਚਾਈ ਕੌੜੇ ਅੱਕ ਵਾਂਗ ਸਾਹਮਣੇ ਰੱਖੀ।

- "ਤੇਰੀਆਂ ਕਿੱਥੇ ਭਾਉ-ਦੀਐਂ ਬਾਬਾ ? ਪਰਸੋਂ ਮੇਰੀ ਕੁੜੀ ਨੇ ਮੈਨੂੰ ਟੇਲੀਫੋਨ ਕੀਤੈ-ਸਾਡੀ ਗੁਆਂਢਣ ਮੇਰੀ ਗਵਾਹ ਐ-ਜਿੰਨ੍ਹਾਂ ਦੇ ਘਰੇ ਟੇਲੀਫੋਨ ਲੱਗਿਐ-ਮੈਨੂੰ ਮੇਰੀ ਧੀ ਨੇ ਬਥੇਰੇ ਵਾਸਤੇ ਪਾਏ ਬਈ ਬੇਬੇ ਮੈਨੂੰ ਬਚਾ ਲਓ-ਮੇਰੀ ਜਾਨ ਨੂੰ ਖਤਰੈ-ਮਾਰ ਦੇਣਗੇ ਟੁੱਟ ਪੈਣੇ ਮੈਨੂੰ-ਮੈਂ ਤਾਂ ਟੇਲੀਫੋਨ 'ਤੇ ਬਥੇਰੇ ਦਿਲਾਸੇ ਦਿੱਤੇ-ਪਰ ਮੈਨੂੰ ਕੀ ਪਤਾ ਸੀ ਬਈ ਸੱਚੀ ਇਹਨਾਂ ਦੇ ਛਿੱਡਾਂ 'ਚ ਖੋਟ ਐ- ?" ਚੰਦ ਕੌਰ ਚਬਰ-ਚਬਰ ਬੋਲ ਰਹੀ ਸੀ। ਉਸ ਦੇ ਮੂੰਹ ਵਿਚੋਂ ਬੁੱਕ ਦੇ ਫਰਕਾਟੇ ਵੱਜ ਰਹੇ ਸਨ।

- "ਜਾਹ ਨੀ ਚੰਦ ਕੁਰੇ-ਜਾਹ ਜਾਂਦੀ ਰਹਿ ਮਿੰਨਤ ਨਾਲ ! ਹਾਡ੍ਹੇ ਮੇਰੀ ਭੈਣ ਬਣਕੇ-ਰੱਬ ਦੇ ਵਾਸਤੇ !" ਹਰ ਕੌਰ ਨੇ ਦੋਨੋਂ ਹੱਥ ਦੱਬ ਕੇ ਜੋੜੇ। ਵਾਸਤਾ ਪਾਇਆ।

- "ਚਲੀ ਤਾਂ ਜਾਨੀ ਐ-ਪਰ ਇਹਦੇ ਨਤੀਜੇ ਦੇਖੀਂ ਕੀ ਨਿਕਲਦੇ ਐ, ਮੇਰੇ ਪਿਉ ਦੀਏ ਰੰਨੇ ! ਜੇ ਨਾ ਤੇਰੇ ਸਾਰੇ ਸੂਲੀ ਚਾੜ੍ਹੇ ਤਾਂ ਮੈਨੂੰ ਧਾਲੀਆਲਾਂ ਦੀ ਕੌਣ ਆਖੂ ? ਤੂੰ ਦੇਖੀਂ ! ਤੇਰੇ ਨਾ ਨਰੜਾ ਨਰੜਾ ਕੇ ਮਰਵਾਏ, ਹਾਂ-- !" ਚੰਦ ਕੌਰ ਨੇ ਹਿੱਕ ਵਿਚ ਧੱਡੇ ਮਾਰੇ।

ਪੈਰਾਂ ਹੇਠੋਂ ਮਿੱਟੀ ਕੱਢਦੀ ਉਹ ਜੀਪ ਵਿਚ ਜਾ ਬੈਠੀ।

ਜੀਪ ਤੁਰੀ ਨਹੀਂ, ਸਗੋਂ ਉੱਡ ਗਈ।

ਗਰਦ ਦਾ ਬੱਦਲ ਸੱਬਰ 'ਤੇ ਬੈਠਿਆਂ ਦੇ ਮੂੰਹ ਭਰ ਗਿਆ ਸੀ।

ਸਾਰਿਆਂ ਦੇ ਮੂੰਹ ਲਟਕ ਗਏ ਸਨ। ਉਹ ਨਵੀਂ ਪੈਣ ਵਾਲੀ ਮੁਸੀਬਤ ਦੀ ਉਡੀਕ ਕਰਨ ਲੱਗ ਪਏ। ਦਿਲ ਕਰੜੇ ਕਰਨ ਲੱਗ ਪਏ।

ਜੀਪ ਠਾਣੇ ਪਹੁੰਚ ਗਈ।

ਸੰਤਰੀ ਨੇ ਬੁੱਕਣ ਨੂੰ ਝੱਟ ਪਹਿਚਾਣ ਲਿਆ।

- "ਨਮਸਤੇ ਜੀ-!" ਕਿਸੇ ਜਵਾਬ ਤਲਬੀ ਤੋਂ ਪਹਿਲਾਂ ਹੀ ਬੁੱਕਣ ਨੇ ਆਖ ਦਿੱਤਾ। "ਸਾਸਰੀਕਾਲ" ਆਖ ਕੇ ਉਹ ਮਾਮਲਾ ਉਲੜਾਉਣਾ ਨਹੀਂ ਚਾਹੁੰਦਾ ਸੀ।

- "ਅਜੇ ਲੱਗੀ ਨ੍ਹੀ ਘਾਣੀ ਸਿਰੇ ?" ਸੰਤਰੀ ਨੇ ਪੁੱਛਿਆ।

- "ਬੱਸ ਅੱਜ ਲੱਗਜੂ ! ਅੱਜ ਤਾਣਾ ਪੇਟਾ ਨੈਹਬ ਕੇ ਲਿਆਏ ਐਂ।" ਬੁੱਕਣ ਨੇ ਬੜੇ ਮਾਣ ਨਾਲ ਦੱਸਿਆ ਸੀ।

- "ਸਾਡਾ ਖਿਆਲ ਰੱਖੀਂ !" ਸੰਤਰੀ ਨੇ ਕੰਨ ਕੀਤੇ।

- "ਤੁਸੀਂ ਵਹਿਮ ਨਾ ਕਰੋ !" ਬੁੱਕਣ ਨੇ ਪੰਜਾ ਹਵਾ ਲਹਿਰਾ ਕੇ ਸੰਤਰੀ ਨੂੰ ਤਸ਼ਲੀ ਮਹਿਸੂਸ ਕਰਵਾਈ।

ਸੰਤਰੀ ਸ਼ਾਂਤ ਹੋ ਗਿਆ।

ਉਹ ਅੰਦਰ ਚਲੇ ਗਏ।

ਨੁਗੀ ਸਾਰਿਆਂ ਨੂੰ ਵਰਾਂਡੇ ਵਿਚ ਬਿਠਾ ਕੇ ਅੰਦਰ ਮੁਣਸ਼ੀ ਕੋਲ ਚਲਾ ਗਿਆ। ਮੁਣਸ਼ੀ ਸਵੇਰੇ ਸਵੇਰੇ ਲਕਸ਼ਮੀ ਮਾਤਾ ਅਤੇ ਗਣੇਸ਼ ਦੇਵਤਾ ਦੀ ਫੋਟੋ ਨੂੰ ਧੂੜ ਦੇ ਰਿਹਾ ਸੀ। ਗਣੇਸ਼ ਦੇਵਤਾ ਦੇ ਚਰਨਾਂ ਵਿਚ "ਸੁਭ ਲਾਭ" ਲਿਖਿਆ ਹੋਇਆ ਸੀ। ਧੂੜ ਸੱਪ ਵਾਂਗ ਵਲ ਖਾਂਦੀ ਉਪਰ ਉਠ ਰਹੀ ਸੀ।

- "ਲਕਸ਼ਮੀ ਮਾਤਾ ਖੁੱਲ੍ਹੀ ਛੁੱਲ੍ਹੀ ਆਈਂ-ਮਨ ਮਨੋਰਥ ਪੂਰੇ ਕਰੀਂ-- !" ਮੁਣਸ਼ੀ ਨਾਲ ਦੀ ਨਾਲ ਬੇਨਤੀ ਕਰ ਰਿਹਾ ਸੀ।

- "ਮਨ ਮਨੋਰਥ ਤਾਂ ਹੁਣ ਪੂਰੇ ਹੋਗੇ ਮਹਾਰਾਜ਼-ਤੇ ਲੱਛਮੀ ਮਾਤਾ ਵੀ ਖੁੱਲ੍ਹੀ ਛੁੱਲ੍ਹੀ ਆਗੀ।" ਪਿੱਛੋਂ ਬੁੱਕਣ ਬੋਲਿਆ।

ਮੁਣਸ਼ੀ ਨੇ ਮੱਥਾ ਟੇਕ ਕੇ ਧੂੜ ਦੀ ਟੰਗ ਅਲਮਾਰੀ ਦੀ ਝੀਬ ਵਿਚ ਫਸਾ ਦਿੱਤੀ। ਉਸ ਨੇ ਹੱਥ ਜਿਹੇ ਮਲੇ ਅਤੇ ਆ ਕੇ ਕੁਰਸੀ 'ਤੇ ਜਚ ਗਿਆ। ਉਸ ਦੇ ਹੱਥਾਂ ਵਿਚੋਂ ਧੂੜ ਦੀ ਮਹਿਕ ਆ ਰਹੀ ਸੀ।

- "ਆ ਬਈ ਨੁੰਗੀ-- ?" ਮੁਣਸ਼ੀ ਨੇ ਕਿਹਾ। ਕਈ ਵਾਰ ਚੱਕਰ ਮਾਰ ਜਾਣ ਕਰਕੇ, ਮੁਣਸ਼ੀ ਨੁੰਗੀ ਨੂੰ ਵਾਹਵਾ ਜਾਨਣ ਲੱਗ ਪਿਆ ਸੀ। ਸੀਟੀ ਰਲਣ ਲੱਗ ਪਈ ਸੀ।

- "ਮਹਾਰਾਜ਼ ਇੱਕ ਲਬੜਕੱਟਾ ਲੈ ਕੇ ਆਇਐਂ-ਮੁੰਨ ਲਓ ਜਿੰਨਾਂ ਮੁੰਨਿਆਂ ਜਾਂਦੇ।" ਨੁੰਗੀ ਨੇ ਬਾਛਾਂ ਖਿਲਾਰ ਲਈਆਂ। ਉਹ ਕੁਰਸੀ 'ਤੇ ਮੁਣਸ਼ੀ ਦੇ ਸਾਹਮਣੇ ਸੂਤ ਹੋ ਕੇ ਬੈਠ ਗਿਆ।

- "ਕੀ ਮਤਲਬ-- ?" ਮੁਣਸ਼ੀ ਨੇ ਬੁੱਲ੍ਹਾਂ 'ਤੇ ਜੀਭ ਮਾਰੀ। ਸੱਪ ਵਰਗੀ ਜੀਭ ਛੁਰਤੀ ਨਾਲ ਮੂੰਹ ਅੰਦਰ ਚਲੀ ਗਈ। ਫਿਰ ਉਸ ਨੇ ਦਾਹੜੀ ਦੀ ਗੁੱਟੀ ਵਿਚ ਉੰਗਲ ਫਸਾ ਲਈ।

- "ਮਤਬਲ ਮਹਾਰਾਜ਼ ਸਿੱਧਾ ਈ ਐ-ਜਿਹੜਾ ਅੰਹ ਬਾਹਰ ਪੋਪਲ ਜਿਆ ਜੱਟ ਬੈਠੈ ਨ੍ਹਾ? ਇਹ ਕੁੜੀ ਦਾ ਭਰਾ ਐ ਤੇ ਅੰਹ ਮਿੱਡਲ ਜੀ ਕੁੜੀ ਦੀ ਮਾਂ ਐ-ਕੁੜੀ ਦਾ ਫਸਮ ਰੁਪਈਆਂ ਦਾ ਝੋਲਾ ਭਰੀ ਫਿਰਦੈ-ਖਿੱਚ ਲਓ ਜਿੰਨੇ ਖਿੱਚੇ ਜਾਂਦੇ ਐ-ਜੱਟ ਦਾ ਮਹਾਰਾਜ਼ ਕੀ ਹੁੰਦੇ? ਜੱਟ ਤਾਂ ਪੇਂਦੂ ਬੇਰੀ ਐ-ਜਿੰਨੇ ਲਿਵਤਰੇ ਮਾਰੋਂਗੇ-ਓਨਾਂ ਈ ਝੜ੍ਹੂ-- !" ਨੁੰਗੀ ਸਕੀਮਾਂ ਦੱਸ ਰਿਹਾ ਸੀ।

- "ਚੰਗਾ ਬੁਲਾ ਉਹਨਾਂ ਨੂੰ!" ਮੁਣਸ਼ੀ ਦਾ ਮਨ ਖਿੜ ਉਠਿਆ।

- "ਮਹਾਰਾਜ਼! ਬੁਲਾ ਤਾਂ ਮੈਂ ਉਹਨਾਂ ਨੂੰ ਲੈਨੈਂ-ਪਰ ਮੇਰਾ ਹਿੱਸਾ ਨਾ ਭੁੱਲਿਓ! ਮੈਂ ਕਿਤੇ ਬਾਧੂ ਦਾ ਚੌਂਕੀਦਾਰਾ ਨ੍ਹੀ ਕਰੀ ਜਾਂਦਾ-ਅਸਾਮੀ ਹੱਕ ਕੇ ਥੋੜੇ ਕੋਲੇ ਲੈ ਕੇ ਆਇਐਂ-ਦੇਖਿਓ ਕਿਤੇ- !" ਨੁੰਗੀ ਆਪਣਾ ਹਿੱਸਾ ਪਹਿਲਾਂ ਕਢਵਾਉਣਾ ਚਾਹੁੰਦਾ ਸੀ। ਉਹ ਸੋਚ ਰਿਹਾ ਸੀ ਕਿ ਅੱਗ ਲੱਗੀ ਤੋਂ ਡੱਬੂ ਨੂੰ ਕਿਸ ਨੇ ਪੁੱਛਣਾ ਸੀ?

- "ਤੇਰਾ ਮੇਰਾ ਕੁਛ ਵੰਡਿਐ-- ?" ਮੁਣਸ਼ੀ ਨੇ ਪੁਲਸੀਆ ਚਲਿੱਤਰ ਸੁੱਟਿਆ। ਨੁੰਗੀ ਨੂੰ ਜਿਵੇਂ ਤਸਲੀਬਖਸ਼ ਉਤਰ ਮਿਲ ਗਿਆ ਸੀ।

ਉਹ ਬਾਹਰ ਚਲਾ ਗਿਆ।

- "ਭਾਲਦੈ ਝੋਟੇ ਆਲਿਆਂ ਦੇ ਘਰੋਂ ਲੱਸੀ-ਜੇ ਨਾ ਤੇਰੀ---'ਚ ਡੰਡਾ ਦੇ ਕੇ ਗਰੜਪੈਂਕ ਬਣਾਇਆ ਤਾਂ ਸਾਨੂੰ ਪੁਲਸ ਆਲੇ ਕੌਣ ਕਹੂ ਪੁੱਤ? ਕਰ ਲੈ ਜਿਹੜੇ ਅਸ਼ਨੇ ਪਸ਼ਨੇ ਕਰਨੇ ਐਂ-ਚਾਰ ਦਿਨ ਤਾਂ ਸਿਆਣੇ ਕਹਿੰਦੇ ਐ ਗਈ ਦੇ ਬੱਚੇ 'ਤੇ ਵੀ ਆਉਂਦੇ ਐ-ਉਹ ਵੀ ਪੂਛ ਮਰੋੜ ਕੇ ਭੱਜਦੈ-ਪਤਾ ਤਾਂ

ਉਦੋਂ ਲੱਗਦੈ-ਜਦੋਂ ਦਸ ਮਣ ਭਾਰ ਦਾ ਲੱਦਾ ਲੱਦਦੇ ਐ।" ਜਾਂਦੇ ਨੁਗੀ ਵੱਲ ਦੇਖ ਕੇ ਮੁਣਸ਼ੀ ਦਿਲ ਵਿਚ ਹੀ ਸੋਚ ਰਿਹਾ ਸੀ।

-"ਸਾਸਰੀਕਾਲ ਜੀ--!" ਸਾਰੇ ਹਾਜ਼ਰ ਸਨ।

-"ਸਾਸਰੀਕਾਲ-ਬੈਠੋ--!" ਮੁਣਸ਼ੀ ਨੇ ਕੰਮ ਵਿਚ ਰੁੱਝੇ ਹੋਣ ਦਾ ਬਹਾਨਾ ਜਿਹਾ ਕੀਤਾ। ਫਿਰ ਉਸ ਨੇ ਪਾਗਲਾਂ ਵਾਂਗ ਬੋਲਣਾ ਸ਼ੁਰੂ ਕਰ ਦਿੱਤਾ।

-"ਸਾਨੂੰ ਤਾਂ ਸਿਰ ਖੁਰਕਣ ਦੀ ਵਿਹਲ ਨਹੀਂ-ਅੱਤਵਾਦੀਆਂ ਨੇ ਤਾਂ ਸਾਡਾ ਬੁਰਾ ਹਾਲ ਕੀਤਾ ਪਿਐ-ਸਮੇਂ ਸਿਰ ਪੀਣ ਨੂੰ ਪਾਣੀ ਨ੍ਹੀ ਮਿਲਦਾ-ਟੈਮ ਸਿਰ ਰੋਟੀ ਨ੍ਹੀ ਮਿਲਦੀ-ਕਿਤੇ ਠਾਣੇਦਾਰ ਮਾਰਤਾ-ਕਿਤੇ ਕੋਈ ਇੰਸਪੈਕਟਰ ਠੋਕਤਾ-ਕਿਤੇ ਕੋਈ ਕਰਾੜ ਰਗੜਤਾ-ਕਿਤੇ ਭਈਏ ਮਾਰਤੇ-ਬਈ ਦੱਸੇ ਸਹੁਰਿਓ! ਗਰੀਬਾਂ ਨੂੰ ਮਾਰ ਕੇ ਕਦੋਂ ਰਾਜ ਮਿਲਦੇ ਹੁੰਦੇ ਐ? ਮੈਨੂੰ ਹਾਲ ਤੱਕ ਇਹ ਸਮਝ ਨ੍ਹੀ ਆਈ ਬਈ ਇਹ ਪਤੰਦਰ ਚਾਹੁੰਦੇ ਕੀ ਐ? ਕੋਈ ਕਹਿੰਦੇ ਵੋਟਾਂ ਦਾ ਬਾਈਕਾਟ ਕਰੋ-ਕੋਈ ਕਹਿੰਦੇ ਵੋਟਾਂ 'ਚ ਹਿੱਸਾ ਲਓ-ਕਦੇ ਕਹਿੰਦੇ ਐ ਜਨ ਗਨ ਮਨ ਨਾ ਗਾਓ-ਇਹ ਜਨ ਗਨ ਮਨ ਤਾਂ ਸਕੂਲਾਂ ਆਲੀ ਰਹੀ ਤੇ ਇਹਨਾਂ ਦੀ ਜਨ ਗਨ ਮਨ ਦੀ ਗੱਲ ਮੈਥੋਂ ਸੁਣ ਲਓ! ਨੰਬਰ ਇੱਕ, ਜੰਨ! ਬਈ ਗਿਆਰਾਂ ਬੰਦੇ ਜੰਨ ਦੇ ਜਾਣ ਤੇ ਦਾਰੂ ਮੀਟ ਨਾ ਵਰਤਣ-ਨੰਬਰ ਦੋ, ਗੰਨ! ਗੰਨ ਹੋਈ ਬੰਦੂਕ-ਜੀਹਦੇ ਨਾਲ ਡਰਾਉਂਦੇ ਐ-ਨੰਬਰ ਤਿੰਨ, ਮੰਨ! ਬਈ ਸਾਡੀ ਮੰਨੋ! ਜੇ ਨਾ ਮੰਨੋਗੇ ਤਾਂ ਬੱਖਲ 'ਚ ਗੋਲੀ ਆਉ--!" ਕਹਿੰਦਾ ਮੁਣਸ਼ੀ ਉਚੀ ਸਾਰੀ ਹੱਸਿਆ। ਧਾਰੀਦਾਰ ਅੱਖਾਂ ਹਾਸੇ 'ਚ ਲੁਕ ਗਈਆਂ। ਉਹ ਹੱਸਦਾ-ਹੱਸਦਾ ਨਾਲ ਬੈਠੇ ਬੰਦੇ ਦੇ ਐਂਵੇਂ ਹੀ ਚਾਰ-ਪੰਜ ਮੁੱਕੀਆਂ ਮਾਰ ਜਾਂਦਾ ਸੀ, ਇਹ ਉਸ ਦੀ ਬੁਰੀ ਆਦਤ ਸੀ। ਅੈਤਕੀ ਇਸ ਆਦਤ ਦਾ ਸ਼ਿਕਾਰ ਨੁਗੀ ਹੀ ਹੋਇਆ। 'ਕੁਝ ਮਿਲਣ' ਦੀ ਤਾਕ ਵਿਚ ਮੁਣਸ਼ੀ ਉਹਨਾਂ ਨਾਲ ਬੜੇ ਰੁਕ ਵਿਚ ਬੋਲ ਰਿਹਾ ਸੀ!

ਬਾਕੀ ਸਭ ਸੁਣ ਰਹੇ ਸਨ।

-"ਲੈ ਇੱਕ ਹੋਰ ਗੱਲ ਮੇਰੇ ਚੇਤੇ ਆਗੀ-ਉਹ ਵੀ ਸੁਣ ਲਓ! ਨਹੀਂ ਤਾਂ ਮੇਰਾ ਛਿੱਡ ਸਾਰੀ ਦਿਹਾੜੀ ਆਫਰਿਆ ਰਹੂ-ਸਾਡੇ ਪਿੰਡ ਆਲੇ ਸਕੂਲ 'ਚ ਆ ਗਏ ਪਤੰਦਰ-ਹੈਡਮਾਸਟਰ ਨੂੰ ਕਹਿੰਦੇ ਮਾਸਟਰ ਜੀ ਬੱਚਿਆਂ ਨੂੰ ਖੱਟੀਆਂ ਤੇ ਨੀਲੀਆਂ ਵਰਦੀਆਂ ਲੁਆਓ! ਹੈਡਮਾਸਟਰ ਵਿਚਾਰਾ ਸਿਆਣਾ ਸੀ-ਕਹਿੰਦਾ, ਬਾਬਿਓ! ਤੁਸੀਂ ਤਾਂ ਨਿੱਤ ਵਰਦੀਆਂ ਕਹੀ ਜਾਨੇਂ ਓਂ-ਚੱਲਦੇ ਘਰਾਂ ਦਾ ਤਾਂ ਚਲੋ ਸਰਦੈ-ਪਰ ਵਿਚਾਰੇ ਗਰੀਬ ਨਿੱਤ ਪੈਸੇ ਕਿੱਥੋਂ ਲਿਆਉਣ? ਤੇ ਭਾਈ ਅੱਤਵਾਦੀਆਂ ਨੇ ਸੱਤ ਹਜ਼ਾਰ ਰੁਪਈਆ ਹੈਡਮਾਸਟਰ ਦੇ ਮੂਹਰੇ ਸਿੱਟਤਾ-ਕਹਿੰਦੇ ਆਹ ਲੈ ਤੇਰੀ ਜ਼ਿੰਮੇਵਾਰੀ ਐ-ਅਗਲੇ ਹਫ਼ਤੇ ਸਾਰਿਆਂ ਦੇ ਨੀਲੀਆਂ ਖੱਟੀਆਂ ਵਰਦੀਆਂ ਪਾਈਆਂ ਹੋਣ-ਅਸੀਂ ਫੇਰ ਆਵਾਂਗੇ! ਤੇ ਭਾਈ ਪੈਸੇ ਦੇ ਕੇ ਚਲੇ ਗਏ-ਤੇ ਰੱਬ ਬੋਡਾ ਭਲਾ ਕਰੇ-ਫੇਰ ਦਸਾਂ ਕੁ ਦਿਨਾਂ ਬਾਅਦ ਆਗੇ-ਅੱਧਿਆਂ ਕੁ ਜੁਆਕਾਂ ਦੇ ਖੱਟੀਆਂ ਨੀਲੀਆਂ ਵਰਦੀਆਂ ਪਾਈਆਂ ਹੋਈਆਂ ਤੇ ਅੱਧੇ ਕੁ ਖਾਖੀ ਪਾਈ ਫਿਰਨ-ਉਹਨਾਂ ਨੇ ਫੇਰ

ਹੈਂਡਮਾਸਟਰ ਤੋਂ ਜਵਾਬ ਮੰਗਿਆ-ਤੇ ਹੈਂਡਮਾਸਟਰ ਨੇ ਹੱਥ ਜੋੜ ਕੇ ਕਿਹਾ-ਬਾਬਿਓ! ਕੱਪੜਾ ਤਾਂ ਅਸੀਂ ਅਗਲੇ ਦਿਨ ਈ ਲੈ ਆਏ ਸੀ-ਮੇਚ ਵੀ ਦੇ ਆਏ ਸੀ-ਪਰ ਕੀ ਕਰੀਏ? ਦਰਜੀ ਹੀ ਨਹੀਂ ਸਿਉਂ ਕੇ ਦਿੰਦਾ! ਤੇ ਭਾਈ ਪੁੱਛ ਪਛਾ ਕੇ ਦਰਜੀ ਦੇ ਘਰੇ ਜਾ ਵੜੇ-ਦਰਜੀ ਨੂੰ ਢਾਹ ਲਿਆ-ਚੰਗਾ ਮਾਂਜਾ ਫੇਰਿਆ-ਉਹਦੀ ਮਸ਼ੀਨ ਜੀ ਕਿਧਰੇ ਰੁੜ੍ਹਦੀ ਫਿਰੇ-ਮਸ਼ੀਨ ਸਕੂਲ ਈ ਚੱਕ ਲਿਆਏ ਤੇ ਨਾਲ ਈ ਦਰਜੀ-ਕੁੱਟ ਕੁੱਟ ਕੇ ਦਰਜੀ ਦੀ ਤਾਂ ਬੁਲਾਤੀ ਉਹਨਾਂ ਨੇ ਬੰਬ! ਕਹਿੰਦੇ ਜਿੰਨਾਂ ਚਿਰ ਵਰਦੀਆਂ ਨਹੀਂ ਸਿਉਂਤੀਆਂ ਜਾਂਦੀਆਂ ਘਰੇ ਨੂੰ ਜਾਣਾ-ਨਹੀਂ ਤੇਰਾ ਟੱਟੂ ਪਾਰ ਐ-ਤੇ ਭਾਈ ਭੁੱਖਣਭਾਣੇ ਦਰਜੀ ਨੇ ਸਾਰਾ ਦਿਨ ਤੇ ਸਾਰੀ ਰਾਤ ਲਾ ਕੇ ਵਰਦੀਆਂ ਸਿਉਂਤੀਆਂ-ਤਾਂ ਜਾ ਕੇ ਖਹਿੜਾ ਛੁੱਟਿਆ-ਫੇਰ ਭਾਈ ਦਰਜੀ ਬਿਮਾਰ ਹੋ ਗਿਆ-ਅੰਦਰ ਡਰ ਪੈ ਗਿਆ-ਬੁਖਾਰ, ਕਿਧਰੇ ਉਲਟੀਆਂ, ਜਲਾਬ ਲੱਗਗੇ-ਬਿਮਾਰੀ ਨੇ ਤਾਂ ਭਾਈ ਦਰਜੀ ਪਿੰਜਤਾ-ਹੁਣ ਮਸਾਂ ਕਿਤੇ ਜਾ ਕੇ ਰਾਜੀ ਹੋਇਐ-ਆਹ ਗੱਲਾਂ ਤੇ ਆਹ ਬਾਤੈਂ ਇਹਨਾਂ ਦੀਆਂ- ।"

-"ਤੇ ਪੁਲਸ ਨੇ ਕੁਛ ਨੂੰ ਕੀਤਾ ਫੇਰ?" ਜੱਗਰ ਦੀਆਂ ਅੱਖਾਂ ਤਾੜੇ ਲੱਗੀਆਂ ਪਈਆਂ ਸਨ।

-"ਪੁਲਸ ਨੂੰ ਕਿਹੜਾ ਕੁੱਤੇ ਲੋਕ ਦੱਸਦੇ ਐ ਟੈਮ 'ਤੇ ? ਪਿੱਛੋਂ ਕਹਾਣੇ ਸੁਣਾਉਣ ਲੱਗ ਪੈਣਗੇ-ਨਾਲੇ ਭਾਈ ਆਬਦੀਆਂ ਜਾਨਾਂ ਤਾਂ ਉਹ ਤਲੀ 'ਤੇ ਰੱਖੀ ਫਿਰਦੇ ਐ-ਅਸੀਂ ਤਾਂ ਕਬੀਲਦਾਰ ਬਾਲ ਬੱਚੜਦਾਰ ਅੈ-ਉਹਨਾਂ ਨੇ ਤਾਂ ਧੀ ਤੌਰਨੀ ਨੂੰ-ਨੂੰ ਲਿਆਉਣੀ ਨੂੰ-ਸਾਨੂੰ ਤਾਂ ਵੀਹ ਫਿਕਰ ਵੱਚ ਵੱਚ ਖਾਂਦੇ ਐ-ਜੇ ਆਪ ਈ ਮਰਗੇ-ਜੁਆਕਾਂ ਨੂੰ ਕੌਣ ਪਾਲੂ? ਉਹ ਤਾਂ ਰੁਲ ਕੇ ਮਰ ਜਾਣਗੇ।" ਮੁਣਸ਼ੀ ਮਸਾਂ ਹੀ ਕਿੱਲੇ 'ਤੇ ਵਾਪਿਸ ਆ ਕੇ ਖੜ੍ਹਾ ਸੀ।

ਇੱਕ ਸਿਪਾਹੀ, ਇੱਕ ਬਜ਼ੁਰਗ ਹਵਾਲਾਤੀ ਨੂੰ ਮੁਣਸ਼ੀ ਕੋਲ ਲੈ ਆਇਆ।

-"ਹਾਂ ਬਈ-ਇਹਨੂੰ ਕਿਵੇਂ ਹੱਕੀ ਆਉਨੈਂ?" ਮੁਣਸ਼ੀ ਨੇ ਸਿਪਾਹੀ ਨੂੰ ਪੁੱਛਿਆ।

-"ਦੱਸ ਬਾਬਾ!" ਸਿਪਾਹੀ ਨੇ ਬਜ਼ੁਰਗ ਦੇ ਧੱਡਾ ਜਿਹਾ ਮਾਰਿਆ।

-"ਮੁਣਸ਼ੀ ਜੀ ਮੈਨੂੰ ਗੋਡਿਆਂ ਦੀ ਬਹੁਤ ਤਕਲੀਪ ਐ।" ਬਜ਼ੁਰਗ ਨੇ ਕਸੀਸ ਵੱਟਦਿਆਂ ਦੱਸਿਆ।

-"ਬਾਬਾ ਕਿੰਨੇ ਬੱਚੇ ਐ ਤੇਰੇ?"

-"ਜੀ ਸੁੱਖ ਨਾਲ ਅੱਠ ਐ-ਦੋ ਬੀਬੀਆਂ ਤੇ ਛੇ ਲੜਕੇ।"

-"ਬਾਬਾ! ਤੇਰੇ ਗੋਡਿਆਂ 'ਚੋਂ ਸੋਲਾਂ ਗੋਡੇ ਤਾਂ ਨਿਕਲ ਚੁੱਕੇ ਐ-ਹੁਣ ਤੇਰੇ ਗੋਡਿਆਂ ਨੂੰ ਦੱਸ ਕੀ ਦੋਸ਼ ਐ?"

-"----।" ਬਜ਼ੁਰਗ ਨਿਰੁੱਤਰ ਹੋ ਗਿਆ।

- "ਜਾਹ ਆਖਣੇ ਡਾਕਟਰ ਨੂੰ ਦਿਖਾ ਦਿਆਂਗੇ-ਸੰਤਰੀ !"
- "ਹਾਂ ਜੀ ?" ਸੰਤਰੀ ਜਿਵੇਂ ਅਵਾਜ਼ ਦੀ ਕੁੰਡੀ ਦੇ ਨਾਲ ਹੀ ਹਾਜ਼ਰ ਹੋ ਗਿਆ।
- "ਆਹ ਬਾਬੇ ਨੂੰ ਭੋਰਾ ਫੀਮ ਦੇਦੇ-ਗੋਡੇ ਹਟ ਜਾਣਗੇ !"
- "ਫੀਮ ਤਾਂ ਜੀ ਮੈਂ ਕਦੇ ਖਾਧੀ ਨਹੀਂ !" ਬਾਬਾ ਬੋਲਿਆ।
- "ਹੋਰ ਬਾਬਾ ਤੇਰੀ ਮਾਲਸ਼ ਕਰੀਏ ਜਾਂ ਫੇਰ ਗੋਡੇ ਘੁੱਟੀਏ ?" ਮੁਣਸ਼ੀ ਨੇ ਵਿਅੰਗ ਨਾਲ ਕਿਹਾ।
- "---- ਇਂ ਬਾਬਾ ਫਿਰ ਨਾ ਕੁਝ ਬੋਲ ਸਕਿਆ।
- "ਜਾਹ ਬਾਬਾ ਕਰਾਉਨੇ ਐਂ ਤੇਰਾ 'ਲਾਜ- ਇਂ'
- ਬਾਬਾ ਸਿਪਾਹੀ ਨਾਲ ਹਵਾਲਾਤ ਨੂੰ ਤੁਰ ਗਿਆ।
- "ਹਾਂ ਬਈ ਤੁਸੀਂ ਦੱਸੋ--- ?" ਮੁਣਸ਼ੀ ਜੰਟੇ ਵੱਲ ਮੂੰਹ ਕਰ ਕੇ ਬੋਲਿਆ।
- ਜੰਟੇ ਨੇ ਨਹੀਂ, ਸਾਰੀ ਕਹਾਣੀ ਚੰਦ ਕੌਰ ਨੇ ਸੁਣਾਈ।
- ਮੁਣਸ਼ੀ ਨੇ ਬੜੇ ਅਰਾਮ ਨਾਲ ਸੁਣੀ। ਉਹ ਬੜੇ ਅਰਾਮ ਨਾਲ ਸੁਣ ਕੇ ਹੁੰਗਾਰਾ ਭਰ ਰਿਹਾ ਸੀ।
ਜਿਵੇਂ ਉਹ ਚਾਰ ਮੌਤਾਂ ਬਾਰੇ ਨਹੀਂ, ਆਪਣੀ ਬੇਬੇ ਤੋਂ ਪਰੀਆਂ ਦੀ ਬਾਤ ਸੁਣ ਰਿਹਾ ਸੀ।
- "ਸਾਲੀ ਦੁਨੀਆਂ ਗਰਕਣ 'ਤੇ ਆਈ ਪਈ ਐਂ !" ਸਾਰੀ ਕਹਾਣੀ ਸੁਣਨ ਪਿੱਛੋਂ ਮੁਣਸ਼ੀ ਨੇ ਕਿਹਾ।
- "ਗੁਰਪ੍ਰੀਤ--- !" ਮੁਣਸ਼ੀ ਨੇ ਸਿਪਾਹੀ ਨੂੰ ਹਾਕ ਮਾਰੀ।
- "ਜੀ ਜਨਾਬ-- ?" ਸਿਪਾਹੀ ਹਾਜ਼ਰ ਸੀ।
- "ਮੇਰਾ ਰੋਜਨਾਮਚਾ ਲਿਆ ਤੇ ਨਾਲੇ ਸਰਦਾਰ ਨੂੰ ਲਿਆ ਬੁਲਾਕੇ !" ਉਸ ਨੇ ਕਈ ਹੁਕਮ ਇਕੋ ਸਾਹ ਹੀ ਕਰ ਦਿੱਤੇ।
- "ਤੁਸੀਂ ਬਾਹਰ ਬੈਠੋ !" ਉਸ ਨੇ ਹੁਕਮ ਕੀਤਾ। ਤੁਰਦੇ ਨੁੰਗੀ ਨੂੰ ਉਸ ਨੇ ਰੋਕ ਲਿਆ ਸੀ।
- "ਉਦੋਂ ਬਲਾਅ ਪਾਡੀਆਂ ਮਾਰਦਾ ਸੀ-ਹੁਣ ਲੈਣ ਦੇਣ ਨੂੰ ਕੁਛ ਵੀ ਨਹੀਂ ਰਿਹਾ ?" ਮੁਣਸ਼ੀ ਨੁੰਗੀ 'ਤੇ ਅੱਖਾ ਸੀ।
- "ਮੈਖਿਆ ਮਹਾਰਾਜ ਦੀ ਸਹੁੰ ਜੀ-ਨੋਟਾਂ ਨਾਲ ਜੇਬਾਂ ਛੁੱਲ ਐਂ !" ਨੁੰਗੀ ਨੇ ਅੱਖੀਂ ਦੇਖਿਆ ਦਿਸ਼ਾ ਦੱਸਿਆ।

- "ਫਿਰ ਕੱਟੋ ਨੂੰ ਮਣ ਦੁੱਧ ਦਾ ਕੀ ਭਾਅ ? ਉਹਦੇ ਤਾਂ ਖਾਲੀ ਖੁਰਨੀਆਂ ਪੱਲੇ ਰਹਿ ਜਾਂਦੀਐਂ-ਜਾਹ ਲਿਆ ਬੁਲਾ ਕੇ ਉਹਨੂੰ ! ਨਹੀਂ ਸਾਲਿਆ ਤੇਰੇ ਨਿਆਣਾ ਪਾਲਾਂਗੇ ।" ਮੁਣਸ਼ੀ ਨੇ ਉਸ ਨੂੰ ਡਰਾ ਲਿਆ ਸੀ ।

ਨੁੰਗੀ ਨੇ ਸਾਰੀ ਗੱਲ ਗੁਰਜੰਟ ਨੂੰ ਇਕ ਪਾਸੇ ਲਿਜਾ ਕੇ ਦੱਸ ਦਿੱਤੀ ।

ਗੁਰਜੰਟ ਹਾਜ਼ਰ ਸੀ ।

ਉਸ ਨੇ ਇਕ ਹਜ਼ਾਰ ਰੁਪਏ ਮੁਣਸ਼ੀ ਅੱਗੇ ਰੱਖ ਦਿੱਤੇ ।

- "ਬੱਸ-- !" ਮੁਣਸ਼ੀ ਹੈਰਾਨ ਸੀ । ਉਹ ਉਹਨਾਂ ਵੱਲ ਹੱਡਾਂਰੋੜੀ ਦੀ ਗਿਰਝ ਵਾਂਗ ਝਾਕਿਆ ਸੀ ।

- "ਹਜ਼ਾਰ ਨਾਲ ਤਾਂ ਮਸਾਂ ਛੱਬੀ ਦਾ ਈ ਕੇਸ ਬਣਦੈ ।" ਉਸ ਨੇ ਦੱਸਿਆ ।

ਗੁਰਜੰਟ ਨੇ ਇਕ ਹਜ਼ਾਰ ਹੋਰ ਰੱਖ ਦਿੱਤਾ ।

- "ਦੋ ਹਜ਼ਾਰ ਨਾਲ ਦਫਾ ਤਿੰਨ ਸੌ ਸੱਤ ਲੱਗਦੀ ਐ-ਜੀਹਨੂੰ ਇਗਾਦਾ ਕਤਲ ਕਹਿੰਦੇ ਐ-ਇਹ ਤਾਂ ਕਤਲ ਹੋ ਚੁੱਕੇ ਐ !" ਉਹ ਸੌਂਦੇ ਦਾ ਜਿਵੇਂ ਭਾਅ ਦੱਸ ਰਿਹਾ ਸੀ । ਸੁਲਝੇ ਕਰਾੜ ਵਾਂਗ ਉਹ ਚਿਹਰੇ ਤਾੜ ਤਾੜ ਗੱਲਾਂ ਕਰਦਾ ਸੀ ।

ਬਹੁਤਾ ਯੱਭ ਵਿਚ ਨਾ ਪੈਂਦੇ ਜੰਟੇ ਨੇ ਚੁੱਪ-ਚਾਪ ਪੰਦਰਾਂ ਸੌ ਹੋਰ ਮੁਣਸ਼ੀ ਅੱਗੇ ਰੱਖ ਦਿੱਤੇ ।

- "ਮੁਣਸ਼ੀ ਜੀ ਇਕ ਤਾਂ ਸਾਡੀ ਭੈਣ ਮਰਗੀ- ।"

- "ਭੈਣ ਮਰਗੀ ਤਾਂ ਹੱਥ ਪੈਰ ਤਾਂ ਹਿਲਾਓ ! ਸੁੱਕੇ ਸੋਹੜੇ ਨ੍ਹੀ ਜੱਟ ਬੱਝਣੇ ! ਉਹ ਤਾਂ ਸਾਡੇ ਖੁਰ ਵੱਢਦੇ ਫਿਰਦੇ ਐ-ਅਸੀਂ ਵਿਹੜੇ ਨ੍ਹੀ ਵੜਨ ਦਿੱਤੇ ।" ਮੁਣਸ਼ੀ ਉਹਨਾਂ 'ਤੇ ਅਹਿਸਾਨ ਜਤਾ ਰਿਹਾ ਸੀ । ਭਲੇ ਦਾ ਕੰਮ ਦੱਸ ਰਿਹਾ ਸੀ ।

ਪੈਸੇ ਚੁੱਕ ਕੇ ਉਸ ਨੇ ਦਰਾਜ ਵਿਚ ਰੱਖ ਲਏ ਅਤੇ ਦਰਾਜ ਨੇ ਆਪਣੀ ਆਦਤ ਮੂਜਬ ਫਿਰ "ਚੀਕੂੰ-ਚੀਕੂੰ" ਜਿਹਾ ਕੀਤਾ । ਦਰਾਜ ਹਮੇਸ਼ਾ ਮੁਣਸ਼ੀ ਨੂੰ ਗਾਲ੍ਹਾਂ ਕੱਢਦਾ ਲੱਗਦਾ ਸੀ । ਜਿਵੇਂ ਉਸ ਤੋਂ ਹਰਾਮ ਦੇ ਪੈਸਿਆਂ ਦਾ ਭਾਰ ਝੱਲਿਆ ਨਾ ਜਾਂਦਾ ਹੋਵੇ ।

- "ਸਰਦਾਰ ਦੇ ਆਉਣ ਤੱਕ ਬਾਹਰ ਬੈਠ-ਫੇਰ ਬਹਿ ਕੇ ਜੜਾਂਗੇ ਮੇਖਾਂ ।" ਮੁਣਸ਼ੀ ਨੇ ਜੰਟੇ ਨੂੰ ਕਿਹਾ ।

ਗੁਰਜੰਟ ਬਾਹਰ ਚਲਾ ਗਿਆ ।

- "ਜੇ ਕੱਟਿਆਂ ਦੀਆਂ ਕੀਤੀਆਂ ਰਹਿ ਜਾਣ-ਲੋਕ ਝੋਟਿਆਂ ਨੂੰ ਦਾਣਾ ਕਿਉਂ ਪਾਉਣ ?" ਮੁਣਸ਼ੀ ਨੇ ਨੁੰਗੀ ਨੂੰ ਆਖਿਆ ।

- "ਜੇ ਮੈਂ ਨਾ ਮੱਲੋਮੱਲੀ ਜੇਬ 'ਚੋਂ ਕਢਵਾਉਂਦਾ-ਜੱਟ ਤਾਂ ਸਿੱਧਾ ਈ ਝੁੱਗਾ ਚੱਕ ਗਿਆ ਸੀ।"
ਬੁੱਕਣ ਚੁੱਪ ਸੀ।

- "ਜੱਟ ਤਾਂ ਮੁਕਲਾਵਾ ਦੇਣੇ ਅੈਨੇ ਸੂਮ ਐਂ-ਨਲੀ ਸੁਣਕਣਗੇ ਤਾਂ ਆਬਦੇ ਕੁੱਕੜਾਂ ਨੂੰ ਈ
ਪਾਉਣਗੇ-ਲੈ ਘੁੱਟ ਪੀ ਲਈਂ ਆਥਣੇ!" ਵੀਹਾਂ ਦਾ ਨੋਟ ਦਿੰਦੇ ਮੁਣਸ਼ੀ ਨੇ ਨੁੇਰੀ ਨੂੰ ਆਖਿਆ।

ਨੁੇਰੀ ਢਿੱਲਾ ਜਿਹਾ ਪੈ ਗਿਆ। ਉਹ ਤਾਂ ਅੱਧ ਦੀ ਝਾਕ ਲਾਈ ਬੈਠਾ ਸੀ। ਪਰ ਮੁਣਸ਼ੀ ਨੇ ਤਾਂ
ਵੀਹਾਂ ਵਿਚ ਹੀ ਸਾਰ ਦਿੱਤਾ ਸੀ? ਉਸ ਨੇ ਸਿਆਣਪ ਸਮਝ ਕੇ ਫੜ ਲਏ। ਮੁਣਸ਼ੀ ਨੇ ਤਾਂ "ਤੇਰੀ
ਮਰਜ਼ੀ ਐ" ਕਹਿ ਕੇ ਫਿਰ ਰੱਖ ਲੈਣੇ ਸਨ।

- "ਸ਼ਾਇਦ ਕੱਲੁ ਕੱਲੁ ਨੂੰ?" ਸੋਚਦਿਆਂ ਨੁੇਰੀ ਨੇ ਨੋਟ ਜੇਬ ਵਿਚ ਪਾ ਲਿਆ। ਉਸ ਦੀ ਤਸੱਲੀ
ਗਾਡੂਰ ਦੇ ਹੁੱਕੇ ਦੀ ਸੁਆਹ ਵਾਂਗ ਉਡ ਗਈ ਸੀ। ਉਹ ਮੁਣਸ਼ੀ ਨੂੰ ਅੰਦਰੋਂ ਅੰਦਰੀ ਗਾਲ੍ਹਾਂ ਦੀ ਧੂ
ਵਰ੍ਹਾਈ ਜਾ ਰਿਹਾ ਸੀ। ਪਰ ਮੂੰਹੋਂ ਚੁੱਪ ਸੀ। ਅੰਦਰੋਂ ਉਹ ਸਾਗ ਵਾਲੀ ਤੌੜੀ ਦੇ ਪਾਣੀ ਵਾਂਗ ਰਿੱਝ
ਰਿਹਾ ਸੀ।

ਠਾਣੇਦਾਰ ਪਹੁੰਚ ਗਿਆ।

ਮੁਣਸ਼ੀ ਨੂੰ ਐੱਫ ਆਈ ਆਰ ਦਰਜ ਕਰਨ ਲਈ ਆਖਿਆ। ਮੁਣਸ਼ੀ ਨੇ ਐੱਫ ਆਈ ਆਰ ਦਰਜ
ਕਰਨੀ ਸ਼ੁਰੂ ਕਰ ਦਿੱਤੀ। ਐੱਫ ਆਈ ਆਰ ਗੁਰਜੰਟ ਸਿੰਘ ਦਰਜ ਕਰਵਾ ਰਿਹਾ ਸੀ।

- "ਮੈਂ ਗੁਰਜੰਟ ਸਿੰਘ ਵਲਦ ਸੁੱਚਾ ਸਿੰਘ, ਵਾਸੀ ਰਾਮਗੜ੍ਹ, ਤਹਿਸੀਲ ਬਰਨਾਲਾ, ਜ਼ਿਲ੍ਹਾ ਸੰਗਰੂਰ
ਇਤਲਾਹ ਦਿੰਦਾ ਹਾਂ ਕਿ ਮੇਰੀ ਸਕੀ ਭੈਣ ਕੁਲਵਿੰਦਰ ਕੌਰ ਦੀ ਸ਼ਾਦੀ ਤਕਰੀਬਨ ਨੌਂ ਸਾਲ ਪਹਿਲਾਂ
ਕਰਮ ਸਿੰਘ ਵਲਦ ਗੁਰਦਿੱਤ ਸਿੰਘ, ਪਿੰਡ ਮਾਣੂੰਕੇ, ਤਹਿਸੀਲ ਮੋਗਾ, ਜ਼ਿਲ੍ਹਾ ਫ਼ਰੀਦਕੋਟ ਨਾਲ ਸਿੱਖ
ਮਰਿਆਦਾ ਅਨੁਸਾਰ ਹੋਈ। ਇਹਨਾਂ ਨੌਂ ਸਾਲਾਂ ਦੌਰਾਨ ਮੇਰੀ ਭੈਣ ਕੁਲਵਿੰਦਰ ਕੌਰ ਨੇ ਤਿੰਨ ਧੀਆਂ,
ਬਬਲੀ, ਗੁੱਡੇ ਅਤੇ ਪਰਮੀਂ ਨੂੰ ਜਨਮ ਦਿੱਤਾ। ਜਿਸ 'ਤੇ ਸਾਰੇ ਘਰ ਦੇ ਹੀ ਅੰਖੇ ਰਹਿੰਦੇ ਸਨ।
ਕੁਲਵਿੰਦਰ ਕੌਰ ਦੇ ਸਹੁਰੇ ਉਸ ਨੂੰ 'ਧੀਆਂ ਜੰਮਣੀ' ਦੇ ਮਿਹਣੇ ਮਾਰਦੇ ਰਹਿੰਦੇ ਸਨ। ਜਿਸ ਕਰਕੇ
ਮੇਰੀ ਭੈਣ ਕੁਲਵਿੰਦਰ ਕੌਰ ਕਾਢੀ ਪ੍ਰੇਸ਼ਾਨ ਰਹਿੰਦੀ ਸੀ। ਘਰਦਿਆਂ ਦੀ ਚੁੱਕ 'ਤੇ, ਅਤੇ ਮੁੰਡੇ ਦੇ
ਲਾਲਚ ਵਿਚ ਕਰਮ ਸਿੰਘ ਨੇ ਹੋਰ ਸ਼ਾਦੀ ਕਰਵਾਉਣੀ ਮਿਥ ਲਈ। ਜਿਸ ਦਾ ਵੇਰਵਾ ਸਾਡੀ ਭੈਣ
ਕੁਲਵਿੰਦਰ ਨੇ ਕਈ ਵਾਰ ਸਾਡੇ ਕੋਲ ਪਾਇਆ। ਇਕ ਵਾਰ ਅਸੀਂ ਪੰਚਾਇਤ ਲਿਜਾ ਕੇ ਮਾਮਲਾ
ਸੁਲਝਾਇਆ। ਪਰ ਕਲੇਸ਼ ਉਸੀ ਤਰ੍ਹਾਂ ਹੀ ਜਾਗੀ ਰਿਹਾ। ਫਿਰ ਸਾਡੀ ਭੈਣ ਕੁਲਵਿੰਦਰ ਕੌਰ ਦੇ ਸਾਨੂੰ
ਸੁਨੇਹੋਂ ਪਹੁੰਚਣ ਲੱਗ ਪਏ ਕਿ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣ ਲੱਗ ਪਈਆਂ ਹਨ।
ਚਾਰ ਦਿਨ ਪਹਿਲਾਂ ਕੁਲਵਿੰਦਰ ਕੌਰ ਦੀ ਗੱਲ ਮੇਰੀ ਬੇਬੇ ਚੰਦ ਕੌਰ ਪਤਨੀ ਸੁੱਚਾ ਸਿੰਘ ਨਾਲ
ਟੈਲੀਫੋਨ 'ਤੇ ਹੋਈ। ਜਿਸ ਵਿਚ ਫਿਰ ਉਸ ਨੇ ਸਹੁਰੇ ਘਰ ਵੱਲੋਂ ਜਾਨੋਂ ਮਾਰਨ ਦੀਆਂ ਧਮਕੀਆਂ

ਬਾਰੇ ਦੱਸਿਆ। ਟੈਲੀਫੋਨ ਸਾਡੇ ਗੁਆਂਢੀ ਬਖਤੌਰ ਸਿੰਘ ਵਲਦ ਬੰਤਾ ਸਿੰਘ ਦੇ ਘਰੇ ਹੈ, ਜਿਸ ਕੋਲ ਸਵਰਾਜ ਟਰੈਕਟਰਾਂ ਦੀ ਏਜੰਸੀ ਹੈ। ਅਸੀਂ ਅਜੇ ਇਸ ਕਾਰਵਾਈ ਬਾਰੇ ਸੋਚ ਹੀ ਰਹੇ ਸਾਂ ਕਿ ਸਾਨੂੰ ਰਾਤ ਬੁੱਕਣ ਸਿੰਘ ਤੋਂ ਪਤਾ ਲੱਗਾ ਕਿ ਸਾਡੀ ਭੈਣ ਕੁਲਵਿੰਦਰ ਕੌਰ ਨੂੰ ਸਾਡੇ ਭਣੋਈਏ ਕਰਮ ਸਿੰਘ ਨੇ ਕੁਇੱਕਫਾਸ ਪਿਆ ਕੇ ਮਾਰ ਦਿੱਤਾ। ਜਦ ਕੁਲਵਿੰਦਰ ਕੌਰ ਦੀਆਂ ਤਿੰਨ ਨਾਬਾਲਿਗ ਬੱਚੀਆਂ ਨੇ ਰੌਲਾ ਪਾਇਆ ਤਾਂ ਭੇਦ ਖੁੱਲ੍ਹੇ ਜਾਣ ਦੇ ਡਰੋਂ ਕਰਮ ਸਿੰਘ ਨੇ ਛੋਟੀਆਂ ਬੱਚੀਆਂ, ਬਬਲੀ, ਗੁੱਡੇ ਅਤੇ ਪਰਮੀਂ ਨੂੰ ਵੀ ਜ਼ਬਰਦਸਤੀ ਕੁਇੱਕਫਾਸ ਪਿਆ ਦਿੱਤੀ। ਨਤੀਜੇ ਵਜੋਂ ਲੜਕੀਆਂ ਦੀ ਵੀ ਮੌਤ ਹੋ ਗਈ। ਇਸ ਲਈ ਅਸੀਂ ਮੁੱਖ ਦੋਸ਼ੀ ਕਰਮ ਸਿੰਘ ਨੂੰ ਹੀ ਸਮਝਦੇ ਹਾਂ ਅਤੇ ਕਾਨੂੰਨ ਅੱਗੇ ਦਰਫਾਸਤ ਕਰਦੇ ਹਾਂ ਕਿ ਦੋਸ਼ੀ ਅਤੇ ਉਸ ਦੇ ਸਮੁੱਚੇ ਪੀਵਾਰ ਨੂੰ ਸਫਤ ਤੋਂ ਸਫਤ ਸਜ਼ਾ ਦਿੱਤੀ ਜਾਵੇ!

ਦਰਫਾਸਤ ਕਰਤਾ

ਗੁਰਜੰਟ ਸਿੰਘ ।"

ਮੁਣਸ਼ੀ ਨੇ ਐੱਡ ਆਈ ਆਰ ਉਹਨਾਂ ਨੂੰ ਪੜ੍ਹ ਕੇ ਸੁਣਾਈ। ਫਿਰ ਦੁਬਾਰਾ ਪੜ੍ਹ ਕੇ ਸੁਣਾਈ। ਫਿਰ ਉਸ ਨੇ ਗੁਰਜੰਟ ਦਾ ਵੱਡਾ ਸਾਰਾ ਅੰਗੂਠਾ ਪੈਡ 'ਤੇ ਘਸਾ ਕੇ ਐੱਡ ਆਈ ਆਰ ਹੇਠ ਛਾਪ ਦਿੱਤਾ। ਪੋਸਟ ਮਾਰਟਮ ਰਿਪੋਰਟ ਐੱਡ ਆਈ ਆਰ ਦੇ ਨਾਲ ਨੱਥੀ ਕਰ ਦਿੱਤੀ ਗਈ। ਬੁੱਕਣ ਸਿੰਘ ਨੂੰ ਮੌਕੇ ਦਾ ਗਵਾਹ ਰੱਖਿਆ ਗਿਆ। ਚਸ਼ਮਦੀਦ ਗਵਾਹ ਬੁੱਕਣ ਭੱਜ ਕੇ ਬਣਿਆਂ ਸੀ। ਉਸ ਨੇ ਇਕ ਮੀਟਰ ਜਗਾਹ 'ਤੇ ਆਪਣੇ ਦਸਤਫਤ ਲਿਖੇ ਨਹੀਂ, ਵਾਹੇ ਸਨ!

- "ਆਪਣੇ ਗੁਆਂਢੀ ਬਖਤੌਰ ਨੂੰ ਹੱਥ 'ਚ ਰੱਖੋ!" ਮੁਣਸ਼ੀ ਨੇ ਹੁਕਮ ਦਿੱਤਾ, "ਲੋੜ ਪੈਣ 'ਤੇ ਪੇਸ਼ ਕਰਾਂਗੇ!"

- "ਅੱਛਾ ਜੀ।"

- "ਆਪਣੇ ਬਿਆਨ ਚੇਤੇ ਕਰੋ!"

- "ਅੱਛਾ ਜੀ।"

- "ਕਦੋਂ ਕੁ ਤੱਕ ਫੜੋਗੇ ਭਾਈ?" ਚੰਦ ਕੌਰ ਨੇ ਪੁੱਛਿਆ।

- "ਲੈ ਮਾਈ ਅੱਜ ਈ ਗੋੜਾ ਪਾਇਆ-ਪੁਲਸ ਤੋਂ ਭੱਜ ਕੇ ਬੰਦਾ ਜਾਓ ਕਿੱਥੇ ?" ਮੁਣਸੀ ਨੇ ਉਤਰ ਦੇਣ ਦੀ ਵਜਾਏ ਸੁਆਲ ਕੀਤਾ।

- "ਭਾਈ ਖਾੜਕਾਂ ਨਾਲ ਨਾ ਰਲਜੇ--- ?" ਚੰਦ ਕੌਰ ਦਾ ਅੰਦਰ ਖੁਰਦਾ ਪ੍ਰਤੀਤ ਹੋ ਰਿਹਾ ਸੀ। ਸ਼ੱਕ ਉਸ ਅੰਦਰ ਖੁੰਬ ਵਾਂਗ ਉਠ ਖੜ੍ਹੀ ਸੀ।

- "ਬਹੁ ਮਾਰਨਿਆਂ ਨੂੰ ਤਾਂ ਉਹ ਉਂਈਂ ਨੂੰ ਨਾਲ ਰਲਾਉਂਦੇ-ਸਮਾ ਦੀ ਪਾਰ ਬੁਲਾਉਂਦੇ ਐ-ਉਹਨਾਂ ਦੀਆਂ ਜੱਥੇਬੰਦੀਆਂ ਦੇ ਵੀ ਮਾਈ ਕਾਨੂੰਨ ਐਂ! ਐਵੇਂ ਨੂੰ ਉਹ ਲੱਲੀ ਛੱਲੀ ਨੂੰ ਜੱਥੇਬੰਦੀ 'ਚ ਵਾੜਦੇ-ਐਹੋ ਜੇ ਬਹੁ ਮਾਰਨਿਆਂ ਦੇ ਤਾਂ ਉਹ ਸਾਰਾ ਬਰੱਸਟ ਮਾਰਦੇ ਐ-ਸਰੀਰ ਵਿਚ ਮੋਰੀਆਂ ਕਰ ਦਿੰਦੇ ਐ, ਮੋਰੀਆਂ!" ਮੁਣਸੀ ਗਿੱਦੜਮਾਰ ਵਾਂਗ ਬਾਘੀਆਂ ਪਾ-ਪਾ ਕੇ ਦੱਸ ਰਿਹਾ ਸੀ।

- "ਫੇਰ ਤਾਂ ਭਾਈ ਚੰਗੇ ਐ ਫੇਰ !" ਚੰਦ ਕੌਰ ਬੋਲੀ। ਉਸ ਨੂੰ ਧਲਿਆਰਾ ਪਾ ਕੇ ਮੁਣਸੀ ਨੇ ਥਾਂ 'ਤੇ ਹੀ ਰੋਕ ਲਿਆ ਸੀ।

ਇਲਾਕਾ ਮਜਿਸਟਰੇਟ ਦੇ ਹਾਜ਼ਰ ਕਰਕੇ ਠਾਣੇਦਾਰ ਨੇ ਗੁਰਜੰਟ ਅਤੇ ਬੁੱਕਣ ਦੇ ਬਿਆਨ ਕਲਮਬੱਧ ਕਰਵਾ ਲਏ। ਕੁਝ ਜ਼ਰੂਰੀ ਹਦਾਇਤਾਂ ਦੇ ਕੇ ਉਸ ਨੇ ਉਹਨਾਂ ਦੇ ਰੱਸੇ ਲਾਹ ਦਿੱਤੇ।

-----ਕਾਂਡ 9 -----

ਸੁਰਜ ਦੀ ਪਹਿਲੀ ਕਿਰਨ ਨਾਲ ਹੀ ਪੁਲਸ ਮਾਣੂੰਕੀਂ ਪਹੁੰਚੀ। ਸਾਰਾ ਪਿੰਡ ਹੀ ਅਸਚਰਜ ਸੀ। ਸਾਰਾ ਠਾਣਾ ਹੀ ਉਲਰ ਕੇ ਜਿਵੇਂ ਮਾਣੂੰਕੀਂ ਢੇਰੀ ਹੋ ਗਿਆ ਸੀ। ਪੁਲਸ ਆਹਣ ਵਾਂਗ ਉਤਰ ਆਈ ਸੀ।

- "ਜਨਾਬ ਹੁਣ ਕਾਹਦੇ ਆਸਤੇ ਖੇਚਲ ਕੀਤੀ ?" ਹੱਥ ਜੋੜੀ ਚੌਂਕੀਦਾਰ ਪੁੱਛ ਰਿਹਾ ਸੀ। ਉਹ ਬਗੈਰ ਵਲ ਤੋਂ ਠਾਣੇਦਾਰ ਦੇ ਸਾਹਮਣੇ ਖੜ੍ਹਾ ਸੀ।

- "ਸਾਰਾ ਪਿੰਡ ਈ ਗੁੰਡੈ-ਜਿਹੜਾ ਨਿੱਤ ਸਾਡੀ ਭੈਣ ਦੀ---ਦੇਈ ਰੱਖਦੈ !" ਹੌਲਦਾਰ ਨੇ ਉਤਰ ਮੋਹਿਆ।

- "ਫੇਰ ਵੀ ਹਜ਼ੂਰ ? ਕੋਈ ਹੁਕਮ ਤਾਂ ਕਰੋ ?" ਚੌਂਕੀਦਾਰ ਨੂੰ ਲੱਲ ਨਹੀਂ ਲੱਗ ਰਿਹਾ ਸੀ ਕਿ ਉਹ ਕਿਸ ਨੂੰ ਬੁਲਾ ਕੇ ਲਿਆਵੇ ?

- "ਪੰਚੈਤ 'ਕੱਠੀ ਕਰੋ !" ਹੁਕਮ ਹੋ ਗਿਆ। ਮਧਰੇ ਜਿਹੇ ਕੱਦ ਦਾ ਹੌਲਦਾਰ ਮੂੰਗਰਿਆਂ ਵਰਗੀਆਂ ਮੁੱਛਾਂ ਨੂੰ ਛਾਂਟੇ ਮਾਰ ਰਿਹਾ ਸੀ। ਉਸ ਦੀ ਬਾਜ਼ ਵਰਗੀ ਨਜ਼ਰ ਸੀਤ ਕੱਢਦੀ ਸੀ।

ਹੈਰਾਨ ਜਿਹੀ ਹੋ ਕੇ ਪੰਚਾਇਤ ਇਕੱਤਰ ਹੋ ਗਈ।

- "ਦੁੱਧ ਛਕੋਂਗੇ ਹਜ਼ੂਰ ?" ਨੰਬਰਦਾਰ ਹਾਜ਼ਰ ਸੀ।

- "ਦੁੱਧ ਦੀ ਲੋੜ ਨਹੀਂ-ਬੰਦਾ ਹਾਜ਼ਰ ਕਰੋ !" ਠਾਣੇਦਾਰ ਨੇ ਕਿਹਾ।

ਨੰਬਰਦਾਰ ਚੁੱਪ ਹੋ ਗਿਆ।

- "ਬੰਦਾ, ਬੰਦੇ ਆਲੇ ਹਾਜ਼ਰ ਕਰਨ ! ਮੈਂ ਤਾਂ ਜਿੰਨੀ ਜੋਗਾ ਹਾਂ-ਸਾਹਮਣੇ ਆਂ !" ਨੰਬਰਦਾਰ ਅੰਦਰੋਂ ਸੋਚ ਰਿਹਾ ਸੀ। ਉਹ ਤਨੋਂ-ਮਨੋਂ ਨੁੰ ਬਾਪੀਆਂ ਦੇਈ ਜਾ ਰਿਹਾ ਸੀ। ਨੁੰਗੀ ਨਰ ਬੰਦਾ ਹੋ ਨਿੱਬੜਿਆ ਸੀ। ਜੋ ਇਕੱਲਾ ਹੀ ਸਾਰੇ ਪਿੰਡ ਦੀ ਪੂਛ ਚੁਕਾਈ ਫਿਰਦਾ ਸੀ।

- "ਵਾਹ ਉ਷ੇ ਨੁੰਗੀ ! ਲਾਅਤੀ ਅੱਗ-ਹੁਣ ਛੇਤੀ ਕੀਤੇ ਨ੍ਹੀ ਬੁਝਦੀ ! ਮਰਦ ਹੋਣ ਤਾਂ ਤੇਰੇ ਅਰਗੇ ! ਮਿੰਟਾਂ 'ਚ ਕਾਮਰੇਟੀ ਘੋਲਤੀ-ਨਹੀਂ ਤਾਂ ਪਤਿਆਉਰੇ ਸੜੇ ਵੇ ਜੱਟ ਰੱਬ 'ਤੇ ਹੋ ਹੋ ਕੇ ਬੁੱਕਦੇ ਸੀ-ਨਹੀਂ ਗੀਸਾਂ ਮਾਂ ਦੇ ਸ਼ੇਰ ਦੀਆਂ-- !" ਨੰਬਰਦਾਰ ਅੰਦਰੋਂ ਅੰਦਰੀ ਬਾਂਦਰ ਵਾਂਗ ਲਾਚੜਿਆ ਹੋਇਆ ਸੀ।

ਸਰਪੰਚ ਪਹੁੰਚ ਗਿਆ।

ਸਾਰੇ ਪਿੰਡ ਦੇ ਸਾਹਮਣੇ ਹੀ ਠਾਣੇਦਾਰ ਨੇ ਉਸ ਨੂੰ ਐੱਛ ਆਈ ਆਰ ਦੀ 'ਨਕਲ' ਦਿਖਾਈ। ਸਰਪੰਚ ਦੇ ਹੋਸ਼ ਉੱਡ ਗਏ। ਉਸ ਨੂੰ ਆਪਣੇ ਹੀ ਪੈਰ ਘੁਕਦੇ ਦਿਸੇ। ਪਰ ਉਹ ਸੰਭਲਿਆ।

- "ਠਾਣੇਦਾਰ ਸਾਹਬ-ਇੱਕ ਬੇਨਤੀ ਕਰਾਂ ?" ਸਰਪੰਚ ਜਿਵੇਂ ਕਿਸੇ ਪਹਾੜੂ ਉਹਲਿਓਂ ਛੂੰਘਾ ਜਿਹਾ ਬੋਲਿਆ ਸੀ।

- "ਹੁਕਮ ਕਰੋ--- !" ਠਾਣੇਦਾਰ ਸਰਪੰਚ ਨਾਲ ਮਿੱਠਾ-ਸ਼ੱਕਰ ਹੋਇਆ ਪਿਆ ਸੀ। ਜਿਵੇਂ ਸਰਪੰਚ ਉਸ ਦਾ ਬਾਪੂ ਲੱਗਦਾ ਸੀ।

- "ਪਰਚਾ ਲਿਖਿਆ ਈ ਅੈ ਜਾਂ ਕੱਟ ਵੀ ਦਿੱਤਾ ?" ਉਸ ਨੇ ਮੇਟੀ ਘੁੰਡੀ ਫੜੀ।

- "ਲਿਖਿਆ ਈ ਅੈ-ਕੱਟਿਆ ਨਹੀਂ !" ਠਾਣੇਦਾਰ ਨੇ ਸਾਫ਼ ਸਿੱਧਾ ਜਵਾਬ ਦਿੱਤਾ।

- "ਫੇਰ ਇੱਕ ਕਿਪਾ ਜਰੂਰ ਕਰੋ !"

- "ਦੱਸੋ ?"

- "ਤਿੰਨ ਸੌ ਦੋ ਨਹੀਂ-ਕੋਈ ਹੋਰ ਦੁਆ ਲਾ ਦਿਓ !" ਕਤਲਾਂ ਵਿਚ ਹੰਦਿਆ ਹੋਇਆ ਸਰਪੰਚ ਠਾਣੇਦਾਰ ਨੂੰ ਵਲੀ ਤੁਰਿਆ ਆ ਰਿਹਾ ਸੀ।

ਕਾਫੀ ਦੇਰ ਮਾਹੌਲ ਗੰਭੀਰ ਬਣਿਆ ਰਿਹਾ।

ਠਾਣੇਦਾਰ ਨੂੰ 'ਹੂੰ-ਹਾਂ' ਤੋਂ ਬਿਨਾ ਕੁਝ ਸੁੱਝ ਨਹੀਂ ਰਿਹਾ ਸੀ। ਉਸ ਨੇ ਆਪਣੇ ਲਿਸ਼ਕਦੇ ਬੂਟਾਂ 'ਤੇ ਰੂਲ ਨਾਲ ਮਿੱਟੀ ਝਾੜੀ।

- "ਹੁਣ ਦੱਸੋ ਸਾਨੂੰ ਕਿਹੜੀ ਵੀਹੀ ਕੱਢਦੇ ਐਂ ?" ਸਰਪੰਚ ਨੇ ਪੈਂਤਰੇ ਦੀ ਆਖਰੀ ਧੌਲ ਮਾਰੀ।

- "ਇਕ ਘੁੰਡੀ ਹੈ- !" ਉਸ ਨੇ ਮੰਜੇ ਦੇ ਸੇਰੂ 'ਤੇ ਰੂਲ ਖੜਕਾਇਆ।

- "ਬੋਲੋ-- ?"

- "ਦੁਆ ਤਿੰਨ ਸੌ ਦੋ ਕੱਟ ਕੇ ਤਿੰਨ ਸੌ ਛੇ ਲਾ ਦਿੰਨੇ ਐਂ-ਪਰ ਮੁਣਸੀ ਮੁਸਾਦਿਆਂ ਦਾ ਮੂੰਹ ਬੰਦ ਕਰਨਾ ਪਉ !" ਉਹ ਕੰਮ ਦੀ ਗੱਲ ਕਰਨ ਦੇ ਨਾਲ ਨਾਲ ਘੁਮਿਆਰੀ ਦੇ ਭਾਂਡੇ, ਸਰਪੰਚ ਨੂੰ ਟਣਕਾ ਕੇ ਦੇਖ ਰਿਹਾ ਸੀ।

- "ਤੁਸੀਂ ਮੂੰਹ ਬੰਦ ਕਰਨ ਦੀ ਗੱਲ ਕਰਦੇ ਓਂ-ਅਸੀਂ ਲਾ ਦਿਆਂਗੇ ਬੋਬੇ! ਪਰ ਤੁਸੀਂ ਇਹ ਤਾਂ ਦੱਸੋ ਬਈ ਦੁਆ ਤਿੰਨ ਸੌ ਛੇ ਹੁੰਦੀ ਕੀ ਬਲਾਅ ਐ ?" ਸਰਪੰਚ ਟਾਸ ਪਾਉਣ ਦੇ ਹੱਕ ਵਿਚ ਨਹੀਂ ਸੀ। ਉਹ ਸਿੱਕੇ ਦਾ ਇਕ ਪਾਸਾ ਹੀ ਦੇਖਣਾ ਚਾਹੁੰਦਾ ਸੀ। ਦੇਰ ਹਨ੍ਹੇਰ ਸੀ।

- "ਦੁਆ ਤਿੰਨ ਸੌ ਛੇ ਦਾ ਮਤਲਬ ਹੁੰਦੈ ਬਈ ਕਿਸੇ ਨੂੰ ਮਰਨ ਲਈ ਕੰਪੈਲ ਕਰਨਾ !"

- "ਕੀ ਕਰਨਾ ?"

- "ਕਿਸੇ ਨੂੰ ਤੰਗ ਕਰਕੇ ਮਰਨ ਲਈ ਮਜ਼ਬੂਰ ਕਰਨਾ !"

- "---- !"

- "ਇਸ ਤੋਂ ਵੱਧ ਸਰਪੰਚ ਸਾਹਬ ਮੈਂ ਕੁਛ ਨਹੀਂ ਕਰ ਸਕਦਾ-ਮੈਂ ਵੀ ਬਾਲ ਬੱਚੜਦਾਰ ਐਂ-ਮਜ਼ਬੂਰ ਐਂ !" ਠਾਣੇਦਾਰ ਨੇ ਦੌਨੋਂ ਹੱਥ ਚੁੱਕ ਦਿੱਤੇ। ਉਹ ਝੀਥ ਵਿਚ ਮੱਲੋਮੱਲੀ ਇੱਟ ਠੋਕੀ ਆ ਰਿਹਾ ਸੀ।

- "ਬੋਡੇ ਖਿਆਲ 'ਚ ਸਜਾ ਕਿੰਨੀ ਕੁ ਹੋ ਸਕਦੀ ਐ ?"

- "ਕੁਛ ਕਹਿ ਨਹੀਂ ਸਕਦੇ-ਪਰ ਬਗੀ ਵੀ ਹੋ ਸਕਦੈ।" ਠਾਣੇਦਾਰ ਸੱਚ ਨਾਲੋਂ ਚਲਾਕੀ ਵੱਧ ਵਰਤ ਗਿਆ ਸੀ।

- "ਫੈਰ ਜਨਾਬ! ਬੋਡੀ ਮਰਜੀ ਐ-ਪਰ ਮੁੰਡਾ ਹੈ ਬਿਲਕੁਲ ਬੇਕਸੂਰ।" ਸਰਪੰਚ ਨੇ ਆਖਰੀ ਸੱਚ ਸੁਣਾਇਆ।

- "ਗੱਲ ਕੰਨੋਂ ਕੰਨੀਂ ਬਹੁਤ ਦੂਰ ਤੱਕ ਪਹੁੰਚ ਚੁੱਕੀ ਐ-ਹੁਣ ਵੇਲਾ ਹੱਥਾਂ ਨਾ ਗੁਆਓ ਸਰਦਾਰੇ! ਬੰਦਾ ਪੇਸ਼ ਕਰ ਦਿਓ-ਮੈਂ ਦੜਾ ਤਿੰਨ ਸੌਂ ਛੇ ਤੋਂ ਵੱਧ ਨਹੀਂ ਲਾਉਂਦਾ।" ਸਰਪੰਚ ਦੇ ਛਾਂਟਿਆਂ ਤੋਂ ਬਚਦਾ ਬਚਦਾ ਠਾਣੇਦਾਰ ਫਿਰ ਵੀ ਕੰਮ ਦੀ ਗੱਲ ਕਰ ਗਿਆ।

- "ਠਾਣੇਦਾਰ ਸਾਹਬ-ਵਾਅਦਾ ਰਿਹਾ ?"

- "ਬਿਲਕੁਲ!"

ਦੋਨਾਂ ਨੇ ਹੱਥ ਮਿਲਾਏ।

ਲਾਗ-ਡਾਟ ਵਾਲਿਆਂ ਦਾ ਸੀਤ ਨਿਕਲ ਗਿਆ।

- "ਬੰਦਾ ਪੇਸ਼ ਕਦੋਂ ਕਰੋਂਗੇ?" ਠਾਣੇਦਾਰ ਨੇ ਜਾਂਦੇ ਸਰਪੰਚ ਦੀ ਜਿਵੇਂ ਪੂਛ ਫੜ ਕੇ ਪੁੱਛਿਆ ਸੀ।

- "ਕੱਲ੍ਹੁ ਨੂੰ ਈ ਲਓ ਜਨਾਬ! ਉਹਨੂੰ ਤਾਂ ਵਿਚਾਰੇ ਨੂੰ ਘਰਦਿਆਂ ਨੇ ਮੌਤਾਂ ਬਾਰੇ ਵੀ ਨੂੰ ਦੱਸਿਆ-ਪੁਲਸ ਦੀ ਅੱਖ ਤੋਂ ਬਚਾਉਣ ਵਾਸਤੇ।"

- "ਫੈਰ! ਬੰਦਾ ਪੇਸ਼ ਕਰ ਦਿਓ!"

ਪੁਲਸ ਵਿਦਾਅ ਹੋ ਗਈ।

ਗਤ ਨੂੰ ਨੁਗੀ ਅਤੇ ਨੰਬਰਦਾਰ ਪੀ ਰਹੇ ਸਨ। ਘਰ ਦੀ ਕੱਢੀ ਦਾਰੂ ਉਹਨਾਂ ਅੰਦਰ ਭੰਦਰੋਲ ਪਾਈ ਫਿਰਦੀ ਸੀ। ਨਸ਼ਾ ਖਿੜੇ ਦੇ ਬਾਵਜੂਦ ਵੀ ਉਹ ਗੰਭੀਰ ਸਨ। ਸਮੁੱਚੀ ਸੋਚ ਉਹਨਾਂ ਦੇ ਦਿਲ-ਦਿਮਾਗ 'ਤੇ ਭਾਰੂ ਸੀ। ਕੱਚੇ-ਪੱਕੇ ਜਿਹੇ ਨਸ਼ੇ ਵਿਚ ਉਹ ਦੁਖੀ ਜਿਹੇ ਨਜ਼ਰ ਆ ਰਹੇ ਸਨ।

- "ਆਪਾਂ ਤਾਂ ਕੋਈ ਕਸਰ ਨੂੰ ਛੱਡੀ ਸੀ-ਪਰ ਸਰਪੈਂਚ ਨੂੰ ਪੱਟੀ ਬੱਝਣ ਦਿੰਦਾ ਚਾਚਾ!" ਆਖਰ ਨੁਗੀ ਨੇ ਚੁੱਪ ਤੋੜੀ। ਉਸ ਦੇ ਸਬਰ ਦਾ ਪਾਣੀ ਸਿਰ ਉਪਰੋਂ ਦੀ ਵਗਣ ਲੱਗ ਪਿਆ ਸੀ।

- "ਕੀ ਕਰੀਏ-ਸਾਲੀ ਕੋਈ ਸਮਝ ਨੂੰ ਆਉਂਦੀ।" ਨੰਬਰਦਾਰ ਨੇ ਉਦਾਸੀ ਵਿਚ ਸਿਰ ਮਾਰਿਆ। ਉਹ ਵਾੜ ਵਿਚ ਫੜੇ ਬਿੱਲੇ ਵਾਂਗ ਝਾਕ ਰਿਹਾ ਸੀ। ਉਸ ਦੇ ਖੁਸ਼ਕ ਜਿਹੇ ਚਿਹਰੇ ਤੋਂ ਸਿੱਕਰੀ ਦੇ ਲਿਉੜ ਛਿੱਗ ਰਹੇ ਸਨ।

- "ਚਾਚਾ, ਹੋਰ ਸਭ ਕੁਛ ਤਾਂ ਰਿਹਾ ਇਕ ਪਾਸੇ-ਜੇ ਜੱਟ ਬਗੀ ਹੋ ਗਿਆ ਤਾਂ ਆਪਣੇ ਆਲਾ ਘੋਰਾ ਜ਼ਰੂਰ ਚਿੱਤ ਕਰਨਗੇ।" ਨੁੰਗੀ ਅੰਦਰੋਂ ਮੌਕੋ-ਮੌਕ ਹੋਇਆ ਪਿਆ ਸੀ। ਉਸ ਦਾ ਸਰੀਰ 'ਟੱਸ' ਨਹੀਂ ਫੜਦਾ ਸੀ।

- "ਤੂੰ 'ਦਾਸ ਕਿਉਂ ਹੁੰਨੈਂ? ਚਾਰ ਮਾਰਾਂਗੇ ਲਫੜੇ ਸਾਲਿਆਂ ਦੇ-ਕੀ ਉਹ ਸਾਹਣ ਐਂ?" ਨੰਬਰਦਾਰ ਨੁੰਗੀ ਦਾ ਦਿਲ ਧਰਾ ਰਿਹਾ ਸੀ।

- "---- |"

- "ਜਿੰਨਾਂ ਚਿੱਤ ਹੌਲਾ ਕਰੇਂਗਾ-ਉਨੇ ਈ ਉਹ ਗਲ 'ਤੇ ਚੜ੍ਹਨਗੇ-ਡਰੇ ਆਦਮੀ ਨੂੰ ਕੁੱਤਾ ਬਾਹਲੇ ਹੱਲੇ ਕਰ ਕਰ ਪੈਂਦੇ-ਆਕੜ ਕੇ ਖੜ੍ਹਜਾ-ਜਮਾਂ ਈ ਨੂੰ ਵੱਡਦਾ।" ਨੰਬਰਦਾਰ ਨੇ ਦਲੀਲ ਦੇ ਕੇ ਉਸ ਦਾ ਦਿਲ ਟਿਕਾਣੇ ਲਿਆਉਣ ਦੀ ਕੋਸ਼ਿਸ਼ ਕੀਤੀ।

- "ਜੇ ਕਰਮਾਂ ਬਗੀ ਹੋ ਗਿਆ-ਫੇਰ ਕੀ ਕਰਾਂਗੇ?"

- "ਤੂੰ ਕਿਉਂ ਬਾਧੂ ਨੀਕਰ ਲਬੜੀ ਜਾਨੈਂ? ਬਾਹਲਾ ਗਿਆ ਅਸਲਾ ਉਸਲਾ ਪੁਆ ਦਿਆਂਗੇ ਸਾਲਿਆਂ 'ਤੇ!"

- "ਚਾਚਾ ਮੈਂ ਤਾਂ ਬਾਹਲਾ ਈ ਕਲੋਟਾ ਫਸ ਗਿਆ-ਹੁਣ ਤਾਂ ਸੱਪ ਦੇ ਮੂੰਹ ਕੋਹੜ ਕਿਰਲੀ ਆਈ ਵੀ ਐ-ਜੇ ਖਾਂਦੇ ਕੋਹੜੀ-ਛੱਡਦੇ ਕਲੰਕੀ!" ਨੁੰਗੀ ਨੂੰ ਚਾਰ-ਚੁਫੇਰੇ ਹਨ੍ਹੇਰ ਹੀ ਨਜ਼ਰ ਆ ਰਿਹਾ ਸੀ।

- "ਫਿੱਟੇ ਮੂੰਹ ਭੈਣ ਦੇ ਮੁੰਡਿਆਂ ਈ ਯਾਵਾ! ਜਿੱਦੇਂ ਜੰਮਿਆਂ ਹੋਉ ਬੁੜ੍ਹੀ ਡੰਡ ਬੈਠਕਾਂ ਕੱਢਦੀ ਫਿਰਦੀ ਹੋਉ-ਮੇਰੇ ਬੁੱਕਣ ਸਿਉਂ ਜੰਮਿਐਂ! ਤੇ ਬੁੱਕਣ ਸਿਉਂ ਬਣਿਆ ਬੈਠੇ ਬੋਂਡੀ।" ਨੰਬਰਦਾਰ ਨੇ ਨੁੰਗੀ 'ਤੇ ਨੱਕ ਚੜ੍ਹਾਇਆ। ਜਿਵੇਂ ਉਹ ਉਸ ਨੂੰ ਬੰਦਾ ਹੀ ਨਹੀਂ ਸਮਝ ਰਿਹਾ ਸੀ।

- "ਗੱਲ ਸੁਣ ਉਏ ਜਨਾਨਿਆਂ! ਹੁਣ ਤਾਂ ਗੌਰਮਿੰਟ ਦੇ ਐਡੇ ਐਡੇ ਕਾਨੂੰਨ ਐਂ-ਬੰਦਾ ਭਾਲਿਆ ਨਾ ਬਿਆਵੇ।"

ਬੁੱਕਣ ਸੁਣ ਰਿਹਾ ਸੀ।

- "ਹੁਣ ਤਾਂ ਮਾੜੀ ਜੀ ਪੁਲਸ ਦੇ ਕੰਨ 'ਚ ਫੂਕ ਮਾਰ ਬਈ ਇਹਨਾਂ ਕੋਲੇ ਅੱਤਬਾਦੀ ਆਉਂਦੇ ਐ-ਲੈ ਟਾਡਾ ਅਧੀਨ ਸਿੱਧਾ ਅੰਦਰ ਕੀਤਾ-ਜਦੋਂ ਬੰਦਾ ਟਾਡਾ ਅਧੀਨ ਗਿਫਦਾਰ ਹੋ ਗਿਆ ਤਾਂ ਸਿੱਧਾ ਧਰਮਰਾਜ ਮੂਹਰੇ ਈ ਜਾ ਕੇ ਅੱਖਾਂ ਖੋਲ੍ਹਦੇ-ਏਥੇ ਕਹਿੰਦੀ ਰੁੜ੍ਹ ਗਏ ਕਲਗੀਆਂ ਵਾਲੇ ਰੋਂਦੀ ਐ ਕਾਲੇ ਚੰਮ ਨੂੰ-ਅਗਲਿਆਂ ਨੇ ਵਕੀਲ ਗੁੰਮ ਕਰਤੇ-ਤੂੰ ਇਹਨਾਂ ਕਛਨੀਆਂ 'ਚ ਮੂਤਣ ਆਲਿਆਂ ਦੀ ਗੱਲ ਕਰਦੇਂ?" ਨੰਬਰਦਾਰ ਕੌੜੇ ਵਾਂਗ ਬੁੱਕਿਆ ਸੀ।

- "---- |"

- "ਗਾਧੇ ਨੂੰ ਦਿੰਦੇ ਸੀ ਨੂਣ ਕਹਿੰਦਾ ਮੇਰੇ ਕੰਨ ਪਾੜਦੇ ਐ-ਮੈਂ ਤੇਰੇ ਨਾਲ ਗੱਲ ਕਰਦੈਂ-ਹੁੰਗਾਰਾ ਤਾਂ
ਭਰ-ਘੁੱਗੂ ਈ ਹੋ ਗਿਐਂ!"

- "ਦੇਖ ਲੈ ਚਾਚਾ |"

- "ਕਹਿੰਦੇ ਐ ਕਿਸੇ ਨੇ ਝੋਟੇ ਨੂੰ ਪੁੱਛਿਆ ਸੀ-ਅਥੇ ਬੜੁਕ ਮਾਰਦੈਂ? ਕਹਿੰਦਾ ਮੈਂ ਸਾਹਨ ਐ-ਤੇ ਫੇਰ
ਕਹਿੰਦਾ ਮੌਕ ਮਾਰਦੈਂ? ਕਹਿੰਦਾ ਅਥੇ ਬਾਣੀਆਂ ਦਾ ਡੱਡਿਆ ਹੋਇਐ-ਮਰਦ ਬਣ ਮਰਦ! ਤੀਮੀਆਂ
ਆਲੀ ਗੱਲ ਨਾ ਕਰ-ਨਾਲੇ ਟੰਗਾਂ ਚੁਕਾਈ ਜਾਣੀਆਂ ਤੇ ਨਾਲੇ ਰੋਅਬ ਰੱਖਣਾ-ਜੇ ਆਕੜ ਕੇ
ਘੁਲਾੜੀ 'ਚ ਹੱਥ ਦੇ ਦੇਈਏ-ਫੇਰ 'ਸੀ' ਨਾ ਕਰੀਏ-ਜੇ ਉਖਲੀ 'ਚ ਸਿਰ ਦੇ ਈ ਦਿੱਤਾ ਤਾਂ ਹੁਣ
ਸੱਟਾਂ ਤੋਂ ਨਾ ਡਰ!" ਨੰਬਰਦਾਰ ਨੇ ਨੁੰਗੀ ਨੂੰ ਬਾਪੀ ਦਿੱਤੀ।

ਨੁੰਗੀ ਨੇ ਕੁਝ ਕੁ ਜਲਾਲ ਫੜਿਆ।

- "ਉਏ ਧੱਤੂਆ ਬੋਤਲ ਲਿਆ!" ਨੰਬਰਦਾਰ ਨੇ ਆਪਣੇ ਸੀਰੀ ਨੂੰ ਆਖਿਆ। ਧੱਤੂ ਬੋਤਲ ਲਿਆ ਕੇ
ਰੱਖ ਗਿਆ। ਗੰਗਾ ਜਲ ਵਰਗੀ ਘਰ ਦੀ ਕੱਢੀ ਦਾਰੂ ਆਪਣੀ ਮਿਸਾਲ ਆਪ ਸੀ। ਸੌਲੁਂ ਬੋਤਲਾਂ
ਵਿਚੋਂ ਧੱਤੂ ਨੇ ਦੁਬਾਰਾ ਕੱਢ ਕੇ ਚਾਰ ਬੋਤਲਾਂ ਬਣਾਈਆਂ ਸਨ। ਦਾਰੂ ਨਿਰੀ ਲਾਟ ਵਰਗੀ ਸੀ।

- "ਭਤੀਜ! ਫਿਕਰ ਕਾਹਦਾ ਕਰਦੈਂ? ਲੈ ਪੀ!" ਨੰਬਰਦਾਰ ਨੇ ਖੱਦਰ ਦਾ ਗਿਲਾਸ ਕੰਗਣੀਂ ਤੱਕ ਭਰ
ਕੇ ਨੁੰਗੀ ਨੂੰ ਦਿੱਤਾ। ਨੁੰਗੀ ਇੱਕੋ ਸੜਾਕੇ ਨਾਲ ਸੂਤ ਗਿਆ। ਉਸ ਨੇ ਧੜਧੜੀ ਲੈ ਕੇ ਸਾਗ ਦਾ
ਚਮਚਾ ਮੂੰਹ ਵਿਚ ਪਾਇਆ।

- "ਜਿੰਨ੍ਹਾਂ ਨੇ ਸੁੱਖਣਾਂ ਸੁਆਈਐ-ਓਸ ਕੰਮ ਨੂੰ ਬਾਂ ਪਹਿਲਾਂ ਰੱਖਿਐ! ਲੈ ਤੇਹਰਵੇਂ ਰਤਨ ਦੀ ਕਸਮ
ਐ-ਜਿੱਥੇ ਮਰਜ਼ੀ ਐ ਝੋਕ ਦੇਈਂ!"

- "ਚਾਚਾ ਮੈਂ ਮਾਰ ਖਾਨੈਂ ਨਾਂਅਵੇਂ ਛਾਂਅਵੇਂ ਅੱਲੋਂ-ਹੋਰ ਮੈਂ ਕਾਹਨੂੰ-।" ਨੁੰਗੀ ਨੂੰ ਆਰਬਿਕ ਹਾਲਤ
ਲਈ ਬੈਠੀ ਸੀ।

- "ਤੇ ਮੈਂ ਮਰ ਗਿਆ? ਜਦੋਂ ਕਹੋਂ ਕਿੱਲਾ ਫੁੱਕ ਦਿਆਂਗੇ! ਹਰਾਮਦਾ ਹੋਵੇ ਜਿਹੜਾ ਝੂਠ ਬੋਲੇ-ਹੋਰ
ਦੱਸ?" ਨੰਬਰਦਾਰ ਨੇ ਉਸ ਦੇ ਚਿਹਰੇ ਦਾ ਨਿਰਨਾ ਲਿਆ।

ਜਿਵੇਂ ਬੇਸੁਰਤ, ਫੱਟੜ ਸੱਪ ਦੇ ਸਿਰ ਉਤੇ ਕਿਸੇ ਨੇ ਅੱਕ ਚੋਅ ਦਿੱਤਾ ਸੀ। ਨੁੰਗੀ ਨੇ ਇਕ ਤਰ੍ਹਾਂ
ਨਾਲ ਛਣ ਚੁੱਕਿਆ। ਉਸ ਦੇ ਦਿਲ ਨੇ ਕੋਈ ਹਾਮੀਂ ਭਰੀ ਸੀ। ਉਸ ਨੇ ਸਾਹਮਣੇ ਬੈਠੇ ਚਾਚੇ
ਨੰਬਰਦਾਰ ਵੱਲ ਤੱਕਿਆ। ਘਰਾਂ 'ਚੋਂ ਲੱਗਦਾ ਚਾਚਾ ਉਸ ਸਾਹਮਣੇ ਗੰਧਾਲੇ ਵਾਂਗ ਗੱਡਿਆ ਬੈਠਾ

ਸੀ। ਦਾਰੂ ਦੇ ਨਸ਼ੇ ਨੇ ਜਿਵੇਂ ਨੁੰਗੀ ਨੂੰ ਲਾਹਣਤ ਪਾਈ। ਉਹ ਤਾਂ ਚਾਚੇ 'ਤੇ ਐਵੇਂ ਹੀ ਸ਼ੱਕ ਕਰੀ ਜਾ ਰਿਹਾ ਸੀ ?

- "ਚਾਅਚਾ---!" ਨੁੰਗੀ ਨੇ ਚਾਚੇ ਗਲ ਲੱਗ ਕੇ ਧਾਹ ਮਾਰੀ।

- "ਤੇਰੀ ਖਾਤਰ ਮੈਂ ਫਾਕੜਾਂ ਹੋਜਾਂ-ਤੂੰ ਗੱਲਾਂ ਕਿਹੜੀਆਂ ਕਰਦੇਂ? ਮੌਜਾਂ ਕਰ-ਬੁੱਲੇ ਲੁੱਟ-ਉਹਦੀ ਮਾਂ ਦੀ---ਜਿਹੜਾ ਆਪਣਾ ਮੂਤ ਵੀ ਉਲੰਘ ਜਾਏ!" ਰੋਂਦੇ ਨੁੰਗੀ ਨੂੰ ਨੰਬਰਦਾਰ ਥਾਪੜੀ ਜਾ ਰਿਹਾ ਸੀ।

- "ਚਾਚਾ! ਜੇ ਤੂੰ ਮੇਰੀ ਪਿੱਠ 'ਤੇ ਰਹੋ-ਮੈਂ ਤਾਂ ਸਾਰਾ ਪਿੰਡ ਫਨਾਂਹ ਕਰ ਦਿਆਂ!" ਦੂਜੀ ਬੋਤਲ ਦੇ ਹਾੜੇ ਨੁੰਗੀ ਨੂੰ ਭੂਚਾਲ ਵਾਂਗ ਚੜ੍ਹੇ ਸਨ।

- "ਮਰਦਾਂ ਦਾ ਬਚਨ ਐਂ-ਜਿਹੜਾ ਪਿੱਛੇ ਹਟੇ-ਆਪਣੀ ਭੈਣ ਨਾਲ ਮਾੜਾ ਕਰੋ।" ਨੰਬਰਦਾਰ ਨੁੰਗੀ ਨੂੰ ਸਿਆਸੀ ਨਿਆਣੇ ਮਾਰ-ਮਾਰ ਸੁੱਟ ਰਿਹਾ ਸੀ।

- "ਉ਷ੇ ਧੱਤੂਆ! ਸਾਡੇ ਭਤੀਜ ਆਸਤੇ ਮੰਜਾ ਵਿਛਾਅ!"

ਧੱਤੂ ਨੇ ਮੰਜਾ ਵਿਛਾਅ ਦਿੱਤਾ।

ਅਲਕ ਵਹਿੜਕੇ ਵਾਂਗ ਝੂਲਦੇ ਨੁੰਗੀ ਨੂੰ ਮੰਜੇ ਉਪਰ ਲਿਟਾ ਦਿੱਤਾ। ਉਸ ਦੇ ਨੱਕ ਵਿਚੋਂ ਘੁਰਾੜ੍ਹਿਆਂ ਦੀ ਨਹੀਂ, ਜਿਵੇਂ ਭੜਕਿਆਂ ਦੀ ਅਵਾਜ਼ ਆ ਰਹੀ ਸੀ!

ਕਮਰੇ ਅੰਦਰ ਦਾਰੂ ਦੀ ਬੂਆ ਫੈਲੀ ਹੋਈ ਸੀ।

ਨੰਬਰਦਾਰ ਰੋਟੀ ਖਾ ਕੇ ਕੋਠੇ ਉਤੇ ਪੈ ਗਿਆ।

ਧੱਤੂ ਨੁੰਗੀ ਸਿਰਹਾਣੇ ਪਾਣੀ ਰੱਖ ਗਿਆ।

- "ਤੂੰ ਜਿਹੜੇ ਤਾਣੇ ਬੁਣਦਾ ਫਿਰਦੈ-ਕੁਛ ਨ੍ਹੀ ਮਿਲਣਾ ਇਹਦੇ 'ਚੋ-ਬਦਨਾਮੀ ਈ ਬਦਨਾਮੀ ਐਂ ਨੰਬਰਦਾਰਾ!" ਨੰਬਰਦਾਰ ਦੀ ਘਰਵਾਲੀ ਚਿੰਤ ਕੌਰ ਨੇ ਸ਼ਰਾਬੀ ਨੰਬਰਦਾਰ ਨੂੰ ਸਮਝਾਇਆ।

- "ਬੰਦਿਆਂ ਦੀ ਗੱਲ 'ਚ ਬੁੜੀਆਂ ਦਾ ਬੋਲਣ ਦਾ ਕੋਈ ਕੰਮ ਨ੍ਹੀ-ਤੂੰ ਆਬਦਾ ਮੂੰਹ ਬੰਦ ਰੱਖਿਆ ਕਰ!" ਨੰਬਰਦਾਰ ਪਹਿਲੇ ਝਟਕੇ ਹੀ ਚਿਮਟੇ ਨਾਲੋਂ ਸੁਆਹ ਝਾੜਣ ਦਾ ਆਦੀ ਸੀ।

- "ਕੋਲਿਆਂ ਦੀ ਦਲਾਲੀ 'ਚ ਕਿਸੇ ਨੇ ਸ਼ਾਬਾਸ਼ੇ ਨਹੀਂ ਲਈ-ਆਖਰ ਮੂੰਹ ਈ ਕਾਲਾ ਹੁੰਦੈ ਨੰਬਰਦਾਰਾ!" ਉਹ ਬੜੀ ਹੌਲੀ ਹੌਲੀ ਬੋਲ ਰਹੀ ਸੀ। ਇੰਜ ਜਾਪ ਰਿਹਾ ਸੀ ਕਿ ਉਹ ਕਾਫ਼ੀ ਚਿਰ ਤੋਂ ਨੰਬਰਦਾਰ ਦੀ ਉਡੀਕ ਵਿਚ ਸੀ।

- "ਬਿੱਲੀਆਂ ਸੰਨ੍ਹ ਬਾਂਦਰ ਆਇਐ-ਖਾ ਲੈਣ ਦੇ ਬੁਰਕੀ ਮੈਨੂੰ ਵੀ।" ਨੰਬਰਦਾਰ ਸ਼ਰਾਬੀ ਹੋਣ ਦੇ ਬਾਵਜੂਦ ਵੀ ਸੰਭਲ ਕੇ ਗੱਲ ਕਰ ਰਿਹਾ ਸੀ। ਉਸ ਨੇ ਪਾਸਾ ਮਾਰਿਆ, ਮੰਜੇ ਦੀਆਂ ਚੂਲਾਂ ਨੇ ਦੁਹਾਈ ਮਚਾ ਦਿੱਤੀ।

- "ਸੱਪ ਨੂੰ ਸੱਪ ਲੜੇ ਤੇ ਵਿਹੁ ਕੀਹਨੂੰ ਚੜ੍ਹੇ ? ਇਹ ਤਾਂ ਘਰ ਦਾ ਘਰ ਐ-ਕੱਲ੍ਹ ਨੂੰ ਇਕ ਹੋ ਜਾਣਗੇ-ਤੂੰ ਤਾਂ ਜੁਆਕਾਂ ਦੀ ਦੁਸ਼ਮਣੀ ਪੁਆ ਦੇਵੇਂਗਾ-ਨਾ ਜੁਆਕਾਂ ਨੂੰ ਬਲਦੀ ਦੇ ਬੂਬੇ ਦੇਹ ! ਅਖੀਰ ਗੁਆਂਢੀਆਂ ਦੀ ਅੱਗ ਆਬਦੇ ਘਰ ਨੂੰ ਪੈਂਦੀ ਐ।" ਉਹ ਗੱਲਾਂ ਨੂੰ ਰੇਤ ਕੇ ਧਾਰ ਦੇ ਰਹੀ ਸੀ।

- "ਤੂੰ ਮੈਥੋਂ ਬਾਹਲੀ ਸਿਆਣੀ ਐ ? ਕੁੜੀ ਦੇਣੇ ਜੱਟ ਮੇਰਾ ਬਿੱਘਾ ਦੱਬੀ ਬੈਠੇ ਐ-ਮੇਰੀ ਹਿੱਕ 'ਤੇ ਨਿੱਤ ਸੱਪ ਲਿਟਦੈ-ਹੁਣ ਜਾੜ੍ਹ ਹੇਠ ਆਏ ਵੇ ਵੀ ਸੁੱਕੇ ਛੱਡ ਦਿਆਂ ?" ਉਹ ਚਿੰਤ ਕੌਰ ਨੂੰ ਦੱਬਵੇਂ ਦਬਕੇ ਮਾਰ ਰਿਹਾ ਸੀ।

- "ਵੇ ਅੱਗ ਲੱਗਾਵਿਆ ! ਬਿੱਘੇ ਤਾਂ ਹੱਥਾਂ ਦੀ ਮੈਲ ਐ ! ਆਬਦੇ ਘਰੇ ਮੱਚੀ ਬਸੰਤਰ ਹਰ ਇਕ ਨੂੰ ਕੇੜਾ ਚਾੜ੍ਹਦੀ ਐ-ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ-ਝੱਗਾ ਚੁੱਕਿਆਂ ਆਬਦਾ ਛਿੱਡ ਈ ਨੰਗਾ ਹੁੰਦੈ ! ਹਾੜ੍ਹੇ ਰੱਬ ਦੇ ਵਾਸਤੇ ! ਹੱਟ ਜਾਹ ਘਤਿੱਤਾਂ ਕਰਨੋਂ ! ਸਿਆਣਾ ਬਿਆਣੈ-ਧੌਲੇ ਮੂੰਹ 'ਤੇ ਐ-ਇੱਜਤ ਆਬਦੀ ਆਬਦੇ ਹੱਥ ਹੁੰਦੀ ਐ-ਜੇ ਕਿਸੇ ਨਾਲ ਚੰਗੀ ਨਹੀਂ ਤਾਂ ਮਾੜੀ ਤਾਂ ਨਾ ਕਰ !"

- "ਤੈਥੋਂ ਹੁਣ ਪਈਦਾ ਨੂੰ ਕੁੱਤੀਏ ? ਮੈਂ ਮਾਰ ਮਾਰ ਜਾਭਾਂ ਭੰਨਦੂੰ !" ਨੰਬਰਦਾਰ ਨੇ ਗੁੱਝਾ ਘੂਰਿਆ। ਉਹ ਨਹੀਂ ਚਾਹੁੰਦਾ ਸੀ ਕਿ ਗੁਆਂਢੀਆਂ ਨੂੰ ਤਮਾਸ਼ਾ ਦਿਖਾਇਆ ਜਾਵੇ। ਪਰ ਅੰਦਰੋਂ ਉਹ ਜ਼ਰੂਰ ਬਿੜਕ ਗਿਆ ਸੀ। ਉਸ ਦੇ ਗੁੰਮ ਹੋਸ਼ਾਂ ਨੂੰ ਤੁਣਕਾ ਵੱਜਿਆ ਸੀ। ਚਿੰਤ ਕੌਰ ਦੀਆਂ ਕਹੀਆਂ ਠੋਸ ਗੱਲਾਂ ਉਸ ਦੇ ਦਿਲ 'ਤੇ ਅਸਮਾਨੋਂ ਟੁੱਟੇ ਤਾਰੇ ਵਾਂਗ ਲੀਕ ਪਾ ਗਈਆਂ ਸਨ।

ਚਿੰਤ ਕੌਰ ਵਾਕਿਆ ਹੀ ਚਿੰਤਾ ਦੀ ਚਿਫਾ ਵਾਂਗ ਧੁਖ ਰਹੀ ਸੀ। ਕਿਸੇ ਕਲੇਸ਼ ਦਾ ਡਰ ਉਸ ਅੰਦਰ ਵਰਮੇਂ ਵਾਂਗ ਸੱਲ ਮਾਰ ਰਿਹਾ ਸੀ। ਕੋਈ ਘੁਣ ਉਸ ਨੂੰ ਅੰਦਰੇ ਅੰਦਰ ਖਾ ਰਿਹਾ ਸੀ। ਦੋ ਜੁਆਨ ਪੁੱਤਾਂ ਦੀ ਪੂੰਜੀ ਉਸ ਨੂੰ ਖੁਰਦੀ ਖੁਰਦੀ ਪ੍ਰਤੀਤ ਹੋ ਰਹੀ ਸੀ। ਅਜੋਕੇ ਸਮੇਂ ਦੇ ਕਾਲੇ ਕਾਨੂੰਨਾਂ ਬਾਰੇ ਸੁਣ, ਸੋਚ ਕੇ ਉਹ ਧੁਰ ਅੰਦਰੋਂ ਕੰਬ ਕੇ ਰਹਿ ਜਾਂਦੀ। ਅੱਜ ਕੱਲ੍ਹ ਤਾਂ ਸਿੱਖਾਂ ਦੇ ਮੁੰਡੇ ਆਟੇ ਦੇ ਦੀਵੇ ਵਾਂਗ ਸਨ। ਅੰਦਰੋਂ ਚੂਹਿਆਂ ਦਾ ਅਤੇ ਬਾਹਰੋਂ ਕਾਵਾਂ ਦਾ ਡਰ ਸੀ। ਕੀ ਕਿਸੇ ਸ਼ਰੀਕ ਦਾ ਮੂੰਹ ਫੜ ਲੈਣਾ ਸੀ ? ਅਗਲੇ ਨੇ ਠਾਣੇ ਜਾ ਕੇ ਜ਼ਬਾਨ ਹੀ ਹਿਲਾ ਦੇਣੀਂ ਸੀ ਬਈ ਇਹਦੇ ਅੱਤਿਵਾਦੀਆਂ ਨਾਲ ਸਬੰਧ ਐ ! ਸੋਚਦੀ ਸੋਚਦੀ ਚਿੰਤ ਕੌਰ ਪੁਰਾਣੇ ਖਣਾਂ ਵਾਂਗ ਅੰਦਰੋਂ ਅੰਦਰੀ ਕਿਰਦੀ ਰਹਿੰਦੀ।

- "ਹੋ ਵਾਖਰੂ-- !" ਬਲਦੀ ਚਿਤਾ ਵਾਂਗ ਹਾਉਕਾ ਲੈ ਕੇ ਚਿੰਤੀ ਨੇ ਪਾਸਾ ਪਰਤਿਆ। ਉਸ ਨੂੰ ਨੀਂਦ ਨਹੀਂ ਆ ਰਹੀ ਸੀ। ਉਹ ਘੁੰਮਦੀਆਂ ਖਿੱਤੀਆਂ ਵੱਲ ਬੜੇ ਗਹੁ ਨਾਲ ਤੱਕ ਰਹੀ ਸੀ। ਫਿਰ ਇਕ ਤਾਰਾ ਲੀਕ ਪਾਉਂਦਾ ਟੁੱਟਿਆ। ਚਿੰਤੀ ਨੇ ਬੁੱਕ ਕੇ "ਵਾਹਿਗੁਰੂ" ਕਿਹਾ। ਜਦੋਂ ਕੋਈ ਤਾਰਾ ਟੁੱਟਦੇ

ਤਾਂ ਕੋਈ ਮਰਦੈ। ਉਹ ਆਪਣੀ ਦਾਦੀ ਤੋਂ ਸੁਣਿਆ ਕਰਦੀ ਸੀ। ਹੁਣ ਜਿਵੇਂ ਮੁੰਡੇ ਮਰਦੇ ਐ, ਇਉਂ ਤਾਂ ਹੁਣ ਤੱਕ ਅੱਧਾ ਅਸਮਾਨ ਖਾਲੀ ਹੋਇਆ ਹੁੰਦਾ! ਉਸ ਨੂੰ ਆਪਣੀ ਦਾਦੀ ਦੀ ਗੱਲ 'ਤੇ ਯਕੀਨ ਨਹੀਂ ਆ ਰਿਹਾ ਸੀ। ਜਿਵੇਂ ਦਾਦੀ ਝੂਠ ਬੋਲਦੀ ਰਹੀ ਸੀ। ਫਿਰ ਪਤਾ ਨਹੀਂ ਕਦੋਂ ਚਿੰਤ ਕੌਰ ਨੂੰ ਨੀਂਦ ਨੇ ਘੇਰ ਲਿਆ। ਬਰਾਬਰ ਪਏ ਨੰਬਰਦਾਰ ਦੇ ਘੁਰਾੜੇ ਘਰਾਟ ਵਾਂਗ ਚੱਲ ਰਹੇ ਸਨ।

----- ਕਾਂਡ ਦਸਵਾਂ -----

ਪੰਜਾਬ ਰੋਡਵੇਜ਼ ਦੀ ਪਹਿਲੀ ਬੱਸ ਤੋਂ ਕਰਮਾਂ ਉਤਰਿਆ।

ਉਸ ਨੇ ਪੂਰੀਆਂ ਨਾਸਾਂ ਖੋਲ੍ਹ ਕੇ ਸਾਹ ਲਿਆ ਸੀ। ਪਿੰਡ ਦੀ ਮਿੱਟੀ ਦੀ ਮਹਿਕ ਉਸ ਨੂੰ ਚੰਦਨ ਦੀ ਮਹਿਕ ਵਰਗੀ ਜਾਪੀ ਸੀ। ਤਰੇਲ ਨਾਲ ਭਿੱਜੀ ਮਿੱਟੀ ਜਿਵੇਂ ਕਿਸੇ ਸ਼ੁਕਰਾਨੇ ਵਿਚ ਅਡੋਲ ਪਈ ਸੀ। ਉਸ ਨੇ ਅਗਵਾੜੀ ਭੰਨੀ। ਆਸਾ ਪਾਸਾ ਮੋਹ ਨਾਲ ਤੱਕਿਆ। ਉਸ ਦਾ ਦਿਲ ਹਾਮੀਂ ਭਰ ਗਿਆ ਕਿ ਇਹ ਉਸੀ ਦਾ ਹੀ ਪਿੰਡ ਸੀ।

ਅੱਡੇ ਤੋਂ ਸਿੱਧਾ ਉਹ ਸੜਕ ਪੈ ਗਿਆ। ਉਸ ਕੋਲ ਦੀ ਇਕ ਟਰੱਕ ਚੰਘਆੜਦਾ ਲੰਘਿਆ। ਐਵੇਂ ਨਹੀਂ ਲੋਕ ਗਾਊਂਦੇ, "ਜੀ ਟੀ ਰੋਡ 'ਤੇ ਦੁਹਾਈਆਂ ਪਾਵੇ-ਨੀ ਯਾਰਾਂ ਦਾ ਟਰੱਕ ਬੱਲੀਏ---!" ਉਹ ਅੰਦਰੋਂ ਅੰਦਰੀ ਹੱਸ ਪਿਆ। ਟਰੱਕ ਨਹੀਂ ਜਿਵੇਂ ਉਸ ਕੋਲ ਦੀ ਕੋਈ ਜੰਗਲੀ ਹਾਬੀ ਗੁਜ਼ਰਿਆ ਸੀ।

ਕਰਮਾਂ ਲੁਧਿਆਣੇ ਪਟੇ, ਕਮਾਨੀਆਂ ਦਾ ਕੰਮ ਕਰਦਾ ਸੀ। ਦਸਾਂ ਨਹੁੰਾਂ ਦੀ ਕਿਰਤ ਕਮਾਈ ਕਰਨ ਵਾਲਾ ਕਰਮਾਂ ਸਿੱਧਾ ਸਾਧੂ ਬੰਦਾ ਸੀ। ਸਰੀਰ ਦਾ ਮਾੜਚੂ ਜਿਹਾ ਹੋਣ ਕਰਕੇ ਉਹ ਖੇਤੀਬਾੜੀ ਦੇ ਡਰੋਂ ਲੁਧਿਆਣੇ ਆਪਣਾ ਬਾਹਵਾ ਕੰਮ ਤੋਰ ਕੇ ਬੈਠ ਗਿਆ ਸੀ।

ਸਵੇਰੇ ਸਵੇਰੇ ਲੋਕ ਜੰਗਲ ਪਾਣੀ ਲਈ ਨਿਕਲ ਤੁਰੇ ਸਨ। ਜਾਨਵਰ ਚਹਿਕ ਰਹੇ ਸਨ। ਚੜ੍ਹਦੇ ਸੂਰਜ ਦੀ ਲਾਲੀ ਧਰਤੀ 'ਤੇ ਰੋਸ਼ਨੀ ਬਣ ਛੁੱਲ੍ਹ ਪਈ ਸੀ। ਘਾਹ 'ਤੇ ਪਈ ਤਰੇਲ ਦੇ ਤੁਧਕੇ ਕਿਸੇ ਮੌਤੀ ਵਾਂਗ ਢਲਕ ਰਹੇ ਸਨ। ਕਿਸੇ ਘਰੋਂ ਪਸੂ ਰੰਭਣ ਦੀ ਆਵਜ਼ ਆ ਰਹੀ ਸੀ। ਕਿਸੇ ਘਰੋਂ ਜੁਆਕ ਚਾਹ ਪਿੱਛੇ ਕਲੇਸ਼ ਪਾਈ ਬੈਠੇ ਸਨ। ਕਿਸੇ ਘਰੋਂ ਕਿਸੇ ਅਮਲੀ ਦਾ ਹੁੰਗਾ ਸੁਣ ਰਿਹਾ ਸੀ ਅਤੇ ਕਿਤੇ ਕੋਈ ਲੰਡਰ ਜਿਹਾ ਕੁੱਤਾ ਭੌਂਕ ਰਿਹਾ ਸੀ।

ਸੰਸਾਰ ਵਿਚ ਜ਼ਿੰਦਗੀ ਫਿਰ ਧੜਕਣ ਲੱਗ ਪਈ ਸੀ।

—"ਤਾਇਆ ਜੀ ਸਤਿ ਸ੍ਰੀ ਅਕਾਲ---!" ਖੁਸ਼ ਦਲੀਲ ਕਰਮੇਂ ਨੇ ਚੰਨਣ ਸਿੰਘ ਨੂੰ ਕਿਹਾ। ਉਹ ਪਾਣੀ ਵਾਲਾ ਲੀਟਰ ਭਰੀ 'ਮੈਦਾਨ ਮਾਰਨ' ਜਾ ਰਿਹਾ ਸੀ।

- "ਉਦੇ ਆ ਬਈ ਕਰਮਿਆਂ-ਸਤਿਗੁਰੂ ਰਾਜੀ ਰੱਖੋ! ਅੱਜ ਆਇਐਂ ?" ਉਸ ਨੇ ਕਰਮੇਂ ਨੂੰ ਪੁੱਛਿਆ। ਭਰੜਾਈ ਅਵਾਜ਼ ਵਿਚ ਪੀਤੀ ਚਾਹ ਦਾ ਤਹਿਤ ਨਜ਼ਰ ਨਹੀਂ ਆਉਂਦਾ ਸੀ। ਉਸ ਦੇ ਹੱਡ ਪੈਰ ਖਿੱਲਰੇ ਜਿਹੇ ਨਜ਼ਰ ਆ ਰਹੇ ਸਨ।

- "ਬੱਸ ਤਾਇਆ ਜੀ ਤੁਰਿਆ ਈ ਆਉਨੈਂ-ਹੋਰ ਕੋਈ ਨਵੀਂ ਤਾਜੀ-- ?" ਕਰਮੇਂ ਨੇ ਪੁੱਛਿਆ।

- "ਕਾਹਦੀ ਨਵੀਂ ਤਾਜੀ ਐ ਸ਼ੇਰਾ-ਤੇਰਾ ਤਾਂ ਕਰਮਿਆਂ ਘਰ ਈ ਉਜੜ ਗਿਆ-ਇਹ ਤਾਂ ਜਿਵੇਂ ਰੱਬ ਨੇ ਕੋਠੇ ਚੜ੍ਹ ਕੇ ਵੈਰ ਲਿਐ-- !" ਕਹਿਰਾਂ ਦੇ ਦੁੱਖ ਨਾਲ ਚੰਨਣ ਸਿੰਘ ਦੱਸ ਰਿਹਾ ਸੀ। ਉਸ ਦੇ ਹੱਥ ਵਿਚ ਫੜਿਆ ਤਾਰ ਦਾ ਕੁੰਡਾ ਕੰਬ ਰਿਹਾ ਸੀ।

- "ਕੀ ਗੱਲ ਹੋਗੀ ਤਾਇਆ ਜੀ-- ?" ਉਹ ਚੌਂਕਿਆ। ਬਾਬੇ ਦੀ ਮਨੁਹਸ ਗੱਲ ਨੇ ਉਸ ਦਾ ਕਾਲਜਾ ਕੱਢ ਲਿਆ ਸੀ।

- "ਉਦੇ ਸ਼ੇਰਾ ਤੇਰਾ ਤਾਂ ਘਰ ਪੱਟਿਆ ਗਿਆ-ਤੇਰੇ ਘਰੋਂ ਤਿੰਨ ਕੁੜੀਆਂ ਨੂੰ ਲੈ ਕੇ ਸੁਰਗਵਾਸ ਹੋਗੀ !" ਬਜ਼ੁਰਗ ਦੇ ਮੂੰਹਾਂ ਜਿਵੇਂ ਲਾਟ ਨਿਕਲੀ ਸੀ। ਜਿਸ ਨੇ ਕਰਮੇਂ ਦਾ ਦਿਲ ਸਾੜ ਦਿੱਤਾ ਸੀ। ਕਰਮੇਂ ਦੇ ਦਿਮਾਗ 'ਚ ਬਿੰਡੇ ਟਿਆਂਕਣ ਲੱਗ ਪਏ। ਉਸ ਦਾ ਸਰੀਰ ਸੁੰਨ ਅਤੇ ਕੰਨ "ਟੀ-ਟੀ" ਕਰ ਰਹੇ ਸਨ। ਚੜ੍ਹਦਾ ਸੂਰਜ ਕਰਮੇਂ ਨੂੰ ਆਪਣੇ ਉਤੇ ਡਿੱਗਦਾ ਜਾਪਿਆ।

ਪਰਿਓਂ ਹੱਡਾਂ ਰੋੜੀ ਕੋਲੋਂ ਕੋਈ ਗਿਰਝ ਕੁਰਲਾਉਂਦੀ ਅਸਮਾਨ ਨੂੰ ਉਡ ਗਈ। ਗੁੰਮ ਸੁੰਮ ਹੋਇਆ ਕਰਮਾਂ ਸਿਰਤੋੜ ਆਪਣੇ ਘਰ ਵੱਲ ਨੂੰ ਦੌੜ ਪਿਆ। ਉਸ ਨੂੰ ਸੁਰਤ ਸੰਭਾਲ ਦੀ ਕੋਈ ਹੋਸ਼ ਨਹੀਂ ਸੀ।

ਬਾਹਰ ਅੰਦਰ ਜਾਂਦੀਆਂ ਬੁੜੀਆਂ ਨੇ ਭੱਜੇ ਜਾਂਦੇ ਕਰਮੇਂ ਵੱਲ ਤੱਕਿਆ। ਪਰ ਚੁੱਪ ਕਰ ਗਈਆਂ। ਉਹ ਡਰੀ ਗਉਂ ਵਾਂਗ ਚੁੱਪ-ਚਾਪ ਘਰ ਨੂੰ ਭੱਜਿਆ ਹੀ ਜਾ ਰਿਹਾ ਸੀ।

ਘਰ ਜਾ ਕੇ ਤੱਕਿਆ ਤਾਂ ਘਰ ਕੋਈ ਭੂਤਾਂ ਦਾ ਖੂਹ ਨਜ਼ਰ ਆਉਂਦਾ ਸੀ। ਹਰ ਕੌਰ ਕਿਸੇ ਪੀਚੀ ਗੰਢ ਵਾਂਗ ਭੁੰਜੇ ਹੀ ਦੋੜਾ ਵਿਛਾਈ ਪਈ ਸੀ। ਧਰਤੀ 'ਤੇ ਪਈ ਉਹ ਹੱਡੀਆਂ ਦੀ ਮੁੱਠ ਹੀ ਤਾਂ ਨਜ਼ਰ ਆਉਂਦੀ ਸੀ।

- "ਬੇਬੇ-- !" ਕਰਮੇਂ ਨੇ ਜਾ ਕੇ ਹਰ ਕੌਰ ਨੂੰ ਹਲੂਣਿਆ।

- "----- ?" ਹਰ ਕੌਰ ਕਾਫੀ ਦੇਰ ਅੱਡੀਆਂ ਅੱਖਾਂ ਨਾਲ ਕਰਮੇਂ ਨੂੰ ਦੇਖਦੀ ਰਹੀ। ਜਿਵੇਂ ਸ਼ਾਇਦ ਉਸ ਨੂੰ ਪਹਿਚਾਣ ਨਹੀਂ ਆ ਰਹੀ ਸੀ। ਉਹ 'ਕਸਰ' ਵਾਲਿਆਂ ਵਾਂਗ ਓਪਰੀ-ਓਪਰੀ ਜਿਹੀ ਝਾਕ ਰਹੀ ਸੀ। ਕਾਫੀ ਚਿਰ ਬਾਅਦ ਉਹ ਉਠ ਕੇ ਬੈਠੀ।

- "ਕਰਮਾਂ ਐਂ-- ?" ਉਸ ਨੇ ਕਾਫੀ ਦੇਰ ਬਾਅਦ ਪੁੱਛਿਆ। ਕਾਫੀ ਚਿਰ ਬਾਅਦ ਜਿਵੇਂ ਉਸ ਨੂੰ ਵਿਸ਼ਵਾਸ ਆਇਆ ਸੀ।

- "ਹਾਂ ਬੇਬੇ-- !" ਕਰਮੇਂ ਨੇ ਜਿਵੇਂ ਲੇਰ ਮਾਰੀ ਸੀ।

- "ਆ ਗਿਏਂ ਪੁੱਤ--- !" ਉਸ ਨੇ ਪੁੱਤ ਦਾ ਸਿਰ ਪਲੋਸਿਆ। ਢਿੱਡ ਦੀ ਅੱਗ ਨੂੰ ਆਪਣੇ ਪਿੰਜਰ ਹੋਏ ਸਰੀਰ ਨਾਲ ਘੁੱਟਿਆ। ਕਰਮੇਂ ਨੂੰ ਬੇਬੇ ਦੀਆਂ ਹੱਡੀਆਂ ਚੁਭੀਆਂ। ਜੋ ਉਸ ਨੂੰ ਪਿਆਰੀਆਂ-ਪਿਆਰੀਆਂ ਜਿਹੀਆਂ ਲੱਗੀਆਂ। ਪਤਾ ਨਹੀਂ ਅੱਜ ਉਸ ਨੂੰ ਬੇਬੇ ਦਾ ਬਹੁਤਾ ਹੀ ਮੋਹ ਜਿਹਾ ਆਰਿਹਾ ਸੀ। ਜਿਵੇਂ ਉਹ ਬੇਬੇ ਦੀ ਬੁੱਕਲ ਲਈ ਹਾਬਿੜਿਆ ਪਿਆ ਸੀ। ਪਤਾ ਨਹੀਂ ਉਸ ਨੂੰ ਕਿਉਂ ਬੇਬੇ ਦੇ ਪਿੰਡੇ ਵਿਚੋਂ ਆਉਂਦੀ ਪਸੀਨੇ ਦੀ ਹੌਂਕ ਮਿੱਠੀ-ਮਿੱਠੀ ਲੱਗ ਰਹੀ ਸੀ। ਉਸ ਨੇ ਘੁੱਟ ਕੇ ਬੇਬੇ ਨੂੰ ਜੱਫੀ ਪਾ ਲਈ। ਮਾਂ ਨਿਤਾਣੇ ਜਿਹੇ ਹੱਥਾਂ ਨਾਲ ਉਸ ਨੂੰ ਟੋਹ ਰਹੀ ਸੀ।

- "ਤੂੰ ਪੁੱਤ ਕਾਹਨੂੰ ਆਉਣਾ ਸੀ-ਅੱਗ ਲੱਗੜੇ ਹੱਥ ਧੋ ਕੇ ਮਗਰ ਪਏ ਵੇ ਐ ?" ਜਿਵੇਂ ਬੇਬੇ ਨੇ ਮੂੰਹ ਵਿਚ ਹੀ ਆਖਿਆ। ਕਰਮੇਂ ਨੂੰ ਸ਼ਾਇਦ ਸੁਣਿਆ ਨਹੀਂ ਸੀ।

- "---- !" ਉਹ ਚੁੱਪ ਸੀ।

- "ਪੁੱਤ ! ਆਹ ਦਿਨ ਵੀ ਦੇਖਣੇ ਸੀ-- !" ਬੇਬੇ ਦੇ ਨੱਕ ਦੀਆਂ ਅੱਸੀਆਂ ਫਰਕੀਆਂ। ਉਸ ਦਾ ਕੋਈ ਬੰਨ੍ਹਾਂ

ਬੰਨ੍ਹ ਖੁੱਲ੍ਹ ਗਿਆ। ਉਹ ਪੁੱਤ ਗਲ ਲੱਗ ਕੇ ਧਾਹਾਂ ਮਾਰ ਰੋਣ ਲੱਗ ਪਈ।

ਕਰਮਾ ਵੀ ਚੁੱਪ ਚਾਪ ਰੋਈ ਜਾ ਰਿਹਾ ਸੀ।

ਹੌਲੀ-ਹੌਲੀ ਘਰ ਦੇ ਜੀਅ ਅਤੇ ਫਿਰ ਗੁਆਂਢੀ ਇਕੱਠੇ ਹੋ ਗਏ। ਕਰਮੇਂ ਨੂੰ ਬੇਬੇ 'ਤੇ ਬੇਤਹਾਸ਼ਾ ਤਰਸ ਜਿਹਾ ਆਇਆ। ਜਿਸ ਨੇ ਸਾਰੀ ਉਮਰ ਸੁਖ ਨਹੀਂ ਦੇਖਿਆ ਸੀ। ਬਚਪਨ ਮਤਰੋਈ ਮਾਂ ਹੇਠ ਕੱਟਿਆ ਸੀ। ਜਵਾਨੀ ਸ਼ਰਾਬੀ ਪਤੀ ਅਤੇ ਅੜਬ ਸੱਸ ਥੱਲੇ ਕੱਟੀ ਸੀ। ਫਿਰ ਹੁਣ ਤਾਂ ਬੇਬੇ ਵਿਚਾਰੀ ਦਾ ਤਾਂ ਬੁੜ੍ਹੇਪਾ ਵੀ ਰੁਲ ਗਿਆ ਸੀ। ਨੂੰਹਾਂ ਅਤੇ ਪੋਤੀਆਂ ਦਾ ਦੁੱਖ ਕਿਹੜਾ ਘੱਟ ਹੁੰਦਾ ਹੈ ? ਬੇਬੇ ਦੀ ਮਲੂਕੜੀ ਜਿਹੀ ਜਿੰਦ ਜਿਵੇਂ ਦਿਨਾਂ ਵਿਚ ਹੀ ਹਾਰ ਗਈ ਸੀ। ਝੱਖੜ ਦੇ ਝੰਬੇ ਦਰੱਖਤ ਵਾਂਗ ਬੇਬੇ ਦੁੱਖਾਂ ਨੇ ਖਾ ਹੀ ਤਾਂ ਲਈ ਸੀ।

ਚੁੱਪ-ਚਾਪ ਰੋਂਦਾ ਕਰਮਾਂ ਸੋਚ ਰਿਹਾ ਸੀ।

ਆਂਢੀ-ਗੁਆਂਢੀ ਧਰਵਾਸ ਦੇ ਰਹੇ ਸਨ। ਗੁਆਂਢੀਆਂ ਦੇ ਘਰੋਂ ਚਾਹ ਆ ਗਈ।

ਸਿੰਦੇ ਨੇ ਦੋ ਗਿਲਾਸਾਂ ਵਿਚ ਚਾਹ ਪਾ ਕੇ ਬੇਬੇ ਅਤੇ ਕਰਮੇਂ ਨੂੰ ਫੜਾਈ। ਦੋਹਾਂ ਨੇ ਚਾਹ ਫੜ ਕੇ ਹੇਠਾਂ ਹੀ ਰੱਖ ਦਿੱਤੀ।

-"ਪੀਓ ਭਾਈ ਪੀਓ! ਜਾਣ ਵਾਲੇ ਤੁਰ ਜਾਂਦੇ ਐ-ਪਰ ਜਿਉਂਦੇ ਜੀਆਂ ਤੋਂ ਕੁਛ ਨੂੰ ਛੁੱਟਦਾ---!" ਕਿਸੇ ਬਜ਼ੁਰਗ ਨੇ ਕਿਹਾ।

-"ਹੈਂ ਬੇਬੇ! ਉਹ ਸੱਚੀ ਮਰਗੀ---?" ਕਰਮੇਂ ਨੇ ਜਿਵੇਂ ਪਾਗਲਾਂ ਵਾਂਗ ਬੇਬੇ ਨੂੰ ਪੁੱਛਿਆ ਸੀ। ਉਹ ਸ਼ੁਦਾਈਆਂ ਵਾਂਗ ਸਿੱਧਾ-ਸਲੋਟ ਬੇਬੇ ਵੱਲ ਤੱਕ ਰਿਹਾ ਸੀ। ਬੇਬੇ ਨੇ ਛੌਰਨ ਕਰਮੇਂ ਵੱਲ ਦੇਖਿਆ। ਉਸ ਦੀਆਂ ਗਿੱਦੜ ਦੀ ਖੱਡ ਵਾਂਗ ਛੂੰਘੀਆਂ ਹੋਈਆਂ ਅੱਖਾਂ ਵਿਚ ਕੋਈ ਡਰ ਕੰਬਿਆ। ਉਸ ਦਾ ਦਿਲ ਧੜਕਿਆ। ਕੰਨਾਂ ਵਿਚ 'ਸਾਂ-ਸਾਂ' ਹੋਈ।

-"ਪੁੱਤ ਢਾਢੇ ਰੱਬ ਅੱਗੇ ਕੋਈ ਜੋਰ ਐ--?" ਬੇਬੇ ਨੇ ਆਪਣੇ ਧੁਖਦੇ ਦਿਲ ਦੀ ਛੂਕ ਨਾਲ ਜਿਵੇਂ ਕਰਮੇਂ ਦੇ ਹਿਰਦੇ ਦੀ ਅੱਗ ਬੁਝਾਉਣੀ ਚਾਹੀ।

-"ਬੇਬੇ ਮੈਨੂੰ ਸੱਦਿਆ ਕਾਹਤੋਂ ਨਾ---?" ਉਸ ਨੇ ਦਿਲ ਦੀ ਭੜਾਸ ਕੱਢੀ।

-"ਵੇ ਸ਼ੇਰਾ! ਅਸੀਂ ਐਬੇ ਬੈਠੇ ਪੰਦਰਾਂ ਜੀਆਂ ਨੇ ਕੀ ਕਰ ਲਿਆ---?" ਬੇਬੇ ਜਿਵੇਂ ਕੁੜਿੱਕੀ ਵਿਚ ਆ ਗਈ ਸੀ। ਢਿੱਡੋਂ ਜੰਮੇਂ ਪੁੱਤ ਤੋਂ ਉਸ ਨੂੰ ਭੈਅ ਆਇਆ।

-"ਮੈਂ ਜਾਂਦੀ ਆਰੀ ਮੂੰਹ ਤਾਂ ਦੇਖ ਲੈਂਦਾ---!" ਉਹ ਚੀਕਿਆ।

-"ਵੇ ਸ਼ੇਰਾ! ਕਿਹੜਾ ਕੋਈ ਸੁਰਤ ਰਹੀ ਐ? ਵੇ ਮੈਂ ਤਾਂ ਬਥੇਰੇ ਵਾੜੇ ਵਲੇ-ਮੇਰੀ ਕਿਹੜਾ ਕੋਈ ਪੇਸ਼ ਗਈ ਐ ਕਰਮਿਆਂ---?" ਆਖ ਕੇ ਬੇਬੇ ਨੇ ਭਰਿਆ ਮਨ ਫਿਰ ਹੌਲਾ ਕਰਨਾ ਸ਼ੁਰੂ ਕਰ ਦਿੱਤਾ।

ਬਾਕੀ ਸਭ ਚੁੱਪ-ਚਾਪ ਧਰਤੀ ਖੁਰਲ ਰਹੇ ਸਨ।

ਝੱਖੜ ਲੰਘ ਜਾਣ ਤੋਂ ਬਾਅਦ ਵਾਲੀ ਸ਼ਾਂਤੀ ਸੀ।

-"ਤੂੰ ਸ਼ੇਰਾ ਚਾਹ ਤਾਂ ਪੀਅ---!" ਕਿਸੇ ਨੇ ਕਿਹਾ।

-"ਮੈਂ ਨੂੰ ਪੀਣੀਂ ਚਾਹ ਚੂਹ-!" ਉਸ ਨੇ ਗਿਲਾਸ ਚਲਾ ਕੇ ਮਾਰਿਆ। ਉਸ ਦਾ ਮੱਲੋਜ਼ੋਰੀ ਰੋਣ ਨਿਕਲੀ ਜਾ ਰਿਹਾ ਸੀ। ਫਿਰ ਉਸ ਨੂੰ ਪਤਾ ਨਹੀਂ ਕੀ ਸੁੱਝਿਆ? ਬਾਵਰਿਆਂ ਵਾਂਗ ਸਿਵਿਆਂ ਨੂੰ ਦੌੜ ਪਿਆ।

-"ਵੇ ਰੋਕੋ ਵੇ ਲੋਕੋ ਹਾਡ੍ਰੇ! ਕਿਤੇ ਛੁੱਬੜਾ ਖੂਹ ਖਾਤੇ ਨਾ ਪੈ ਜਾਵੇ---!" ਬੇਬੇ ਕੁਰਲਾਈ।

ਲੋਕ ਇੱਕ ਦਮ ਪਿੱਛੇ ਦੌੜ ਪਏ।

- "ਹੌਸਲਾ ਰੱਖ ਹਰ ਕੁਰੇ।" ਕਿਸੇ ਸਿਆਣੀ ਅੰਰਤ ਨੇ ਦਿਲ ਧਰਾਇਆ।

- "ਨੀ ਹੌਸਲਾ ਕਾਹਦੇ ਸਿਰ 'ਤੇ ਰੱਖਾਂ ਅੰਮਾਂ ਜੀ? ਪਤਾ ਨ੍ਹੀ ਕਿਹੜੇ ਜਰਮਾਂ ਦੇ ਦੁੱਖ ਭੋਗਦੇ ਐਂ? ਭਰਿਆ ਭਰਾਇਆ ਘਰ ਮਿੰਟਾਂ 'ਚ ਖੋਲਾ ਬਣ ਗਿਆ-ਚਿੜੀ ਚੂਕਦੀ ਨ੍ਹੀ ਸੁਣਦੀ ਸੀ-ਚਾਰ ਦਿਨ ਮਸਾਂ ਸੌਖ ਦੇ ਆਏ ਸੀ-ਪਤਾ ਨ੍ਹੀ ਕਿਹੜੇ ਭੁੰਨ ਕੇ ਬੀਜੇ ਦਾਣੇ ਅੱਗੇ ਆ ਗਏ?" ਹਰ ਕੌਰ ਦਾ ਅੰਦਰ ਝੁਲਸਿਆ ਪਿਆ ਸੀ। ਉਹ ਉਠਣੋਂ ਬੈਠਣੋਂ ਵੀ ਆਹਰੀ ਹੋ ਗਈ ਸੀ। ਕਮਜ਼ੋਰੀ ਨੇ ਸਰੀਰ ਨਿਰਬਲ ਕਰ ਦਿੱਤਾ ਸੀ। ਫੱਕਾ ਨਹੀਂ ਛੱਡਿਆ ਸੀ।

ਕਰਮਾਂ ਜਾਣ ਸਾਰ ਸਿਵਿਆਂ ਦੀ ਸੁਆਹ 'ਤੇ ਢੇਰੀ ਹੋ ਗਿਆ। ਉਸ ਦਾ ਸਾਰਾ ਮੂੰਹ ਮੱਥਾ ਪੀਕ ਵਿਚ ਲਿਬੜ ਗਿਆ ਸੀ। ਉਹ ਹਾਲੋਂ ਬੇਹਾਲ ਹੋਇਆ ਉਚੀ-ਉਚੀ ਰੋ ਰਿਹਾ ਸੀ। ਜਾਂਦੇ ਰਾਹੀਂ ਖੜ੍ਹ ਗਏ ਸਨ। ਚਰਨ ਜਾ ਰਹੇ ਪਸੂ ਬੁਖਾੜ ਚੁੱਕ ਕੇ ਇਧਰ ਨੂੰ ਤੱਕਣ ਲੱਗ ਪਏ ਸਨ।

ਪਿੰਡ ਦੇ ਤਕੜੇ ਗੱਭਰੂਆਂ ਨੇ ਕਰਮੇਂ ਨੂੰ ਸਾਂਭਿਆ ਅਤੇ ਘਰ ਲੈ ਗਏ।

ਕਰਮੇਂ ਦੀ ਹਾਲਤ ਦੇਖ ਕੇ ਬੇਬੇ ਹੋਰ ਵੀ ਛੁੱਬਦੀ ਜਾ ਰਹੀ ਸੀ।

ਅਚਾਨਕ ਗਿੱਲ ਹੋਗੀਂ ਪਹੁੰਚ ਗਏ।

ਉਹਨਾਂ ਕਰਮੇਂ ਦੀ ਹਾਲਤ ਤੱਕੀ ਤਾਂ ਦਿਲ ਵਿਚ ਸੱਟ ਜਿਹੀ ਵੱਜੀ। ਅਸਲ ਵਿਚ ਉਹ ਸਾਰੇ ਸਿੱਧੇ ਲੁਧਿਆਣੇਂ ਤੋਂ ਹੀ ਆ ਰਹੇ ਸਨ। ਪਿਛਲੀ ਰਾਤ ਉਹਨਾਂ ਨੇ ਚਚਰਾੜੀ ਕੱਟੀ ਸੀ।

ਜੁੰਡੀ ਦੇ ਯਾਰ ਕਰਮੇਂ ਦੀ ਇਹ ਹਾਲਤ ਦੇਖ ਕੇ ਦੁਖੀ ਹੋ ਗਏ। ਜਿਗਰੀ ਮਿੱਤਰ ਦੀ ਇਹ ਹਾਲਤ ਉਹਨਾਂ ਤੋਂ ਜਗੀ ਨਹੀਂ ਗਈ ਸੀ। ਦਿਲੋਂ ਸਿੱਧੀ ਚੀਸ ਉਠੀ ਸੀ। ਕਾਲਜਾ ਕੁਕਿਆ ਸੀ।

ਬਰਾੜ ਫਾਮੋਸ਼ ਸੀ। ਪਰ ਉਸ ਦੇ ਦਿਮਾਗ ਅੰਦਰ, ਬਰਾਬਰ ਸੋਚਾਂ ਦੀ ਘੋੜ-ਦੌੜ ਜਾਰੀ ਸੀ।

- "ਇੰਦਰਾ ਉਚੂ ਆ--!" ਬਰਾੜ ਨੇ ਕਿਹਾ।

ਇੰਦਰ ਬਰਾੜ ਕੋਲ ਇਕ ਪਾਸੇ ਆ ਗਿਆ।

- "ਇਹਦੇ ਬਾਰੇ ਸੋਚੋ-ਇਹ ਪਾਗਲ ਹੋਜੂ! ਜੋ ਕੁਛ ਹੋਣਾ ਸੀ-ਉਹ ਹੋ ਗਿਆ!"

- "ਹੈਂ ਬਈ! ਸੋਚੀਏ ਕੀ? ਕਿਸੇ ਡਾਕਟਰ ਤੋਂ ਭਾਵੇਂ ਟੀਕਾ ਟੂਕਾ ਲੁਆ ਦੇਈਏ--?" ਇੰਦਰ ਨੂੰ ਕੁਝ ਸੁੱਝ ਨਹੀਂ ਰਿਹਾ ਸੀ। ਉਸ ਦੇ ਦਿਮਾਗ ਅੰਦਰ ਵਦਾਣ ਚੱਲੀ ਜਾ ਰਹੇ ਸਨ।

- "ਹਾਸੇ ਨਾਲ ਰਿਹਾ ਹਾਸਾ! ਇਹਨੂੰ ਘੁੱਟ ਲੁਆ ਕੇ ਕੈਮ ਕਰੋ-ਨਹੀਂ ਤਾਂ ਸਹੁਰਾ ਹੈਮ੍ਯ ਕੇ ਈ ਮਰਜ਼ੂ-!" ਆ ਕੇ ਗਿੱਲ ਨੇ ਰਾਇ ਦਿੱਤੀ।

ਬਰਾੜ ਲਕੋ ਕੇ ਜੀਪ ਵਿਚੋਂ ਬੋਤਲ ਚੁੱਕ ਲਿਆਇਆ।

ਇੰਦਰ ਨੇ ਪਾਣੀ ਦਾ ਪ੍ਰਬੰਧ ਕੀਤਾ।

ਗਿੱਲ ਬੁੜੀਆਂ ਨੂੰ "ਹਟੀਂ ਬੇਬੇ-ਦੇਖੀਂ ਭਾਈ" ਕਰਦਾ, ਕਰਮੇਂ ਨੂੰ ਰਾਹ ਵਾਲੀ ਬੈਠਕ ਵਿਚ ਲੈ ਆਇਆ। ਕਰਮਾਂ ਸੁੰਨਾਂ-ਸੁੰਨਾਂ ਜਿਹਾ ਝਾਕ ਰਿਹਾ ਸੀ।

-"ਮੁਸੀਬਤਾਂ ਮਰਦਾਂ 'ਤੇ ਈ ਪੈਂਦੀਐਂ-ਦਿਲ ਨ੍ਹੀ ਸਿੱਟੀਦਾ ਹੁੰਦਾ-- !" ਬਰਾੜ ਨੇ ਅੱਖਾਂ ਛੁਰਕਾ ਕੇ ਕਿਹਾ। ਉਹ ਨੀਵੀਂ ਪਾਈ ਧਰਤੀ ਵੱਲ ਦੇਖ ਰਿਹਾ ਸੀ।

-"ਜਿੰਨੀ ਜੋਕਰੇ ਹਾਂ-ਤੇਰੇ ਸਾਹਮਣੇਂ ਖੜ੍ਹੇ ਐਂ-ਚਾਹੇ ਵੱਡ ਕੇ ਨਿਉਂ ਹੇਠਾਂ ਦੇ-ਦੇ।" ਗਿੱਲ ਨੇ ਇਕ ਹੱਥ ਕੱਛਾਂ ਵਿਚ ਲਕੋਇਆ ਹੋਇਆ ਸੀ ਅਤੇ ਦੂਜੇ ਹੱਥ ਨਾਲ ਨੱਕ ਦੀ ਕਰੂਬਲ ਪਲੋਸਦਾ ਬੋਲਿਆ।

-"ਹੈਂ ਬਈ! ਲੈ ਦੁਆਈ ਸਮਝ ਕੇ ਸਿੱਟ ਅੰਦਰ-- !" ਇੰਦਰ ਨੇ ਪੌਣਾ ਗਿਲਾਸ ਕਰਕੇ ਕਰਮੇਂ ਨੂੰ ਦਿੱਤਾ।

ਸੁੱਧੀ ਦਾਰੂ ਕਰਮਾਂ ਇਕ ਦਮ ਚਾੜ੍ਹ ਗਿਆ। ਦੁੱਖ ਵਾਂਗ ਸੀਨਾਂ ਪਾੜਦੀ ਦਾਰੂ ਥੱਲੇ ਉਤਰੀ ਸੀ। ਦੁੱਖਾਂ ਵਿਚ ਦਾਰੂ ਕਰਮੇਂ ਨੂੰ ਚਰਨਾਮਤ ਵਰਗੀ ਜਾਪੀ ਸੀ। ਜਿਸ ਨੇ ਸਰੀਰ ਅੰਦਰ ਜਾ ਕੇ ਨਿੱਘ ਭਰਿਆ ਸੀ।

-"ਵੇਲੇ ਕੁਵੇਲੇ ਮਰਦਾਂ 'ਤੇ ਈ ਆਉਂਦੇ ਐ-ਉਹ ਬੰਦਾ ਈ ਕੀ ਜੀਹਨੇ ਖਿੜੇ ਮੱਥੇ ਨਾ ਮਹਿੱਕਿਆ?" ਗਿੱਲ ਨੇ ਕਿਹਾ।

ਕਰਮੇਂ ਨੇ ਦੋ ਪੈਂਗ ਹੋਰ ਪੀ ਲਏ ਸਨ। ਹੁਣ ਉਹ ਕੁਝ ਸੰਭਲ ਗਿਆ ਸੀ। ਕਿਸੇ ਰੌਂਅ ਵਿਚ ਸਾਂਅਵਾਂ ਜਿਹਾ ਹੀ ਹੋ ਤੁਰਿਆ ਸੀ। ਸਭ ਨੂੰ ਸੰਤੁਸ਼ਟੀ ਹੋਈ ਸੀ ਕਿ ਕਰਮਾਂ ਵਾਕਿਆ ਹੀ ਦਿਲ ਧਰ ਗਿਆ ਸੀ। ਜਿਗਰੀ ਯਾਰ ਦੇ ਦੁੱਖ ਵਿਚ ਸਾਂਝੀ ਹੋ ਕੇ ਉਹ ਆਪਣੇ ਆਪ ਨੂੰ ਹਲਕਾ-ਹਲਕਾ ਮਹਿਸੂਸ ਕਰ ਰਹੇ ਸਨ।

-"ਛੁੱਲ ਵੀ ਚੁਗਣੇਂ ਐਂ ਭਾਈ ਅੱਜ-- !" ਅੰਦਰ ਆ ਕੇ ਬੇਬੇ ਨੇ ਆਖਿਆ।

ਸਾਰੇ ਡਰ ਜਿਹੇ ਗਏ!

ਇੰਦਰ ਬੇਬੇ ਨੂੰ ਬਾਹਰ ਲੈ ਗਿਆ। ਜਿਤਨੀ ਜਲਦੀ ਬੇਬੇ ਅੰਦਰ ਆਈ ਸੀ, ਉਤਨੀ ਤੇਜ਼ੀ ਨਾਲ ਹੀ ਉਹ ਬਾਹਰ ਲੈ ਗਿਆ ਸੀ।

- "ਮਸਾਂ ਬਾਈ ਨੇ ਦਿਲ ਧਰਿਐ ਬੇਬੇ ! ਬਿੰਦੇ-ਬਿੰਦੇ ਉਸ ਨੂੰ ਗੱਲਾਂ ਨਾ ਚੇਤੇ ਕਰਾਓ-- !" ਸ਼ਿੰਦੇ ਦੀ ਗੀਸ ਨਾਲ ਇੰਦਰ ਹਰ ਕੌਰ ਨੂੰ ਬੇਬੇ ਹੀ ਆਖਦਾ ਸੀ।

- "ਮੈਂ ਤੇਰੀ ਗੱਲ ਸਮਝਦੀ ਐਂ ਸ਼ੇਰਾ ! ਪਰ ਛੁੱਲ ਚੁਗਣੇਂ ਅੱਜ ਜੂਰੀ ਐਂ !"

- "ਬੇਬੇ ਤੂੰ ਸਾਡੇ ਹੁੰਦੇ ਫਿਕਰ ਕਿਉਂ ਕਰਦੀ ਐਂ ?"

- "ਵੇ ਸ਼ੇਰਾ ! ਮੈਂ ਤਾਂ ਇਉਂ ਝੁਰਦੀ ਐਂ ਬਈ ਕਿਤੇ ਪੁਲਸ ਫੇਰ ਨਾ ਆਜੇ-ਛੁੱਲ ਕਿਤੇ ਵਿਚੇ ਈ ਨਾ ਰਹਿ ਜਾਣ ? ਕਹਿੰਦੇ ਐ ਜੇ ਸਮੇਂ ਸਿਰ ਛੁੱਲ ਨਾ ਚੁਗੇ ਜਾਣ-ਬੰਦੇ ਦੀ ਗਤੀ ਨੂੰ ਹੁੰਦੀ !" ਬੇਬੇ ਫਿਰ ਫਿੱਸ ਪਈ।

- "ਫੇਰ ਓਹੀ ਬੁੜ੍ਹੀਆਂ ਆਲੀ ਗੱਲ ਬੇਬੇ ! ਤੂੰ ਅਰਾਮ ਨਾਲ ਬੈਠ ਕੇ ਰੱਬ-ਰੱਬ ਕਰ-ਬਾਕੀ ਸਾਡਾ ਕੰਮ ਐਂ !" ਇੰਦਰ ਨੇ ਕਿਹਾ।

- "ਵੇ ਅੱਤਰੇ ਰੱਬ ਨੂੰ ਕਿਹੜੀ ਖੁਸ਼ੀ 'ਚ ਧਿਆਮਾਂ-- ?" ਬੇਬੇ ਦੀ ਅਵਾਜ਼ ਵਿਚ ਸਪੱਸ਼ਟ ਹੰਝੂ ਬੋਲ ਰਹੇ ਸਨ। ਉਸ ਦਾ ਰੱਬ ਤੋਂ ਵਿਸ਼ਵਾਸ ਉਠ ਗਿਆ ਜਾਪਦਾ ਸੀ। ਗਾਲੂ ਕੱਢਣੋਂ ਉਹ ਸੰਕੋਚ ਕਰ ਗਈ।

- "ਅਖੀਰ ਨੂੰ ਤਾਂ ਉਹੀ ਬਹੁੜਦੈ ਭਾਈ !" ਕਿਸੇ ਬਜੁਰਗ ਨੇ ਪਾਸਿਓਂ ਕਿਹਾ, "ਉਹਤੋਂ ਮੁਨੱਕਰ ਕਿਮੇਂ ਹੋ ਸਕਦੇ ਐਂ ? ਅਖੀਰ ਓਸੇ ਦੀ ਰਜਾ ਵਿਚ ਰਾਜੀ ਰਹਿਣਾ ਪੈਂਦੈ !" ਬਾਬਾ ਖੂੰਡੇ ਦੇ ਸਹਾਰੇ ਬੈਠਾ ਸੀ।

ਇੰਦਰ ਅੰਦਰ ਚਲਾ ਗਿਆ।

ਸ਼ਾਮ ਤੱਕ ਛੁੱਲ ਚੁਗ ਲਏ ਗਏ। ਛੁੱਲਾਂ ਵਾਲੀ ਪੋਟਲੀ ਘਰ ਦੇ ਬਾਹਰ ਇਕ ਦਰੱਖਤ 'ਤੇ ਟੰਗ ਦਿੱਤੀ ਗਈ। ਅਗਲੀ ਸਵੇਰ ਛੁੱਲ ਲੈ ਕੇ ਗੰਗਾ ਨੂੰ ਤੁਰਨ ਦਾ ਫੈਸਲਾ ਕਰ ਲਿਆ। ਹਰ ਕੌਰ ਗੰਗਾ ਨਾਲ ਜਾਣ ਦੀ ਜ਼ਿਦ ਕਰ ਰਹੀ ਸੀ। ਜੋ ਅਖੀਰ ਮੰਨ ਲਈ ਗਈ। ਉਹ ਨੂੰਹ ਅਤੇ ਪੋਤੀਆਂ ਦੀ ਹੱਥੀਂ 'ਗਤ' ਕਰਵਾਉਣੀ ਆਪਣਾ ਧਰਮ ਅਤੇ ਫਰਜ਼ ਸਮਝਦੀ ਸੀ। ਉਹ ਨਹੀਂ ਚਾਹੁੰਦੀ ਸੀ ਕਿ ਉਸ ਦੀ ਨੂੰਹ ਅਤੇ ਪੋਤੀਆਂ ਦੀਆਂ ਰੂਹਾਂ ਕਿਤੇ ਭਟਕਦੀਆਂ ਫਿਰਨ। ਵਾਰੀ ਤਾਂ ਹੁਣ ਹਰ ਕੌਰ ਦੀ ਸੀ। ਪਰ ਵਿਚਾਰੀ ਉਲਟਾ ਆਪਣੀ ਨੂੰਹ ਅਤੇ ਪੋਤੀਆਂ ਦੀ ਗਤ ਕਰਵਾਉਂਦੀ ਫਿਰਦੀ ਸੀ। ਰੱਬ ਵੀ ਕਿਤਨਾ ਕਹਿਰਵਾਨ ਹੈ! ਇਨਸਾਫ਼ ਨਹੀਂ ਕਰਦਾ!

- "ਹੋ ਰੱਬ ਸੱਚਿਆ ! ਤੇਰੀਆਂ ਕੁਦਰਤਾਂ ਐਂ !" ਹਾਉਕਾ ਲੈ ਕੇ ਹਰ ਕੌਰ ਚੁੱਪ ਕਰ ਗਈ।

ਚੌਂਕੀਦਾਰ ਹੱਥ ਸਰਪੰਚ ਦਾ ਸੱਦਾ ਆ ਗਿਆ।

ਕਰਮੇਂ ਸਮੇਤ ਸਾਰੇ ਸਰਪੰਚ ਦੇ ਘਰ ਨੂੰ ਚੱਲ ਪਏ। ਸਰਪੰਚ ਪੱਖਾ ਛੱਡੀ ਬੈਠਕ ਵਿਚ ਬੈਠਾ ਸੀ।

- "ਆਓ ਬਈ ਕਾਮਰੇਡੋ-- !" ਉਹ ਬੜੇ ਤਪਾਕ ਨਾਲ ਮਿਲਿਆ। ਕੱਢਵੀਂ ਜੁੱਤੀ ਉਸ ਨੇ ਪਾਸੇ ਲਾਹ ਕੇ ਰੱਖੀ ਹੋਈ ਸੀ।

- "ਸਤਿ ਸ੍ਰੀ ਅਕਾਲ-- !" ਸਾਰੇ ਸਾਂਝੇ ਬੋਲੇ।

- "ਆਓ ਬੈਠੋ-- !" ਉਸ ਨੇ ਨਿਉਂ ਕੇ 'ਸਤਿ ਸ੍ਰੀ ਅਕਾਲ' ਮੰਨੀ ਅਤੇ ਜੁੱਤੀ ਫਿਰ ਪਾ ਲਈ।

ਸਾਰੇ ਬੈਠ ਗਏ।

- "ਜਾਹ ਉਥੇ ਟੈਟੋ ਆਬਦੀ ਚਾਚੀ ਨੂੰ ਆਖ ਚਾਹ ਧਰੋ!" ਸਰਪੰਚ ਨੇ ਚੌਂਕੀਦਾਰ ਨੂੰ ਹੁਕਮ ਕੀਤਾ।

ਟੈਟੋ ਚਲਾ ਗਿਆ।

- "ਕਾਮਰੇਡੋ ਥੋਨੂੰ ਤਾਂ ਪਤਾ ਈ ਐ ਬਈ ਪੰਚੈਤ ਨੇ ਗੱਲ ਠੱਪਣ ਦੀ ਕਿੰਨੀ ਵਾਹ ਲਾਈ-ਪਰ ਸ਼ਰੀਕਾਂ ਨੇ ਡੰਡਾ ਚਾੜ੍ਹੀ ਰੱਖਿਆ- !"

ਸਾਰੇ ਸੁਣ ਰਹੇ ਸਨ। ਸਰਪੰਚ ਦੀ ਗੱਲ ਉਕਾ ਹੀ ਝੂਠ ਨਹੀਂ ਸੀ। ਕੋਈ ਵਾਕਿਆ ਹੀ ਸਰਪੰਚ ਵੱਲ ਉੱਗਲ ਨਹੀਂ ਉਠਾ ਸਕਦਾ ਸੀ। ਸੱਚੇ ਬੰਦੇ 'ਤੇ ਕਾਹਦਾ ਰੰਜ ?

- "ਪਰ ਮੱਲੋ! ਗੱਲ ਓਨੀ ਵਿਗੜੀ ਨਹੀਂ-ਜਿੰਨਾਂ ਸ਼ਰੀਕਾਂ ਨੇ ਜੋਰ ਲਾਇਐ।" ਉਸ ਦਾ ਦਿਲ ਹਾਮੀਆਂ ਭਰ ਰਿਹਾ ਸੀ।

- "ਸਰਪੈਂਚਾ! ਜਿਹੜਾ ਸ਼ਰੀਕਾਂ ਨੇ ਚੁਹਾਰੂ ਧਰਿਐ-ਦਿਸੀ ਜਾਂਦੈ-ਤੇ ਹੁਣ ਸਾਡੇ ਹੱਥ ਦੇਖੀਂ!" ਡਲਾ ਮਾਰ ਕੇ ਬੇਰ ਵੱਲ ਝਾਕੀ ਜਾਣਾ, ਗਿੱਲ ਦੀ ਆਦਤ ਨਹੀਂ ਸੀ। ਉਹ ਕਿੱਕਰ ਤੋਂ ਕਾਟੋ ਲਾਹੁੰਣ ਦਾ ਸ਼ੈਕੀਨ ਸੀ।

- "ਮਾੜਾ ਜਿਹਾ ਕਾਰਵਾਈ ਤੋਂ ਵਿਹਲੇ ਹੋ ਲੈਣ ਦੇ ਸਰਪੈਂਚਾ! ਜੇ ਨਾ ਚੱਪਣੀਆਂ ਖਿੱਲਰਦੀਆਂ ਫਿਗੀਆਂ ਤਾਂ ਆਖੀਂ!" ਬਰਾੜ ਬੋਲਿਆ। ਕੁੰਢੀ ਮੁੱਛ ਨੂੰ ਉਸ ਨੇ ਕਸੀਸ ਵੱਟ ਕੇ ਤਾਾ ਦਿੱਤਾ ਸੀ। ਜੜ੍ਹਾਂ 'ਚੋਂ ਤਣੇਂ ਖਿੱਚੇ ਗਏ ਸਨ।

- "ਜੇ ਨਾ ਬੱਕਰੇ ਮਾਂਗੂੰ ਉਲੱਦ ਕੇ ਸਿੱਟਿਆ ਤਾਂ ਹੈਂ ਬਈ, ਸਾਨੂੰ ਕਾਮਰੇਡ ਕੌਣ ਕਹੂ ?" ਇੰਦਰ ਨੇ ਮੱਲੋਮੱਲੀ

ਹੁੰਗਾਰਾ ਭਰਵਾਉਣ ਦਾ ਯਤਨ ਕੀਤਾ। ਲੰਡੇ ਨੂੰ ਮੀਣਾਂ ਸੌਂ ਕੋਹ ਦਾ ਵਲ ਪਾ ਕੇ ਮਿਲਿਆ ਹੋਇਆ ਸੀ।

- "ਇਹ ਗੱਲਾਂ ਬਾਅਦ ਦੀਆਂ ਨੇ-ਤੁਸੀਂ ਹੁਣ ਦੀ ਸੋਚੋ!" ਸਰਪੰਚ ਨੇ ਗੱਲ ਕੱਟੀ। ਚਾਦਰੇ ਦਾ ਲੜ ਉਸ ਨੇ ਖੁੱਚਾਂ ਹੇਠ ਦੱਬ ਲਿਆ ਸੀ।

- "ਹੈਂ ਬਈ! ਤੁਸੀਂ ਹਮੇਸ਼ਾ ਸਾਡੇ ਪੱਖ ਦੀ ਗੱਲ ਕੀਤੀ ਐ-ਤੁਸੀਂ ਆਖੋ-ਅਸੀਂ ਫਾਹੇ ਲੱਗਣ ਨੂੰ ਤਿਆਰ ਐਂ।" ਇੰਦਰ ਨੇ ਕੱਢ ਕੇ ਜਿਵੇਂ ਤਲੀ 'ਤੇ ਰੱਖ ਲਈ ਸੀ। ਮੈਦਾਨ ਵਿਚ ਖੜ੍ਹਾ ਉਹ ਜਿਵੇਂ ਬਹੁੜੀਆਂ ਪਾਈ ਜਾ ਰਿਹਾ ਸੀ।

- "ਆਪਾਂ ਬੰਦਾ ਪੇਸ਼ ਕਰੋ ਤੇ ਮਗਰ ਕਰੋ ਤਕੜੀ ਪੈਰਵਾਈ-ਫੇਰ ਕਿਤੇ ਜਾ ਕੇ ਤਣ ਪੱਤਣ ਲੱਗਾਂਗੇ।" ਸਰਪੰਚ ਨੇ ਅਸਲੋਂ ਸੱਚੀ ਗੱਲ ਆਖੀ। ਬਾਂਦਰ-ਵੰਡ ਦੇ ਵਿਚ ਉਹ ਕਦੇ ਨਹੀਂ ਪੈਂਦਾ ਸੀ।

ਸਾਰੇ ਚੁੱਪ ਹੋ ਗਏ।

- "ਜਿੱਥੇ ਸਰਪੈਂਚਾ ਉਹ ਮਰਗੀ-ਉਥੇ ਮੈਂ ਮਰਜੂੰ-ਕੀ ਫਰਕ ਪੈਂਦੈ? ਤੁਸੀਂ ਗੱਲ ਕਿਸੇ ਸਿਰੇ ਲਾਓ।" ਕਰਮੇਂ ਨੇ ਕਿਹਾ। ਉਹ ਢੇਰੀ ਢਾਹੀ ਬੈਠਾ ਸੀ।

- "ਗੱਲ ਘਰ 'ਚ ਈ ਨਿੱਬੜ ਜਾਣੀ ਸੀ-ਜੇ ਨੂੰਗੀ ਨਾ ਕੋਈ ਚੱਕ ਚੱਕਦਾ।" ਸਰਪੰਚ ਦਿਲੋਂ ਉਧੜ੍ਹੀ ਜਾ ਰਿਹਾ ਸੀ।

- "ਪਹਿਲਾਂ ਉਹਦੇ ਆਲਾ ਨਾ ਟੈਂਟਾ ਨਬੇੜੀਏ?" ਗਿੱਲ ਫਿਰ ਹਿੱਲ ਪਿਆ।

- "ਸਿੱਧਾ ਈ ਕਮਲ ਮਾਰੋਂਗੇ-ਸਿਆਣਾ ਬੰਦਾ ਉਹ ਜਿਹੜਾ ਮੌਕਾ ਸਾਂਭਲੇ।" ਸਰਪੰਚ ਨੇ ਮੱਤ ਦਿੱਤੀ।

- "ਜਿਮੇਂ ਕਹੋਂ ਕਰ ਲੈਨੇਂ ਐਂ।" ਬਰਾੜ ਨੇ ਅਖੀਰਲੀ ਸੁਣਨੀ ਚਾਹੀ।

- "ਕੇਸ ਮਸਾਂ ਈ ਦੜਾ ਤਿੰਨ ਸੌ ਦੋ ਕਟਾ ਕੇ ਤਿੰਨ ਸੌ ਛੇ ਦਾ ਬਣਾਇਐ-ਬੰਦਾ ਪੇਸ਼ ਕਰ ਦਿਆਂਗੇ-ਪੁਲਸ ਦੇ ਮੂੰਹ ਮੱਥੇ ਲੱਗਣ ਜੋਗੇ ਰਹਿਜਾਂਗੇ-ਨਹੀਂ ਪੁਲਸ ਕੀਹਦੀ ਮਿੱਤ ਐ? ਫਸਲਾਂ ਉਜਾੜ੍ਹੂ-ਪਸੂ ਖੋਲ੍ਹੂ-ਬੀਹ ਕੁਛ ਕਰੂ! ਇਹਨਾਂ ਮੂਹਰੇ ਕਿਹੜਾ ਕੋਈ ਜੋਰ ਐ? ਬਾਹਲਾ ਗਿਆ ਅੱਤਬਾਦੀ ਬਣਾ ਧਰਨਗੇ---!" ਸਰਪੰਚ ਦੀਆਂ ਗੱਲਾਂ ਨੇ ਉਹਨਾਂ ਨੂੰ ਕੀਲ ਲਿਆ ਸੀ। ਝੂਠ ਬੋਲਣ ਅਤੇ ਲਾਰਾ ਲਾਉਣ ਵਾਲਾ ਸਰਪੰਚ ਹੈ ਨਹੀਂ ਸੀ।

ਛੈਰ! ਅਗਲੀ ਸਵੇਰ ਬੰਦਾ ਪੇਸ਼ ਕਰਨ ਦਾ ਛੈਸਲਾ ਹੋ ਗਿਆ। ਸਾਰੀ ਜਿੰਮੇਵਾਰੀ ਸਰਪੰਚ ਨੇ ਓਟੀ। ਜੁਆਕਾਂ ਦੇ ਮਿੱਟੀ ਦੇ ਬਾਵੇ ਬਣਾਉਣ ਵਾਂਗ, ਉਹ ਸਕੀਮਾਂ ਢਾਹ-ਢਾਹ ਕੇ ਬਣਾ ਰਹੇ ਸਨ।

ਚਾਹ ਆ ਗਈ।

ਚਾਹ ਪੀਤੀ ਗਈ।

ਸਵੇਰੇ ਸਾਝਰੇ ਮਿਲਣ ਦਾ ਵਾਅਦਾ ਸਰਪੰਚ ਨਾਲ ਕਰਕੇ ਸਾਰੇ ਚਲੇ ਗਏ। ਸਰਪੰਚ ਦੇ ਸਿਰੋਂ ਜਿਵੇਂ ਮਣਾਂਮੂੰਹੀਂ ਭਾਰ ਲੱਖ ਗਿਆ ਸੀ। ਸਾਰੇ ਪਿੰਡ ਦੀ ਜ਼ਿੰਮੇਵਾਰੀ ਨਿਭਾਉਣੀ ਉਹ ਆਪਣਾ ਪਹਿਲਾ ਫਰਜ਼ ਸਮਝਦਾ ਸੀ।

-----ਕਾਂਡ ਗਿਆਰੁਂ-----

ਸਵੇਰ ਹੋਈ।

ਹਰ ਕੌਰ ਅਤੇ ਉਸ ਦਾ ਭਰਾ ਗੱਜਣ ਸਿੰਘ ਛੁੱਲ ਲੈ ਕੇ ਤੁਰਨ ਲਈ ਤਿਆਰ ਸਨ। ਜਿਸ ਨੂੰ ਜਿੰਨਾਂ ਕੁ ਸਰਿਆ, ਉਨ੍ਹਾਂ ਦਾਨ ਉਹਨਾਂ ਛੁੱਲਾਂ ਨੂੰ ਅਰਪਨ ਕਰ ਦਿੱਤਾ। ਛੁੱਲ ਲੈ ਕੇ ਤੁਰਦੀ ਹਰ ਕੌਰ ਨੂੰ ਆਪਣੇ ਪੈਰ ਗੱਡੇ ਵਾਂਗ ਭਾਰੇ ਲੱਗ ਰਹੇ ਸਨ। ਦਾਦੀ ਪੋਤੀਆਂ ਦੇ ਛੁੱਲ ਲੈ ਕੇ ਚੱਲੀ ਸੀ। ਸੱਸ ਨੂੰਹ ਦੇ ਛੁੱਲ ਲੈ ਕੇ ਚੱਲੀ ਸੀ। ਧਰਤੀ ਦਾ ਜਿਵੇਂ ਪੁੜ ਹਿੱਲਿਆ ਸੀ। ਅਸਮਾਨ ਜਿਵੇਂ ਪਸੀਜਿਆ ਜਿਹਾ ਖੜ੍ਹਾ ਸੀ। ਕੀ ਰੱਬ ਦਾ ਕਹਿਰ ਸੀ? ਛੁੱਲਾਂ ਵਰਗੀਆਂ ਪੋਤੀਆਂ ਨੂੰ ਖਿਡਾਉਣਾ ਤਾਂ ਸ਼ਾਇਦ ਹਰ ਕੌਰ ਦੇ ਭਾਗਾਂ ਵਿਚ ਨਹੀਂ ਲਿਖਿਆ ਸੀ। ਜੇ ਲਿਖਿਆ ਸੀ ਤਾਂ ਉਹਨਾਂ ਦੇ ਛੁੱਲ ਤਾਰਨੇ ਹੀ ਰੱਬ ਦਾ ਹੁਕਮ ਸੀ। ਜੋ ਕਿਸੇ ਹਾਲਤ ਵਿਚ ਵੀ ਅਦੂਲ ਨਹੀਂ ਕੀਤਾ ਜਾ ਸਕਦਾ ਸੀ। ਉਸ ਦਾ ਭਾਣਾ ਸਿਰ ਮੱਥੇ ਮੰਨਣਾ ਪੈਣਾ ਸੀ। ਉਸ ਦਾ ਕਰਿਆ ਹੱਸ ਕੇ ਭੋਗਣਾ ਪੈਣਾ ਸੀ। ਉਸ ਦਾ ਫੈਸਲਾ ਮਿੱਠਾ ਕਰਕੇ ਹੀ ਜਰਨਾ ਪੈਣਾ ਸੀ।

ਇੰਦਰ ਅਤੇ ਸ਼ਿੰਦਾ ਬੇਬੇ ਅਤੇ ਮਾਮੇਂ ਗੱਜਣ ਸਿੰਘ ਨੂੰ ਜੀਪ 'ਤੇ ਅੱਡਓਂ ਬੱਸ ਚਾੜ੍ਹ ਗਏ। ਬੱਸ ਦੀਆਂ ਪੌੜੀਆਂ ਚੜ੍ਹਦੀ ਬੇਬੇ ਨੇ ਰੋ ਕੇ, "ਕੁਲਵਿੰਦਰੇ ਆਜਾ ਭਾਈ!" ਅਤੇ "ਬਬਲੀ, ਗੁੱਡੋ, ਪਰਮੀਂ ਤੁਸੀਂ ਵੀ ਆਜੋ ਭਾਈ!" ਕਿਹਾ ਸੀ। ਇਹ ਜੱਗ ਦੀ ਗੀਤ ਸੀ। ਇਹ ਆਖਣਾ ਹੀ ਪੈਣਾ ਸੀ। ਸਿਆਣਿਆਂ ਦੀਆਂ ਗੀਤਾਂ ਤੋਗੀਆਂ ਹੋਈਆਂ ਸਨ ਕਿ ਜੇ ਲੜ ਲਮਕਾ ਕੇ ਇੰਜ ਨਾ ਬੁਲਾਵੋ ਤਾਂ ਮਰਨ ਵਾਲੇ ਕਦੇ ਗੰਗਾ ਤੱਕ ਨਾਲ ਨਹੀਂ ਜਾਂਦੇ! ਜੱਗ ਦੀਆਂ ਅੰਨ੍ਹੀਆਂ ਗੀਤਾਂ ਸਨ। ਵੀਹਵੀਂ ਸਦੀ ਵਿਚ ਪੈਰ ਧਰਕੇ ਸੰਸਾਰ ਅਜੇ ਵੀ ਅੰਧ-ਵਿਸ਼ਵਾਸਾਂ ਦੇ ਸਕੰਜਿਆਂ ਵਿਚ ਜਕੜਿਆ ਪਿਆ ਸੀ।

ਬੱਸ ਤੁਰ ਗਈ।

ਇੰਦਰ ਹੋਰੀਂ ਪਰਤ ਆਏ।

- "ਟੈਮ ਬਹੁਤ ਹੋ ਗਿਆ-ਸਰਪੰਚ ਕੋਲੇ ਵੀ ਜਾਣੈਂ।" ਬਰਾੜ ਨੇ ਵਾਅਦਾ ਯਾਦ ਕਰਵਾਇਆ। ਵਾਅਦਾ ਕਰਕੇ ਮੁਕਰਨ ਵਾਲੇ ਨੂੰ ਉਹ ਬੰਦਾ ਹੀ ਨਹੀਂ ਸਮਝਦਾ ਸੀ, "ਅੰਨ੍ਹਾਂ ਬਾਂਗਿਆ ਸਾਧ ਬਿਸਤਰੇ" ਵਾਲੀ ਗੱਲ 'ਤੇ ਉਸ ਨੂੰ ਛਾਸ ਚਿੜ੍ਹ ਸੀ।

ਉਹ ਸਰਪੰਚ ਵੱਲ ਨੂੰ ਹੋ ਤੁਰੇ।

ਸੂਰਜ ਥੋੜ੍ਹਾ ਗਲ ਉਗੀਸ ਕੇ ਉਚਾ ਹੋ ਗਿਆ ਸੀ।

ਸਾਰੇ ਸਰਪੰਚ ਦੇ ਘਰੇ ਪਹੁੰਚੇ। ਸਰਪੰਚ ਪਹਿਲਾਂ ਹੀ ਤਿਆਰ ਸੀ। ਸਭ ਨੇ ਫਤਹਿ ਬੁਲਾਈ ਅਤੇ ਬੈਠ ਗਏ।

- "ਉ਷ੇ ਗੱਗੜ੍ਹਾ ਚਾਹ ਲੈ ਕੇ ਆ!" ਸਰਪੰਚ ਨੇ ਆਪਣੇ ਸੀਰੀ ਨੂੰ ਅਵਾਜ਼ ਮਾਰੀ।

ਚਾਹ ਆ ਗਈ।

- "ਗੱਲ ਧੱਮਲ ਨਾਲ ਕਰਨ ਦੀ ਜ਼ਰੂਰਤ ਹੁੰਦੀ ਐ-ਪੁਲਸ ਮੂਹਰੇ ਅੱਜ ਕੱਲੁ ਬੰਦੇ ਦਾ ਕੋਈ ਜੋਰ ਨਹੀਂ-ਤੱਤਾ ਲੱਕਿਆਂ ਮੂੰਹ ਮੱਚ ਜਾਂਦੈ।" ਚਾਹ ਪੀਂਦਾ ਸਰਪੰਚ ਉਹਨਾਂ ਨੂੰ ਸਮਝਾ ਰਿਹਾ ਸੀ।

- "ਅਸੀਂ ਥੋੜੇ ਮਗਰ ਈ ਐਂ-ਜਿਵੇਂ ਕਹੋਂਗੇ ਇੰਚ ਬਾਹਰ ਨਹੀਂ ਹੁੰਦੇ।" ਬਰਾੜ ਨੇ ਕਿਹਾ। ਉਹ ਸਰਪੰਚ ਦੀ ਸਾਦਗੀ ਦੀ ਦਿਲੋਂ ਦਾਦ ਦੇ ਰਿਹਾ ਸੀ।

- "ਅੱਬਲ ਤਾਂ ਤੁਸੀਂ ਠਾਣੇਂ ਚੱਲੋ ਹੀ ਨਾ-ਜੇ ਜਾਣਾ ਈ ਐ ਤਾਂ ਬਾਹਰ ਈ ਖੜ੍ਹ ਜਾਇਓ।" ਸਰਪੰਚ ਨੇ ਚਾਹ ਵਾਲਾ ਗਿਲਾਸ ਥੱਲੇ ਰੱਖ ਦਿੱਤਾ।

- "ਹੈਂ ਬਈ! ਗੱਲ ਠੀਕ ਐ-ਆਪਾਂ ਬਾਹਰ ਈ ਖੜ੍ਹਾਂਗੇ।"

- "ਠੀਕ ਐ-ਆਪਾਂ ਬਾਹਰ ਈ ਠੀਕ ਐ।"

- "ਜਦੋਂ ਮੈਂ ਹਾਂ-ਤੁਹਾਨੂੰ ਫਿਕਰ ਕਰਨ ਦੀ ਲੋੜ ਈ ਨ੍ਹੀ-ਕੋਈ ਚੰਦ 'ਤੇ ਬੁੱਕੇ ਤੁਸੀਂ ਪ੍ਰਵਾਹ ਨ੍ਹੀ ਕਰਨੀ।" ਸਰਪੰਚ ਨੇ ਹਿੱਕ ਠੋਕੀ।

ਉਹ ਜੀਪ ਲੈ ਠਾਣੇ ਨੂੰ ਸਿੱਧੇ ਹੋ ਗਏ। ਪਿੰਡ ਵਿਚੋਂ ਲੰਘੀ ਜੀਪ ਵਿਚ ਬੈਠੇ ਸਰਪੰਚ ਸਮੇਤ ਬੰਦਿਆਂ ਨੂੰ ਤੱਕ ਕੇ ਲੋਕ ਭਾਂਤ-ਭਾਂਤ ਦੇ ਲੱਖਣ ਲਾ ਰਹੇ ਸਨ। ਹਵਾ ਚੀਰਦੀ, ਸੜਕਾਂ ਦਾ ਸੀਨਾਂ ਲਤਾੜਦੀ, ਜੀਪ ਠਾਣੇ ਦੇ ਅੱਗੇ ਤਣ ਗਈ।

ਸਰਪੰਚ ਅਤੇ ਕਰਮਾਂ ਉਤਰੇ।

ਜੀਪ ਅੱਗੇ ਤੁਰ ਗਈ।

- "ਸਤਿ ਸ੍ਰੀ ਅਕਾਲ-- !" ਪਹਿਰੇ 'ਤੇ ਖੜ੍ਹੇ ਸੰਤਰੀ ਨੇ ਸਰਪੰਚ ਨੂੰ ਕਿਹਾ।

- "ਸਤਿ ਸ੍ਰੀ ਅਕਾਲ-- !"

ਸਰਪੰਚ ਕਰਮੇਂ ਸਮੇਤ ਅੰਦਰ ਲੰਘ ਗਿਆ।

ਜਿਉਂ-ਜਿਉਂ ਕਰਮਾਂ ਠਾਣੇ ਦੇ ਅੰਦਰ ਨੂੰ ਜਾ ਰਿਹਾ ਸੀ, ਉਸ ਦਾ ਕਾਲਜਾ ਘਿਰਦਾ ਸੀ। ਜਿੰਦ ਸਹਿ-ਸਹਿ ਕਰਦੀ ਸੀ। ਜਾਨ ਕਿਰ-ਕਿਰ ਪੈਂਦੀ ਸੀ। ਲੱਤਾਂ ਬਿੜਕ ਰਹੀਆਂ ਸਨ ਅਤੇ ਸਰੀਰ ਕੰਬ ਰਿਹਾ ਸੀ।

- "ਜਦੋਂ ਉਖਲੀ 'ਚ ਸਿਰ ਦੇ ਈ ਲਿਆ-ਹੁਣ ਮੂੰਗਲੀਆਂ ਦਾ ਕਾਹਦਾ ਡਰ ?" ਸੋਚ ਕੇ ਕਰਮੇਂ ਨੇ ਦਿਲ ਕਿਹੜਾ ਕੀਤਾ। ਪਰ ਅੰਦਰੋਂ ਉਹ ਧੀਰਜ ਨਹੀਂ ਬੰਨ੍ਹ ਰਿਹਾ ਸੀ।

- "ਧੰਨਭਾਗ-ਧੰਨਭਾਗ ! ਮਸਾਂ ਈ ਦਰਸ਼ਣ ਦਿੱਤੇ ਐ-ਸਰਪੈਂਚ ਸਾਹਬ ?" ਮੁਣਸ਼ੀ ਦਫਤਰ ਵਿਚੋਂ ਭੱਜਿਆ ਹੀ ਆਇਆ। ਉਸ ਨੇ ਪੂਛੋਂ ਫੜ ਕੇ ਬੱਕਰਾ ਤੌਲਣ ਵਾਂਗ, ਇਕਹਿਰੀ ਜਿਹੀ ਨਜ਼ਰ ਨਾਲ ਕਰਮੇਂ ਨੂੰ ਤਾਦਿਆ ਸੀ।

- "ਸੁੱਖ ਵੇਲੇ ਤਾਂ ਬੋਡੇ ਕੋਲੇ ਆਈਦਾ ਈ ਨਹੀਂ !" ਸਰਪੰਚ ਨੇ ਕਿਹਾ।

- "ਕਿਹੜੀਆਂ ਗੱਲਾਂ ਕਰਦੇ ਓਂ ਅੱਡ ਹੋਣ ਆਲੀਆਂ ? ਆਓ ਅੰਦਰ ਬੈਠੋ !"

ਉਹ ਦਫਤਰ ਅੰਦਰ ਚਲੇ ਗਏ।

- "ਸਰਦਾਰ ਕਿੱਥੇ ਐ ?"

- "ਰਾਤ ਦੇਰ ਗਈ ਤੱਕ ਡਿਊਟੀ 'ਤੇ ਸੀ-ਬੱਸ ਆਉਣ ਈ ਆਲੇ ਐ-ਉਏ ਗੁਰਮੀਤ--- !"

- "ਹਾਂ ਜੀ-- ?" ਬੰਦੂਕ ਸੰਭਾਲਦਾ ਸਿਪਾਹੀ ਹਾਜ਼ਰ ਸੀ।

- "ਜਾਹ ਬਿੱਲੇ ਨੂੰ ਤਿੰਨ ਕੱਪ ਚਾਹ ਕਹਿ ਕੇ ਆ-ਚੰਗੀ ਜੂੰ !"

- "ਜੀ ਹਜ਼ੂਰ-- !" ਸਿਪਾਹੀ ਚਲਾ ਗਿਆ।

- "ਚਾਹ ਤਾਂ ਮੁਣਸ਼ੀ ਜੀ ਹੁਣੇ ਬੱਸ ਪੀ ਕੇ ਈ ਤੁਰੇ ਸੀ !"

- "ਫੇਰ ਕੀ ਹੋ ਗਿਆ ? ਇਹ ਕਿਹੜਾ ਚਿੱਥਣੀ ਐਂ ?" ਮੁਣਸ਼ੀ ਨੇ ਰਵਾਇਤੀ ਜਿਹੀ ਗੱਲ ਕਹੀ।

ਉਹਨਾਂ ਦੇ ਚਾਹ ਪੀਂਦੇ-ਪੀਂਦੇ ਠਾਣੇਦਾਰ ਆ ਗਿਆ। ਉਸ ਨੇ ਬੜੀ ਗਰਮਜੋਸ਼ੀ ਨਾਲ ਸਰਪੰਚ ਨਾਲ ਹੱਥ ਮਿਲਾਇਆ। ਉਸ ਦੇ ਮੌਢੇ 'ਤੇ ਲੱਗੇ ਸਟਾਰ ਲਿਸ਼ਕ ਰਹੇ ਸਨ। ਡੱਬਦੀ ਵਰਦੀ, ਚੁੱਕਵੀਆਂ ਮੁੱਛਾਂ ਅਤੇ ਸਿਰ 'ਤੇ ਬੰਨ੍ਹੀ ਪਟਿਆਲਾ ਸ਼ਾਹੀ ਪੱਗ ਨਾਲ ਉਹ ਕੋਈ 'ਸਰਦਾਰ' ਨਜ਼ਰ ਆਉਂਦਾ ਸੀ। ਸਰਪੰਚ ਉਸ ਨੂੰ ਠਾਣੇ ਦੇ ਇੱਕ ਪਾਸੇ ਲੈ ਗਿਆ।

ਘੋੜਿਆਂ ਦੇ ਤਬੇਲੇ 'ਚੋਂ ਅਜੀਬ ਜਿਹੀ ਹੌਂਕ ਆ ਰਹੀ ਸੀ। ਇਕ ਪਾਸੇ ਹਵਾਲਾਤ ਵਿਚ ਬੰਦੇ ਕੁੱਕੜਾਂ ਵਾਂਗ ਤਾੜੇ ਹੋਏ ਸਨ। ਕੋਈ ਗੁੱਸ਼ੀਆਂ ਸੱਟਾਂ ਨਾਲ ਹੁੰਗਾ ਮਾਰ ਰਿਹਾ ਸੀ।

- "ਸਰਦਾਰ ਬੰਦਾ ਤਾਂ ਹਾਜ਼ਰ ਕਰ ਦਿੱਤਾ-ਪਰ ਹੁਣ ਇਕ ਬੇਨਤੀ ਐ।" ਸਰਪੰਚ ਦਿਲੋਂ ਪਾਣੀ-ਪਾਣੀ ਹੋਇਆ ਖੜ੍ਹਾ ਸੀ।

- "ਬੇਨਤੀ ਨਹੀਂ-ਹੁਕਮ ਫੁਰਮਾਓ!" ਠਾਣੇਦਾਰ ਸਰਪੰਚ 'ਤੇ ਅੰਤਾਂ ਦਾ ਖੁਸ਼ ਲੱਗਦਾ ਸੀ। ਕਿਸੇ ਫੁਸ਼ੀ ਵਿਚ ਉਸ ਦੇ ਅੰਦਰ ਜਲ੍ਹਣ ਹੋ ਰਹੀ ਸੀ।

- "ਸਰਦਾਰ ਰੱਬ ਨੂੰ ਜਾਨ ਦੇਣੀ ਐ-ਬੱਸ ਮੁੰਡੇ ਨੂੰ ਕੁਛ ਨਾ ਆਖਿਓ-ਸਹੁੰ ਢਾਂਡੀ ਦੀ ਵਿਚਾਰਾ ਜਮਾਂ ਈ ਬੇਕਸੂਰ ਐ।"

- "ਛੁੱਲ ਦੀ ਨਹੀਂ ਲਾਉਂਦੇ।" ਠਾਣੇਦਾਰ ਨੇ ਉਸ ਦਾ ਸੰਸਾ ਨਵਿਰਤ ਕਰ ਦਿੱਤਾ।

- "ਦੇਖਿਓ ਸਰਦਾਰ ਮੈਨੂੰ ਫੇਰ ਨਾ ਆਉਣਾ ਪਵੇ?"

- "ਤੁਸੀਂ ਬੇਚਿੰਤ ਰਹੋ!" ਠਾਣੇਦਾਰ ਬੜੀਆਂ ਹੀ ਸਰਸਰੀ ਗੱਲਾਂ ਨਬੇੜ ਰਿਹਾ ਸੀ।

ਉਹ ਵਾਪਿਸ ਆ ਗਏ।

ਫਿਰ ਸਰਪੰਚ ਨੇ ਕਰਮੇਂ ਨੂੰ ਵੱਖ ਕਰ ਲਿਆ।

- "ਮੈਂ ਠਾਣੇਦਾਰ ਨੂੰ ਠੋਕ ਕੇ ਕਹਿਤੈ-ਸਿਪਾਹੀਆਂ ਦੇ ਛੁੱਦੂ ਦਬਕਾੜਿਆਂ ਤੋਂ ਡਰਨ ਦੀ ਲੋੜ ਨੂੰ-ਜੇ ਕੋਈ ਚਿਰ-ਫਿਰ ਕਰਨ-ਸੁਨੇਹਾਂ ਭੇਜ ਦੇਈਂ-ਖੜ੍ਹਾ ਖੜੋਤਾ ਈ ਪਹੁੰਚੂੰ।" ਉਸ ਨੇ ਕਰਮੇਂ ਨੂੰ ਸਮਝਾਇਆ।

- "----।"

- "ਇਕ ਗੱਲ ਯਾਦ ਰੱਖੀਂ! ਇਹ ਮਾਰ ਕੁੱਟ ਘੱਟ ਕਰਦੇ ਐ ਤੇ ਜਰਕਾਉਂਦੇ ਬਾਹਲਾ ਹੁੰਦੇ ਐ-ਬੱਸ ਮੇਰੀ ਗੱਲ ਪੱਲੇ ਬੰਨ੍ਹੀਂ-ਇਹਨਾਂ ਦੇ ਫੈਂਟਰਾਂ 'ਚ ਨਾ ਆਈਂ--!"

ਕਰਮਾਂ ਸੁਣ ਰਿਹਾ ਸੀ। ਪਰ ਚੁੱਪ ਸੀ।

- "ਇਕ ਗੱਲ ਹੋਰ ਐ! ਜਿੰਨਾਂ ਡਰੇਂਗਾ-ਓਨਾਂ ਈ ਜਿਆਦਾ ਡਰਾਉਣਗੇ।" ਸਰਪੰਚ ਨੇ ਕਰਮੇਂ ਨੂੰ ਨਹਿਬ ਦਿੱਤਾ ਸੀ।

ਉਹ ਵਾਪਿਸ ਆ ਗਏ।

- "ਚੰਗਾ ਸਰਦਾਰ ਮੈਂ ਤਾਂ ਫਿਰ ਚੱਲਦੈਂ।" ਸਰਪੰਚ ਨੇ ਕਿਹਾ।

- "ਰੋਟੀ ਖਾ ਕੇ ਜਾਂਦੇ ਰਿਹੋ?" ਮੁਣਸ਼ੀ ਪਹਿਲਾਂ ਹੀ ਬੋਲ ਪਿਆ।

- "ਬੱਸ ਇਕੋ ਈ ਗੱਲ ਐ-ਐਧਰ ਮਾੜਾ ਜਿਆ ਬਿਆਲ ਰੱਖਿਓ!" ਹੱਥ ਮਿਲਾਉਂਦਾ ਸਰਪੰਚ ਇਕ ਤਰ੍ਹਾਂ ਨਾਲ ਤਾੜਨਾ ਕਰ ਰਿਹਾ ਸੀ।

- "ਫਿਕਰ ਈ ਨਾ ਕਰੋ!"

- "ਚੰਗਾ ਕਰਮਿਆਂ---!" ਜਾਂਦੇ ਸਰਪੰਚ ਨੇ ਹੱਥ ਚੁੱਕਿਆ।

ਕਰਮੇਂ ਦਾ ਧਾਹ ਮਾਰਨ ਨੂੰ ਦਿਲ ਕੀਤਾ। ਪਰ ਉਹ ਵਿਚੇ-ਵਿਚ ਹੀ ਘੁੱਟ ਕੇ ਰਹਿ ਗਿਆ। ਕਸਾਈਆਂ ਕੋਲ ਬੱਕਰੇ ਨੂੰ ਛੱਡ ਕੇ ਜਾਂਦਾ ਮਾਲਕ ਜਿਵੇਂ ਬੱਕਰੇ ਨੂੰ ਪਿਆਰ ਕਰਕੇ ਗਿਆ ਸੀ, ਜਿਸ ਨੇ ਕੁਝ ਪਲਾਂ ਵਿਚ ਹੀ ਸੂਲੀ ਚੜ੍ਹ ਜਾਣਾ ਸੀ!

ਸਰਪੰਚ ਬਾਹਰ ਨਿਕਲ ਗਿਆ।

ਬਰਾੜ ਹੋਰਾਂ ਦੀ ਜੀਪ ਉਸ ਨੂੰ ਬਿਠਾ ਕੇ ਲੈ ਗਈ।

ਧੂੜ ਦਾ ਬੱਦਲ ਖਿੰਡ ਗਿਆ ਸੀ।

ਕਰਮਾਂ ਠਾਣੇ ਦੇ ਵਿਹੜੇ ਵਿਚ ਹੀ ਸੁੰਨ ਹੋਇਆ ਖੜ੍ਹਾ ਸੀ।

ਠਾਣੇਦਾਰ ਹਾਜ਼ਰੀ ਪਾ ਕੇ ਘਰ ਚਲਾ ਗਿਆ।

- "ਆਹ ਕਿਵੇਂ ਮੀਲ ਪੱਥਰ ਬਣਿਆਂ ਖੜ੍ਹੈ?" ਇਕ ਸਿਆਣੀ ਜਿਹੀ ਉਮਰ ਦੇ ਸਿਪਾਹੀ ਨੇ ਮੁਣਸ਼ੀ ਨੂੰ ਆ ਕੇ ਪੁੱਛਿਆ। ਕਰਮੇਂ ਵੱਲ ਨੂੰ ਸਿੱਧੀ ਕੀਤੀ ਉੱਗਲੀ, ਤਿੰਨ ਸੌ ਤਿੰਨ ਬੰਦੂਕ ਦੀ ਗੋਲੀ ਵਰਗੀ ਲੱਗਦੀ ਸੀ।

- "ਇਹਨੂੰ ਬਹੁ ਮਾਰਨੇ ਨੂੰ ਚੱਕ ਕੇ ਹਵਾਲਾਤ 'ਚ ਤੁੰਨੋਂ-ਇਹਦੀ ਮੈਂ ਭੈਣ ਨੂੰ ਨਵੇਂ ਦੁੱਧ ਕਰ ਦਿਆਂ---!" ਮੁਣਸ਼ੀ ਨੇ ਇਕ ਦਮ ਹੁਕਮ ਦਾ ਮਰੋੜਾ ਚਾੜ੍ਹਿਆ। ਠਾਣੇਦਾਰ ਤੋਂ ਬਾਅਦ ਉਹ ਹੀ ਠਾਣੇ ਦਾ ਰਿੰਡ ਪ੍ਰਾਨ ਹੁੰਦਾ ਸੀ। ਪੁਰਾਣਾ ਬੰਦਾ ਹੋਣ ਕਰਕੇ ਸਾਰੇ ਪੁਲਸ ਵਾਲੇ ਉਸ ਦਾ ਤਹਿਤ ਮੰਨਦੇ ਸਨ।

- "ਇਹਨੂੰ ਕੁੱਟੋ ਘੱਟ ਤੇ ਘੜੀਸੋ ਜਿਆਦਾ ਗੜ੍ਹਾਵੇ ਨੂੰ।" ਪਾਸਿਓਂ ਹੌਲਦਾਰ ਨੇ ਅੜੀ 'ਚ ਅੜੀ ਫਸਾਈ।

- "ਅੱਬਲ ਤਾਂ ਇਹਦਾ ਮੁਕਾਬਲਾ ਬਣਾਓ ਅੱਜ ਰਾਤ ਨੂੰ।" ਪਾਸਿਓਂ ਕਿਸੇ ਸਿਪਾਹੀ ਨੇ ਬਲਦੀ 'ਤੇ ਤੇਲ ਛਿੜਕਿਆ।

- "ਝਾਕਦਾ ਦੇਖ ਮੇਰਾ ਸਾਲਾ ਕਿਵੇਂ ਆਏ।"

- "ਪਤਾ ਤਾਂ ਪੁੱਤ ਉਦੋਂ ਲੱਗੂ ਜਦੋਂ ਤੁੰਗ-ਭੱਦਰਾਂ ਬਣਾਇਆ।"

- "ਜਦੋਂ ਜੰਮੂਰਾਂ ਨਾਲ ਖਿੱਚੇ ਨਹੁੰ-ਭੁੱਟ ਭੁੱਟ ਬੋਲੇਂਗਾ।" ਇਕ ਨੇ ਉਸ ਨੂੰ ਧੱਕ ਕੇ ਹਵਾਲਾਤ ਅੰਦਰ ਤਾੜ ਦਿੱਤਾ। ਜਿਵੇਂ ਆਜੜੀ ਭੇਡ ਨੂੰ ਧੱਕ ਕੇ ਵਾੜੇ 'ਚ ਵਾੜਦੈ।

ਹਵਾਲਾਤ ਅੰਦਰੋਂ ਇੰਜ ਸੜ੍ਹਾਂਦ ਮਾਰ ਰਹੀ ਸੀ, ਜਿਵੇਂ ਕੋਈ ਜਾਨਵਰ ਅੰਦਰ ਮਰ ਕੇ ਸੜ ਗਿਆ ਸੀ। ਕਰਮੇਂ ਦਾ ਸਾਹ ਗੁੱਟ ਹੋਇਆ। ਉਸ ਨੇ ਸੀਖਾਂ ਕੋਲੇ ਹੋ ਕੇ, ਨਾਸਾਂ ਰਾਹੀਂ ਬਾਹਰੋਂ ਹਵਾ ਲੈਣੀ ਸ਼ੁਰੂ ਕਰ ਦਿੱਤੀ। ਹਨੁੰਗੀ ਜਿਹੀ ਹਵਾਲਾਤ ਵਿਚੋਂ ਮੱਛਰ ਬੁਰਕੀਆਂ ਵੱਚਦਾ ਸੀ। ਕਰਮਾਂ ਆਪਣੇ ਪਿੰਡੇ ਨੂੰ ਬੁਰੀ ਤਰ੍ਹਾਂ ਨਾਲ ਖੁਰਕ ਨਹੀਂ, ਸਗੋਂ ਵੱਚ ਰਿਹਾ ਸੀ।

- "ਕੋਈ ਨਾ ਚੁਆਨਾਂ ਇਕ ਦੋ ਦਿਨ ਈ ਤਕਲੀਪ ਹੁੰਦੀ ਐ-ਫੇਰ ਉਹੋ ਜਿਆ ਈ ਹੋਜੇਂਗਾ।" ਇਕ ਬਜ਼ੁਰਗ ਹਵਾਲਾਤੀ ਨੇ ਕਿਹਾ।

- "ਪਹਿਲਾਂ ਪਹਿਲ ਮੱਛਰ ਬੰਦੇ ਨੂੰ ਖਾਂਦੈ-ਫੇਰ ਬੰਦਾ ਮੱਛਰ ਨੂੰ ਖਾਣ ਲੱਗ ਪੈਂਦੈ।" ਦੂਜੇ ਨੇ ਹੱਸ ਕੇ 'ਛੀ-ਛੀ' ਕੀਤਾ।

- "ਇੱਥੇ ਕਿਹੜਾ ਬੇਬੇ ਰੋਟੀ ਲਈ ਬੈਠੀ ਐ।"

ਬੇਬੇ ਦੇ ਨਾਂ ਨੂੰ ਕਰਮੇਂ ਦੀਆਂ ਅੱਖਾਂ ਵਿਚ ਹੰਝੂ ਆ ਗਏ। ਦਿਲ ਪਸੀਜਿਆ ਗਿਆ। ਉਹ ਦਰੱਖਤ ਦੇ ਦੁਸਾਂਗ ਵਿਚ ਫਸੇ ਪੰਛੀ ਵਾਂਗ ਬੇਵੱਸ ਸੀ। ਕੁਝ ਨਹੀਂ ਕਰ ਸਕਦਾ ਸੀ। ਉਸ ਦਾ ਦਿਲ ਕਰਦਾ ਸੀ ਕਿ ਕਾਸ਼! ਉਸ ਅੰਦਰ ਕੋਈ ਗੈਬੀ ਸ਼ਕਤੀ ਆ ਜਾਵੇ ਅਤੇ ਉਹ ਠਾਣੇ ਦੀਆਂ ਕੰਧਾਂ ਤੋੜ ਕੇ ਗਾਇਬ ਹੋ ਜਾਵੇ! ਪਰ ਮੁੰਡੇ ਦੀ ਸੋਚ ਕਲਪਨਾ ਵਿਚ ਧੱਕਾ ਖਾ ਕੇ ਹੀ ਸਾਹ ਛੱਡ ਜਾਂਦੀ। ਉਸ ਦਾ ਦਿਲ ਜਿਵੇਂ ਕਪੜਛਾਣ ਹੋ ਕੇ ਦੇਹ ਵਿਚੋਂ ਛਣ-ਛਣ ਬਾਹਰ ਡਿੱਗ ਰਿਹਾ ਸੀ। ਮੁਣਸੀ ਤੋਂ ਪੀਤੀ ਹੋਈ ਚਾਹ ਬਾਹਰ ਨੂੰ ਆ ਰਹੀ ਸੀ।

ਦੁਪਿਹਰਾ ਹਵਾਲਾਤੀਆਂ ਨੇ ਬਾਹਵਾ ਸੁਖ-ਅਰਾਮ ਨਾਲ ਕੱਟਿਆ। ਪ੍ਰਛਾਵੇਂ ਢਲਦਿਆਂ ਹੀ ਸਿਪਾਹੀਆਂ ਨੇ ਜਾਨੀਆਂ ਵਾਂਗ ਠਾਣੇ ਦੇ ਵਿਹੜੇ ਵਿਚ ਗੇੜੇ ਦੇਣੇ ਸ਼ੁਰੂ ਕਰ ਦਿੱਤੇ। ਦੁਪਿਹਰ ਦੀ

ਨੀਂਦ ਲਾਹ ਕੇ ਉਹ ਹੌਲੇ ਫੁੱਲ ਹੋਏ ਜਾਪਦੇ ਸਨ। ਕੁਝ ਕੁ ਅੜਬ ਕੁੱਕੜ ਵਾਂਗ ਹਵਾਲਾਤੀਆਂ ਨੂੰ ਤਾਜ਼ਾਂ ਮਾਰਨ ਲੱਗ ਪਏ ਸਨ। ਫਾਕੀ ਚਾਦਰੇ ਵਿਹੜਾ ਹੁੰਡਦੇ ਸਨ।

- "ਅੱਜ ਆਬਣੇ ਕਿਮੇਂ ਪ੍ਰਬੰਧ ਹੋਊ ?" ਇਕ ਬੇਸ਼ਗਮ ਜਿਹੇ ਸਿਪਾਹੀ ਨੇ ਦੂਸਰੇ ਨੂੰ ਹਵਾਲਾਤੀਆਂ ਦੇ ਸਾਹਮਣੇ ਹੀ ਪੁੱਛ ਲਿਆ।

- "ਅੱਜ ਬਹੁ ਮਾਰ ਤੋਂ ਪੀਵਾਂਗੇ--- !" ਦੂਜੇ ਨੇ ਛੱਟ ਜਵਾਬ ਸੁਟਿਆ। ਕਰਮੇਂ ਦਾ ਸਾਰੇ ਸਿਪਾਹੀਆਂ ਨੇ "ਬਹੁ-ਮਾਰ" ਹੀ ਨਾਂ ਧਰ ਲਿਆ ਸੀ। ਜਿਵੇਂ ਕਿਸੇ ਨਵੇਂ ਜਨਮੇ ਬਾਲ ਦਾ ਮਾਂ-ਬਾਪ ਲਾਡ ਨਾਲ ਨਾਂ ਧਰਦੇ ਹਨ!

ਕਰਮੇਂ ਦਾ ਦਿਲ ਥਾਵੇਂ ਆਇਆ ਕਿ ਮਾਰਦੇ ਕੁੱਟਦੇ ਨਹੀਂ, ਖਾਣ-ਪੀਣ 'ਚ ਹੀ ਬੁੱਤਾ ਸਾਰ ਲੈਣਗੇ।

- "ਕਿਉਂ ਉਦੇ ਬਹੁਮਾਰਾ! ਝੱਲਦੀ ਐ ਜੇਬ ਭਾਰ ਕਿ ਨਹੀਂ ?" ਇਕ ਨੇ ਉਸ ਨੂੰ ਦੰਦੀਆਂ ਜਿਹੀਆਂ ਕੱਢ ਕੇ ਪੁੱਛਿਆ।

ਕਰਮੇਂ ਨੇ ਚੁੱਪ-ਚਾਪ ਪੰਜਾਹਾਂ ਦਾ ਨੋਟ ਕੱਢ ਕੇ ਸਿਪਾਹੀ ਵੱਲ ਨੂੰ ਕੀਤਾ। ਜੋ ਸਿਪਾਹੀ ਨੇ ਉੱਗਲਾਂ ਦਾ ਮੋਚਨਾ ਬਣਾ ਕੇ ਫੜ ਲਿਆ। ਸਿਪਾਹੀ ਦਾ ਦਿਲ ਠਰ ਗਿਆ। ਹੁਣ ਉਸ ਨੂੰ ਪੈਂਦੀ ਸ਼ਾਮ ਚੂੰਢੀਆਂ ਵੱਡਦੀ ਨਜ਼ਰ ਨਹੀਂ ਆਉਂਦੀ ਸੀ।

- "ਸਾਲੇ 'ਚ ਰੰਘੜ੍ਹੂਉ ਦੇਖ ਕਿੱਛੈ-ਮੂੰਹੋਂ ਈ ਨ੍ਹੀ ਬੋਲਦਾ-ਜਿਮੇਂ ਰੋਪਨਾ 'ਤੇ ਬੈਠਾ ਹੁੰਦੈ !"

- "ਇਹਨੂੰ ਆਬਦੀ ਬਹੁ ਦੀਆਂ ਗੱਲਾਂ ਚੇਤੇ ਆਉਂਦੀਆਂ ਹੋਣਗੀਆਂ-ਜਦੋਂ ਕਹਿੰਦੀ ਹੋਊ ਸੇਜ 'ਤੇ ਪਈ: ਆਜੋ ਜੀ ਮੈਂ ਤਾਂ ਤਿਆਰ ਐਂ !"

- "ਉਦੇ ਉਥੇ ਕਿਹੜਾ ਇਹ ਵੰਝ ਗੱਡ ਦਿੰਦਾ ਹੋਣੈ ?"

- "ਵੰਝ ਗੱਡਣ ਨੂੰ ਇਹਦੇ ਕਿਹੜਾ ਚਿੜੇ ਖਾਧੇ ਵੇ ਸੀ ?"

ਗੱਲਾਂ ਕਰਦੇ, ਮੱਛਰੇ ਸਿਪਾਹੀ ਪਰ੍ਹਾਂ ਨੂੰ ਤੁਰ ਗਏ।

- "ਮੱਲਾ ਇਹਨਾਂ ਨੂੰ ਕਾਹਨੂੰ ਹੱਡ ਦੇਣਾ ਸੀ? ਇਹ ਤਾਂ ਮਾਂਗੇਆਲੀਏ ਤੇਰੀ ਪੀ ਕੇ ਤੇਰੇ ਈ ਮੋਛੇ ਪਾਉਣਗੇ !" ਇਕ ਹਵਾਲਾਤੀ ਨੇ ਦੱਸਿਆ। ਉਸ ਦੀ ਬੱਗੀ ਦਾਹੜੀ ਵਿਚ ਸਾਰੇ ਭੇਦ ਹੀ ਲੁਕੇ ਹੋਏ ਸਨ।

- "ਪਰ ਬਾਬਾ ਕੀ ਕਰੀਏ--- ?" ਘੋਰ ਮਾਯੂਸੀ ਵਿਚ ਕਰਮੇਂ ਨੇ ਸਿਰ ਫੇਰਿਆ, "ਕੁੱਟੋਂ ਡਰਦੇ ਕਰਦੇ ਐਂ !"

- "ਇਹਨਾਂ ਨੂੰ ਤੂੰ ਭਾਵੇਂ ਸੌ ਹੋਰ ਦੇ-ਦੇ-ਪਰਾਗਾ ਇਹਨਾਂ ਨੇ ਤੇਰਾ ਪਾਉਣਾ ਈ ਪਾਉਣੈ-ਤੂੰ ਖੁਦ ਸਿਆਣੈ-ਖੂਹ 'ਚ ਡਿੱਗੀ ਇੱਟ ਕਦੇ ਸੁੱਕੀ ਨਿਕਲੀ ਐ ?"

ਕਰਮਾਂ ਰੋਣ ਲੱਗ ਪਿਆ।

- "ਰੋਣ ਨਾਲ ਕੁਛ ਨੂੰ ਬਣਨਾ-ਜੇਰਾ ਮਹਿੰ ਵਰਗਾ ਕਰੇਂਗਾ-ਤਾਂ ਸਹੁ-- !"

- "ਨਹੀਂ ਤਾਂ ਲੱਲ੍ਹੇ ਮਾਰ ਮਾਰ ਤੈਬੋਂ ਸਾਰਾ ਕੁਛ ਬਕਵਾ ਲੈਣਗੇ ! ਕੁੱਟ ਤਾਂ ਇਕ ਪਾਸੇ ਰਹੀ ।"

- "ਪਰ ਬਾਬਾ ਮੈਂ ਤਾਂ ਬਿਲਕੁਲ ਬੇਕਸੂਰ ਐਂ ।" ਉਸ ਨੇ ਦੁੱਧ ਵਰਗੀ ਸੱਚਾਈ ਜਾਹਿਰ ਕਰਨੀ ਚਾਹੀ। ਉਸ ਨੇ ਰੋਂਦੇ ਹੋਏ ਦੱਸਿਆ ਸੀ।

- "ਹੈ ਕਮਲਾ ! ਕਸੂਰ ਬੇਕਸੂਰ ਨੂੰ ਐਥੇ ਕੋਈ ਨੂੰ ਪੁੱਛਦਾ !"

- "ਦਿਲ ਕਰੜਾ ਕਰ-ਮਰਦ ਬਣ ! ਸਾਡੇ ਅੱਲੀਂ ਦੇਖਲੈ-ਪੂਰਾ ਮਹੀਨਾਂ ਹੋ ਗਿਆ 'ਸੀ' ਨੂੰ ਕੀਤੀ ।"

ਕਰਮਾਂ ਚੁੱਪ ਕਰ ਗਿਆ।

ਸ਼ਾਮ ਪੈ ਗਈ।

ਠਾਣੇਦਾਰ ਪੁੱਜ ਗਿਆ।

ਠਾਣੇਦਾਰ ਅਤੇ ਮੁਣਸ਼ੀ ਨੇ ਸਾਂਝਾ ਪੈਂਗ ਪੀਤਾ। ਇਕ ਨਹੀਂ ਸਗੋਂ ਕਈ ਪੈਂਗ ਪੀਤੇ। ਉਪਰੋਥਲੀ ਪੀਤੀ ਦਾਰੂ ਨੇ ਉਹਨਾਂ ਅੰਦਰ ਭੰਦਰੋਲ ਪਾ ਦਿੱਤਾ ਸੀ। ਠਾਣੇਦਾਰ ਨੇ ਗਰਮੀ ਹੋਣ ਕਾਰਨ ਪੱਗ ਲਾਹ ਰੱਖੀ ਸੀ। ਮੱਥੇ ਨੂੰ ਸੱਖਣੀ ਲਾਲ ਫਿਫਟੀ ਸੱਜ ਵਿਆਹੀ ਵਾਂਗ ਚਿੰਬੜੀ ਪਈ ਸੀ।

ਕਰਮੇਂ ਨੂੰ ਹਵਾਲਾਤ ਵਿਚੋਂ ਬਾਹਰ ਕੱਢ ਲਿਆ ਅਤੇ ਉਸ ਨੂੰ ਠਾਣੇ ਦੇ ਦੂਸਰੇ ਵਿਹੜੇ ਵਿਚ ਲੈ ਗਏ। ਸਿਪਾਹੀਆਂ ਦੀ ਖਿੱਚੀ ਤਿਆਰੀ ਦੇਖ ਕੇ ਉਸ ਦੇ ਪਾਣ ਖੁਸ਼ਕ ਹੋ ਗਏ। ਬੁੱਲ੍ਹਾਂ 'ਤੇ ਝੱਗ ਜੰਮ ਗਈ।

- "ਧੀ ਦਿਆ ਯਾਰਾ-ਤੂੰ ਆਬਦੀ ਬਹੁ ਮਾਰਤੀ-ਤੇਰਾ ਕੀ ਖਾਂਦੀ ਸੀ ਉਏ ?" ਪੈਂਦੀ ਸੱਟੇ ਠਾਣੇਦਾਰ ਨੇ ਸਲੋਕ ਪਛੁਆ।

- "ਮਾਪਿਓ ਧੀ ਆਲੀ ਆਣ ਐਂ-ਮੈਂ ਤਾਂ ਬਿਲਕੁਲ ਈ ਬੇਕਸੂਰ ਐਂ-ਕਹੋਂ ਤਾਂ ਗਾਂ ਦੀ ਪੂਛ ਨੂੰ ਹੱਥ ਲਾ ਦਿੰਨੈ-ਸਾਰੇ ਪਿੰਡ ਨੂੰ ਪਤੈ ।" ਕਰਮੇਂ ਦੇ ਜੋੜੇ ਹੱਥ ਕੰਬ ਰਹੇ ਸਨ।

- "ਕੁੱਟ ਤੋਂ ਡਰਦਾ ਤਾਂ ਤੂੰ ਗਧੇ ਨੂੰ ਵੀ ਬਾਪੂ ਆਖੇਂਗਾ ।"

- "ਪਿੰਡ ਕਿਹੜਾ ਤੇਰਾ ਸੁਪੱਤਾ ਐ ? ਜਿਹੋ ਜਿਆ ਤੂੰ ਉਹੋ ਜਿਆ ਤੇਰਾ ਪਿੰਡ !" ਮੁਣਸੀ ਦੀ ਦਿੱਤੀ ਉਂਗਲ 'ਤੇ ਠਾਣੇਦਾਰ ਕੁੜ੍ਹਾ ਪਿਆ ਸੀ ।

- "ਜਿਹੋ ਜੀ ਨੰਦੋ ਬਾਹਮਣੀਂ ਉਹੋ ਜਿਆ ਘੁੱਦੂ ਜੇਠ !" ਠਾਣੇਦਾਰ ਨੇ ਕਰਮੇਂ 'ਤੇ ਡੰਡਿਆਂ ਦਾ ਮੀਂਹ ਵਰ੍ਹਾ ਦਿੱਤਾ । ਹੱਥਾਂ ਪੈਰਾਂ ਦੀਆਂ ਉਂਗਲਾਂ 'ਤੇ ਵੱਜਦੇ ਡੰਡੇ "ਟੱਕ-ਟੱਕ" ਦੀ ਅਵਾਜ਼ ਕਰਦੇ ਸਨ ।

ਲੈਂਦੇ ਹੱਥੀਂ ਠਾਣੇਦਾਰ ਨੇ ਕਰਮੇਂ ਨੂੰ ਰੂੰ ਵਾਂਗ ਪਿੰਜ ਸੁੱਟਿਆ ਸੀ । ਉਸ ਦਾ ਬਰੜਾਹਟ ਕੰਧਾਂ ਵਿਚ ਵੱਜ-ਵੱਜ ਮੁੜਦਾ ਸੀ । ਉਹ ਉਹਨਾਂ ਦਾ ਮਿੰਨਤ ਤਰਲਾ ਕਰਦਾ ਰਿਹਾ ਸੀ । ਉਸ ਦੀਆਂ ਨਾਸਾਂ 'ਚੋਂ ਖੂਨ ਧਰਾਲੀਂ ਵਹਿ ਰਿਹਾ ਸੀ । ਪਤਾ ਨਹੀਂ ਠਾਣੇਦਾਰ ਦਾ ਡੰਡਾ ਕਦੋਂ ਨੱਕ 'ਤੇ ਵਾਰ ਕਰ ਗਿਆ ਸੀ ?

- "ਬੋਲ ! ਬੋਲਦਾ ਨ੍ਹੀ ਕਰੇਵਾ ਦੇਣਿਆਂ-ਤੇਰੀ ਮੈਂ ਭੈਣ 'ਤੇ ਚੜ੍ਹਜਾਂ ਬੁੱਕ ਕੇ !" ਠਾਣੇਦਾਰ ਨੇ ਇੱਕ ਕਰੜੀ ਝੁੱਟੀ ਹੋਰ ਲਾਈ । ਕਰਮੇਂ ਵਿਚ ਸਾਹ ਸਤ ਨਹੀਂ ਛੱਡਿਆ ਸੀ ।

- "ਇਕ ਸਾਨੂੰ ਅੱਤਵਾਦੀ ਵਾਹਣੀਂ ਪਾਈ ਫਿਰਦੇ ਐ-ਦੂਜੇ ਮੇਰੇ ਸਾਲੇ ਹੁਣ ਬਹੁ ਮਾਰ ਉਠ ਖੜ੍ਹੇ !" ਠਾਣੇਦਾਰ ਨੇ ਪੈਂਦੀ ਸੱਟੇ ਉਸ ਨੂੰ ਝੋਨੇ ਵਾਂਗ ਝਾੜ ਦਿੱਤਾ ਸੀ ।

ਧਰਤੀ 'ਤੇ ਪਿਆ ਕਰਮਾਂ ਬੱਕਰੇ ਵਾਂਗ ਮਿਆਂਕ ਰਿਹਾ ਸੀ ।

ਫੜ ਕੇ ਨਹੀਂ, ਇਕ ਤਰ੍ਹਾਂ ਨਾਲ ਮਰੇ ਹੋਏ ਕੱਟੇ ਵਾਂਗ ਘੜ੍ਹੀਸ ਕੇ ਸਿਪਾਹੀ ਕਰਮੇਂ ਨੂੰ ਹਵਾਲਾਤ ਵਿਚ ਸੁੱਟ ਗਏ । ਉਹ ਬੁਰੀ ਤਰ੍ਹਾਂ ਪੀੜਿਆ ਪਿਆ ਸੀ । ਹੁੰਗਾ ਮਾਰਦਾ "ਹਾਏ-ਹਾਏ" ਕੂਕ ਰਿਹਾ ਸੀ ।

- "ਪਹਿਲੀ ਤਾਂ ਪਾਸ ਕਰ ਆਇਆ !" ਬਜੁਰਗ ਹਵਾਲਾਤੀ ਨੇ ਦੂਜੇ ਹਵਾਲਾਤੀਏ ਨੂੰ ਕਿਹਾ ।

- "ਬੱਸ ਕੈਮ ਹੋ ਜੁਆਨਾ-ਪਸੂ ਦੀ ਮੌਕ ਦਾ ਤੇ ਗੌਰਮਿਲਟ ਦੇ ਝਿੜ੍ਹਕੇ ਦਾ ਰੋਸ ਨ੍ਹੀ ਕਰੀਦਾ ਹੁੰਦਾ !" ਦੂਜਾ ਬੋਲਿਆ ।

- "ਸਾਹਨ ਬਣ ਸਾਹਨ ! ਇਹੀ ਸੱਟਾਂ ਤੈਨੂੰ ਘਿਉ ਮਾਂਗੂੰ ਲੱਗਣਗੀਆਂ-ਜਾਹ ਕਦੇ ਨ੍ਹੀ ਡੋਲਦਾ !" ਉਸ ਨੇ ਮੁੱਠੀ ਬੰਦ ਕਰ, ਖੋਲ੍ਹ ਕੇ ਫਿਰ ਲਹਿਰਾਈ ।

- "ਸਾਡੇ ਅੱਲੀਂ ਦੇਖਲਾ-ਕਿੰਨੇਂ ਦਿਨਾਂ ਦੇ ਬੈਠੇ ਐਂ-ਕੋਈ ਹੱਥ ਨ੍ਹੀ ਲਾਉਂਦਾ-ਪਹਿਲਾਂ ਪਹਿਲ ਮੇਰੇ ਸਾਲੇ ਸਾਹਣ ਮਾਂਗੂੰ ਗੋੜਾ ਦੇ ਕੇ ਉਤੇ ਚੜ੍ਹ ਜਾਂਦੇ ਸੀ !" ਉਹ ਭਾਂਤ-ਭਾਂਤ ਦੀਆਂ ਗੱਲਾਂ ਕਰ ਰਹੇ ਸਨ ।

ਕਾਫੀ ਰਾਤ ਗਈ ਇੰਦਰ ਰੋਟੀ ਲੈ ਕੇ ਪਹੁੰਚ ਗਿਆ ।

ਕਰਮੇਂ ਦੀ ਹੁੰਗਰ ਸੁਣ ਕੇ ਉਹ ਮਿੱਟੀ ਹੋ ਗਿਆ।

ਕਰਮੇਂ ਨੇ ਨਹੀਂ, ਹਵਾਲਾਤੀ ਨੇ ਸਾਰੀ ਕਹਾਣੀ ਦੱਸੀ।

ਇੰਦਰ ਸੋਚਾਂ ਵਿਚ ਛੁੱਬ ਗਿਆ।

- "ਹੈਂ ਬਈ! ਮੂੰਹ 'ਚ ਹੱਡ ਦਿੱਤੇ ਬਿਨਾ ਕੁੱਤੇ ਲੋਟ ਨ੍ਹੀ ਆਉਣੇ।" ਉਸ ਨੇ ਕਾਫੀ ਦੇਰ ਬਾਅਦ ਗੱਲ ਕਹੀ ਸੀ।

- "ਸਰਦਾਰ ਦਾ ਮੂੰਹ ਸੁੰਘੋ-ਨਹੀਂ ਤਾਂ ਮੈਨੂੰ ਮੇਰੇ ਸਾਲੇ ਪਾਰ ਬੁਲਾ ਦੇਣਗੇ।" ਕਰਮਾਂ ਬੜੀ ਮੁਸ਼ਕਿਲ ਨਾਲ ਬੋਲਿਆ। ਉਸ ਦੇ ਸਾਰੇ ਸਰੀਰ ਵਿਚ ਚਸਕਾਂ ਵੱਜ ਰਹੀਆਂ ਸਨ। ਅਫ਼ੀਮ ਛੱਡੀ ਵਾਲੇ ਅਮਲੀ ਵਾਂਗ ਉਸ ਦੇ ਕੜੱਲਾਂ ਪੈ ਰਹੀਆਂ ਸਨ। ਉਹ ਖੱਸੀ ਹੋਏ ਬਲਦ ਵਾਂਗ ਪੀੜ ਨਾਲ ਕਸੀਸ ਵੱਟੀ ਬੈਠਾ ਸੀ।

- "ਹੈਂ ਬਈ! ਮਾੜੀ ਮੌਟੀ ਰੋਟੀ ਤਾਂ ਖਾ ਲੈ-ਕੱਲ੍ਹੁ ਨੂੰ ਅਸੀਂ ਸਾਰਾ ਕੁਛ ਸਾਂਭ ਲਵਾਂਗੇ।"

- "ਤੂੰ ਰੋਟੀ ਦੀ ਗੱਲ ਕਰਦੈਂ? ਮੈਂ ਮਰਨ 'ਤੇ ਪਿਆਂ--।" ਕਰਮੇਂ ਨੇ ਲੱਤ ਸਿੱਧੀ ਕਰਨੀ ਚਾਹੀ। ਪਰ ਲੱਤ ਸਿੱਧੀ ਨਾ ਹੋ ਸਕੀ।

- "ਅਖੇ ਬੁੜੀ ਮਰਨ ਨੂੰ ਫਿਰੇ ਤੇ ਬਾਬਾ --- ਨੂੰ ਫਿਰੇ!" ਕਿਸੇ ਹੋਰ ਨੇ ਟਾਂਚ ਕੀਤੀ।

- "ਹੈ ਬਈ! ਕਰਲੈ ਟਿੱਚਰਾਂ।" ਉਸ ਨੇ ਹਵਾਲਾਤੀ ਨੂੰ ਕਿਹਾ।

- "ਟਿੱਚਰਾਂ ਕਾਹਦੀਐਂ ਬਾਈ! ਸਾਰਿਆਂ ਤੇ ਈ ਇਹੋ ਟੈਮ ਬੀਤ ਕੇ ਗਏ ਐ-ਅਸੀਂ ਕਿਹੜਾ ਮਾਸੀ ਕੋਲੇ ਆਏ ਵੇ ਐਂ?"

- "ਮੇਰੇ ਸਹੁਰੇ ਭੁੱਬੂ ਸਾਨੂੰ ਬਣਾ ਲੈਂਦੇ ਸੀ।"

ਕੱਲ੍ਹੁ ਦਾ ਵਾਅਦਾ ਕਰਕੇ ਇੰਦਰ ਚਲਾ ਗਿਆ।

ਠਾਣੇ ਵਿਚ ਸੁੰਨ ਵਰਤ ਗਈ ਸੀ। ਕਦੇ-ਕਦੇ ਤਬੇਲੇ ਵਿਚੋਂ ਕਿਸੇ ਘੋੜੇ ਦੇ ਹਿਣਕਣ ਦੀ ਅਵਾਜ਼ ਆਉਂਦੀ ਸੀ ਅਤੇ ਕਦੇ ਸ਼ਗਾਬੀ ਸਿਪਾਹੀਆਂ ਦਾ ਹਾਸਾ ਉਚਾ ਹੋ ਜਾਂਦਾ ਸੀ। ਕਦੇ ਕਿਸੇ ਦੀ ਹਵਾਲਾਤ 'ਚੋਂ ਘੁਰਾੜ੍ਹਿਆਂ ਦੀ ਅਵਾਜ਼ ਸੁਣਦੀ ਸੀ ਅਤੇ ਕਦੇ ਕਰਮੇਂ ਦਾ ਲੰਮਾਂ ਹੁੰਗਾ!

ਕਰਮਾਂ ਪੂੜੇ ਵਾਂਗ ਉਠੇ ਸਰੀਰ ਨੂੰ ਪਲੋਸਦਾ ਸੋਚਾਂ ਵਿਚ ਛੁੱਬ ਗਿਆ----!

----- ਕਾਂਡ ਬਾਰੁਂ -----

----ਅਸਲ ਵਿਚ ਕਰਮੇਂ ਦਾ ਘਰ ਘੁੱਗ ਵਸਦਾ ਸੀ। ਲੜਾਈ ਤਾਂ ਕੀ? ਕਦੇ ਕਿਸੇ ਨੇ ਘਰ ਵਿਚ "ਚੂੰ" ਵੀ ਨਹੀਂ ਕੀਤੀ ਸੀ! ਸਾਰੇ ਜੀਅ ਰੱਬ ਦੀ ਰਜ਼ਾ ਵਿਚ ਰਾਜ਼ੀ ਸਨ। ਜੇ ਉਹਨਾਂ ਨੂੰ ਦੁੱਖ ਸੀ ਤਾਂ ਸਿਰਫ਼ ਆਪਣੇ ਬਾਪ ਦਾ, ਜੋ ਅੱਠੇ ਪਹਿਰ ਦਾਰੂ ਵਿਚ ਗੁੱਟ ਰਹਿੰਦਾ ਸੀ। ਪਰਿਵਾਰ ਦੇ ਸਾਰੇ ਜੀਅ ਉਸ ਨੂੰ ਹਮੇਸ਼ਾ ਸਮਝਾਉਂਦੇ ਰਹਿੰਦੇ। ਪਰ ਉਹ ਸੁਧਰਨ ਵਾਲੀ ਜੜੀ ਨਹੀਂ ਲੱਗਦਾ ਸੀ। ਹਰ ਕੌਰ ਨੇ ਬਥੇਰਾ ਪੁੜਪੜੀਆਂ ਦਾ ਭੇੜ੍ਹ ਕੀਤਾ। ਪਰ ਕਰਮੇਂ ਦਾ ਪਿਉ ਕਿਸੇ ਲੀਹ 'ਤੇ ਨਾ ਆਇਆ। ਉਹ ਹਮੇਸ਼ਾ ਇੱਕੋ ਹੀ ਰਟ ਲਾਈ ਰੱਖਦਾ, "ਮੈਂ ਕਿਹੜਾ ਕਿਸੇ ਕੰਜਰ ਤੋਂ ਮੰਗ ਕੇ ਪੀਨੈਂ? ਜੇ ਪੀਨੈਂ ਤਾਂ ਆਬਦੀ ਪੀਨੈਂ! ਹੱਥਿਂ ਕਮਾਈ ਕੀਤੀ ਵੀ ਐ-ਕੋਈ ਬੈਂਕ ਨੂੰ ਲੁੱਟੀ!" ਪਰ ਹਰ ਕੌਰ ਫੇਰ ਸਮਝਾਉਣ ਦਾ ਯਤਨ ਕਰਦੀ ਤਾਂ ਉਹ ਜਾੜ੍ਹ ਘੁੱਟ ਕੇ ਪੈਂਦਾ, "ਮੈਨੂੰ ਤੇਰਾ ਪਿਉ ਬੋਤਲਾਂ ਦੇ ਕੇ ਜਾਂਦੈ ਕਜਾਤੇ--?" ਹਰ ਕੌਰ ਚੁੱਪ ਕਰ ਜਾਂਦੀ।

ਕਰਮਾਂ ਰਾਮਗੜ੍ਹ ਵਿਆਹਿਆ ਹੋਇਆ ਸੀ। ਸਹੁਰੇ ਉਸ ਦੇ ਚੰਗੇ ਖਾਂਦੇ-ਪੀਂਦੇ ਸਨ। ਬੂਝ ਵੀ ਕਰਮੇਂ ਦੀ ਸੋਹਣੀ ਸੁਨੱਖੀ ਅਤੇ ਲੋਕਾਂ ਦੇ ਮੂੰਹ ਮੱਥੇ ਲੱਗਦੀ ਕਰਦੀ ਸੀ।

ਵਿਆਹ ਤੋਂ ਤਿੰਨ ਸਾਲਾਂ ਦੇ ਵਿਚ-ਵਿਚ ਕੁਲਵਿੰਦਰ ਦੇ ਪੇਟੋਂ ਦੋ ਕੁੜੀਆਂ ਹੋਈਆਂ ਸਨ। ਛੂਬਸੂਰਤ ਅੱਲਾਦਾ! ਛੁੱਲਾਂ ਵਰਗੀਆਂ ਬੱਚੀਆਂ! ਹੁਣ ਕੁਲਵਿੰਦਰ ਨੂੰ ਤੀਸਰਾ ਬੱਚਾ ਹੋਣ ਵਾਲਾ ਸੀ। ਹਰ ਕੌਰ ਨੇ ਨਹਿਰ ਵਾਲੇ ਸੰਤਾਂ ਤੋਂ ਕੁਲਵਿੰਦਰ ਨੂੰ "ਮੁੰਡਾ ਹੋਣ" ਵਾਲੀ ਦੁਆਈ ਖੁਆਈ ਸੀ। ਸੰਤਾਂ 'ਤੇ ਹਰ ਕੌਰ ਨੂੰ ਅਥਾਹ ਵਿਸ਼ਵਾਸ ਸੀ। ਹਰ ਕੌਰ ਕਦੇ-ਕਦੇ ਕਲਪਨਾ ਵਿਚ ਆਪਣੇ ਹੋਣ ਵਾਲੇ ਪੋਤੇ ਨਾਲ ਕਲੋਲਾਂ ਕਰਨ ਲੱਗ ਜਾਂਦੀ। ਕਰਮੇਂ ਦਾ ਬਾਪੂ ਵੀ ਖੁਸ਼ ਸੀ।

—"ਕਰਮਿਆਂ! ਐਤਕੀਂ ਤਾਂ ਮੇਰੇ ਪੋਤਾ ਈ ਹੋਣੈਂ-ਜਿੱਦੇਂ ਜੰਮਿਆਂ ਤੈਥੋਂ ਰੱਜ ਕੇ ਪੀਣੀ ਐਂ।" ਉਹ ਆਮ ਹੀ ਆਖ ਦਿੰਦਾ ਸੀ। ਖੁਸ਼ੀ ਉਸ ਅੰਦਰ ਵੀ ਚਾਂਭੜਾਂ ਮਾਰਦੀ। ਕਰਮੇਂ ਨੂੰ ਪਤਾ ਨਹੀਂ ਕਿਉਂ ਸੰਤਾਂ 'ਤੇ ਵਿਸ਼ਵਾਸ ਨਹੀਂ ਸੀ। ਉਹ ਗੱਲਾਂ ਕਰਦਾ ਟਾਲ ਜਾਂਦਾ, "ਦਾਰੂ ਦੀ ਗੱਲ ਕੀ ਕਰਦੈਂ ਬਾਪੂ? ਨੁਹਾ ਦਿਆਂਗੇ ਨੁਹਾ!"

ਕੁਲਵਿੰਦਰ ਦੇ ਦਿਨ ਪੂਰੇ ਹੋ ਗਏ ਸਨ।

ਸਾਰੇ ਟੱਬਰ ਦੀਆਂ ਅੱਖਾਂ ਕੁਲਵਿੰਦਰ 'ਤੇ ਹੀ ਲੱਗੀਆਂ ਰਹਿੰਦੀਆਂ ਸਨ ਕਿ ਕਿਹੜਾ ਦਿਨ ਆਵੇ ਅਤੇ ਸਾਡੇ ਘਰੇ ਮੁੰਡਾ ਖੇਡੇ! ਸਿੰਦੇ ਨੇ ਤਾਂ ਇਕ ਦਿਨ ਹਾਸੇ ਨਾਲ ਆਖ ਵੀ ਦਿੱਤਾ, "ਕਿਉਂ ਭਾਬੀ ਸਾਡੀਆਂ ਅੱਖਾਂ ਪਕਾਈ ਜਾਨੀ ਐਂ? ਚੱਲ ਤੈਨੂੰ ਬਿਠਾਈਏ ਟਰਾਲੀ 'ਚ ਤੇ ਦੇਈਏ ਕੱਲਰ ਆਲੀ

ਜਮੀਨ 'ਚ ਗੇੜਾ-ਤੇਰਾ ਅੰਦਰ ਹਿੱਲ੍ਹ ਕੁਛ-ਜੁਆਕ ਛੇਤੀ ਜੰਮਲੇਂਗੀ !" ਕੁਲਵਿੰਦਰ ਹੱਸ ਕੇ ਬੋਲੀ ਸੀ, "ਵੇ ਜਾਹ ਵਗਜਾ ਪਰ੍ਹਾਂ-ਕਿਤੇ ਮੈਥੋਂ ਹੁਣੇਂ ਨਾ ਕੁੱਢਣ ਖਾਲੀਂ !"

ਸ਼ਿੰਦਾ ਹੱਸ ਕੇ ਬਾਹਰ ਨਿਕਲ ਗਿਆ ਸੀ।

ਫੈਰ! ਉਹ ਦਿਨ ਆਇਆ, ਜਿਸ ਦੀ ਸਾਰੇ ਟੱਬਰ ਨੂੰ ਬੇਸਬਰੀ ਨਾਲ ਉਡੀਕ ਸੀ। ਹਰ ਕੌਰ ਨੇ ਕੁਲਵਿੰਦਰ ਦੀ ਹਾਲਤ ਠੀਕ ਹੋਣ ਦੇ ਬਾਵਜੂਦ ਵੀ ਉਸ ਨੂੰ ਸ਼ਹਿਰ ਦੇ ਹਸਪਤਾਲ ਦਾਖਲ ਕਰਵਾ ਦਿੱਤਾ। ਉਹ ਨਹੀਂ ਚਾਹੁੰਦੀ ਸੀ ਕਿ ਉਸ ਦਾ ਪੋਤਾ ਕਿਸੇ ਅਨਪੜ੍ਹ, ਕੁੱਢਰ ਦਾਈ ਦੇ ਹੱਥਾਂ ਵਿਚ ਜੰਮੇਂ! ਉਹ ਚਾਹੁੰਦੀ ਸੀ ਕਿ ਉਸ ਦਾ ਪੋਤਾ ਕਿਸੇ ਪੜ੍ਹੀ ਲਿਖੀ ਡਾਕਟਰਨੀ ਦੇ ਹੱਥਾਂ ਵਿਚ ਪੈਦਾ ਹੋਵੇ। ਹਰ ਕੌਰ ਸੁਭਾਹ ਤੋਂ ਹੀ ਸੰਤਾਂ ਨੂੰ ਧਿਆ ਰਹੀ ਸੀ।

ਸ਼ਿੰਦੇ ਦਾ ਸਭ ਤੋਂ ਛੋਟਾ ਭਰਾ ਸਵਰਨਾ ਸ਼ਹਿਰੋਂ ਫ਼ਬਰ ਲੈ ਕੇ ਘਰ ਪਹੁੰਚਿਆ।

ਧੀ ਜੰਮੀ ਸੀ!!

ਸੁਣਦਿਆਂ ਹੀ ਸਾਰੇ ਪ੍ਰੀਵਾਰ ਦੇ ਪਿੱਸੂ ਪੈ ਗਏ। ਉਹਨਾਂ ਦੇ ਹੌਸਲੇ ਟੁੱਟ ਗਏ ਸਨ। ਹਰ ਕੌਰ ਦਾ ਜਿਵੇਂ ਨਹਿਰ ਵਾਲੇ ਸੰਤਾਂ ਤੋਂ ਵਿਸ਼ਵਾਸ ਉਠ ਗਿਆ ਸੀ। ਪਰ ਫਿਰ ਵੀ ਉਹ ਹੌਸਲਾ ਦਿਖਾਉਂਦੀ ਹੋਈ ਬੋਲੀ, "ਫੇਰ ਕੀ ਆਫਤ ਆ ਗਈ ਜੇ ਕੁੜੀ ਹੋ ਗਈ? ਲੋਕਾਂ ਦੀਆਂ ਬਹੂਆਂ ਕੋਲੇ ਪੰਜ-ਪੰਜ ਕੁੜੀਆਂ-ਧੀਆਂ ਧਿਆਣੀਆਂ ਕਿਤੇ ਸਿੱਟੀਆਂ ਥੋੜ੍ਹੇ ਜਾਂਦੀਆਂ? ਨਾਲੇ ਧੀ ਤਾਂ ਭਾਈ ਲੱਛਮੀ ਦਾ ਰੂਪ ਹੁੰਦੀ ਐ! ਕੀ ਪਤੈ ਕੀਹਦੇ ਕਰਮ ਖਾਨੇਂ ਐਂ?" ਬੇਬੇ ਪੰਜੀਰੀ ਰਲਾਉਂਦੀ ਗੁੱਝੀ-ਗੁੱਝੀ ਰੋ ਰਹੀ ਸੀ। ਜਿਸ ਚੀਜ਼ ਦੀ ਪੂਰਨ ਆਸ ਅਤੇ ਇੱਛਾ ਹੋਵੇ, ਉਹ ਵੀ ਰੱਬ ਪੂਰੀ ਨਾ ਕਰੇ ਤਾਂ ਆਦਮੀ ਨੂੰ ਰੋਣ ਆਉਣਾ ਕੁਦਰਤੀ ਗੱਲ ਹੈ। ਜਿੱਥੇ ਕਿਤੇ ਕਿਸੇ ਦਾ ਜੋਰ ਨਾ ਚੱਲਦਾ ਹੋਵੇ, ਉਥੇ ਰੋ ਕੇ ਹੀ ਸਾਰ ਲਿਆ ਜਾਂਦਾ ਹੈ। ਬੇਵਸੀ ਅਤੇ ਬੇਕਦਰੀ ਦਾ ਇਹੋ ਹੀ ਤਾਂ ਇਕ ਇਲਾਜ ਹੈ!

-"ਬੇਬੇ ਕਿਉਂ ਢਿੱਲੀ ਜੀ ਹੋਈ ਬੈਠੀ ਐਂ? ਜਿਸ ਦਿਨ ਸਾਡਾ ਲਾਲ ਝੁੰਡੇ ਦਾ ਰਾਜ ਆ ਗਿਆ— ਉਸ ਦਿਨ ਅਸੀਂ ਕੁੜੀ ਮੁੰਡੇ 'ਚ ਫਰਕ ਈ ਨ੍ਹੀ ਰਹਿਣ ਦੇਣਾ।" ਕਾਮਰੇਡ ਸ਼ਿੰਦਾ ਆਖ ਰਿਹਾ ਸੀ, "ਸੰਤ ਤਾਂ ਸਾਰਿਆਂ ਨੂੰ ਮੁੰਡੇ ਈ ਦਿੰਦੇ ਐ!"

-"ਵੇ ਮੈਂ ਕਾਹਨੂੰ ਢਿੱਲੀ ਆਂ ਪੁੱਤ-ਮੈਂ ਕਾਹਤੋਂ ਰੱਬ ਦੀ ਸ਼ਰੀਰ ਬਣਾਂ? ਧੀ ਧਿਆਣੀ ਐਂ-ਰੱਬ ਰਾਜੀ ਖੁਸ਼ੀ ਰੱਖੋ!" ਬੇਬੇ ਨੇ ਧੂੰਦੇਂ ਦੇ ਪੱਜ ਅੱਖਾਂ ਪੂੰਝੀਆਂ ਸਨ।

-"ਬੇਬੇ ਬੈਠ ਕੇ ਧੂੰਦੇਂ ਦੇ ਪੱਜ ਰੋਈ-ਸੰਤਾਂ ਨੇ ਕੁੜੀ ਦਿੱਤੀ।" ਸ਼ਿੰਦਾ ਮਸ਼ਕਰੀਆਂ ਕਰੀ ਜਾ ਰਿਹਾ ਸੀ।

- "ਮੈਥੋਂ ਕਿਤੇ ਪਾਬੀਆਂ ਨਾ ਖਾ ਲਈਂ! ਅਖੇ ਅੰਨ੍ਹਾਂ ਜੁਲਾਹਾ ਮਾਂ ਨਾਲ ਮਸ਼ਕਰੀਆਂ? ਜਾਹ ਜਾਂਦਾ ਰਹਿ!"

ਸ਼ਿੰਦਾ ਬਾਹਰ ਨੂੰ ਤੁਰ ਗਿਆ ਸੀ।

ਸ਼ਾਮ ਨੂੰ ਰਲਵੀਆਂ ਮਿਲਵੀਆਂ ਗੱਲਾਂ ਕਰਦੇ ਸਾਰੇ ਪੀ ਰਹੇ ਸਨ। ਬਰਾੜ, ਗਿੱਲ ਅਤੇ ਇੰਦਰ ਪਾਰਟੀ ਦੀ ਸ਼ਾਨ ਸਨ। ਧੀ ਜੰਮੀ ਦਾ ਕੋਈ ਅਫਸੋਸ ਨਾ ਪ੍ਰਗਟ ਕਰਦੇ ਹੋਏ ਕਾਮਰੇਡ ਇਕ-ਦੂਜੇ ਨੂੰ ਹੁੱਝਾਂ ਮਾਰ ਕੇ ਹੱਸਦੇ ਸਨ। ਕਈਆਂ ਨੇ ਤਾਂ "ਬੇਟੀ ਮੁਬਾਰਕ ਹੋਵੇ" ਵੀ ਆਖਿਆ ਸੀ।

ਅਚਾਨਕ ਕਰਮੇਂ ਦੇ ਸਾਲੇ ਦਾ ਅੱਗੇ ਸਾਲਾ ਬਿੱਲੂ ਆ ਗਿਆ। ਬਣਦਾ ਤਣਦਾ ਸੋਹਣਾ ਗੱਭਰੂ ਬਿੱਲੂ ਕਾਮਰੇਡਾਂ ਵਿਚ ਆਮ ਹੀ ਆ ਬੈਠਦਾ ਸੀ। ਉਸ ਦੇ ਸੁਨੱਖੇ ਚਿਹਰੇ 'ਤੇ ਲਾਲੀ ਦਗਦੀ ਸੀ। ਉਸ ਦੀਆਂ ਛਤ ਕੱਢੀਆਂ ਮੁੱਛਾਂ, ਪਰ ਦਾਹੜੀ ਖੋਦੀ ਸੀ। ਇੰਜ ਭੁਲੇਖਾ ਪੈਂਦਾ ਸੀ, ਜਿਵੇਂ ਕੂਹਣੀਂ ਨੂੰ ਸਾਗ ਲੱਗਿਆ ਹੁੰਦੇ! ਪਰ ਖੋਦੀ ਦਾਹੜੀ ਵੀ ਉਸ ਦੇ ਭਰਵੇਂ ਚਿਹਰੇ 'ਤੇ ਜਚਦੀ ਸੀ। ਬਿੱਲੂ ਅਕਲੋਂ ਖੋੜਾ ਜਿਹਾ ਹੌਲਾ, ਪਰ ਗਾਲੜੀ ਪੂਰਾ ਸੀ। ਗੱਲ ਕਰਦਿਆਂ ਠਾਹ ਸੋਟਾ ਮਾਰਨਾ ਉਸ ਦਾ ਕਰਮ ਸੀ। ਕਰਮ ਸਿੰਘ ਕੌਲ ਉਹ ਆਪਣੇ ਭਣੋਈਏ ਦੇ ਰੋਕੇ ਹੋਏ ਵੀ ਜ਼ਮੀਰ ਕੁੱਟ ਕੇ ਆਉਂਦਾ ਸੀ।

- "ਉਏ ਆ ਬਈ ਸਰਬੰਧੀਆ!" ਸਾਰੇ ਕਾਮਰੇਡ ਉਸ ਦੇ ਭਣੋਈਏ ਬਣ ਕੇ ਬੈਠ ਗਏ। ਉਹ ਅੰਨ੍ਹੇ ਹੱਥ ਬਟੇਰਾ ਦੇਖ ਕੇ ਚੁੱਪ ਹੀ ਕਰ ਗਿਆ। ਕਾਮਰੇਡਾਂ ਨਾਲ ਮਗਜ਼ ਮਾਰਨਾ ਉਹ ਬੇਵਕੂਫੀ ਹੀ ਸਮਝਦਾ ਸੀ। ਗਿੱਦੜਾਂ ਹੱਥ ਪਟੋਲੂਆ ਆਇਆ, ਲੀਰੋ ਲੀਰ ਹੀ ਕਰਨਗੇ? ਗਧੇ ਨੂੰ ਹੀਰੇ ਦੀ ਕੀ ਸਾਰ? ਸੋਚਦਾ ਉਹ ਚੁੱਪ ਕਰਿਆ ਬੈਠਾ ਸੀ।

- "ਸੁਣਿਐਂ ਕੁਲਵਿੰਦਰ ਕੋਲੇ ਫੇਰ ਕੁੜੀ ਐ?" ਉਹ ਕਾਫੀ ਦੇਰ ਬਾਅਦ ਧੀਮਾਂ ਜਿਹਾ ਬੋਲਿਆ। ਪਹਿਲੇ ਤੌੜ ਦੀ ਬੋਤਲ ਦੇ ਦੋ ਪੈੱਗਾਂ ਨੇ ਉਸ ਨੂੰ "ਬਾਬੂ" ਬਣਾ ਦਿੱਤਾ ਸੀ।

- "ਫੇਰ ਕੀ ਗੋਲੀ ਵੱਜਗੀ? ਹੀਰ ਮੁੱਕਰੀ ਜਾਂ ਸਾਰੰਗੀ ਟੁੱਟਗੀ? ਇਹ ਕੋਈ ਕੁੰਭ ਦਾ ਮੇਲੈ ਜਿਹੜਾ ਬਾਰੁਂ ਵਰਿਆਂ ਮਗਰੋਂ ਆਉਗਾ? ਅਗਲੇ ਸਾਲ ਲੈ ਫੇਰ ਗੱਭਣ ਕੀਤੀ! ਗੱਲਾਂ ਕੀ ਕਰਨ ਲੱਗ ਪਿਆ ਸਾਲਾ ਢੇਡ! ਦਾਰੂ ਪੀਤੀ ਦਾ ਮੈਖਿਆ ਉੰਈਂ ਨਾਸ ਮਾਰਤਾ!" ਗਿੱਲ ਚਾਰੇ ਚੁੱਕ ਕੇ ਬਿੱਲੂ ਨੂੰ ਪਿਆ।

- "ਇਹਨੂੰ ਪਾਰਟੀ 'ਚੋਂ ਕੱਢੋ ਜਾਂ ਮੇਰੇ ਸਾਲੇ ਦੇ ਗੋਲੀ ਮਾਰੋ!" ਬਰਾੜ ਬੋਲਿਆ। ਉਹ ਦੋਵੇਂ ਬਾਹਾਂ ਦਾ ਮੰਜੇ ਦੀਆਂ ਬਾਹੀਆਂ 'ਤੇ ਭਾਰ ਦੇਈ ਬੈਠਾ ਸੀ।

- "ਅੱਬਲ ਤਾਂ ਇਹਦੇ ਸਿਰ 'ਚ ਮੂਤੈ! ਇਹ ਗੱਲ ਤੂੰ ਕੀਤੀ ਤਾਂ ਕਿਉਂ ਕੀਤੀ?" ਕਾਮਰੇਡ 'ਭੂੰਡ' ਬੋਲਿਆ। ਸਾਢੇ ਪੰਜ ਛੁੱਟਾ ਗੱਦਰ ਭੂੰਡ ਸਾਹਮਣੇਂ ਮੰਜੇ 'ਤੇ ਬੈਠਾ ਪਾਬੀਆਂ ਦਾ ਗਹੀਰਾ ਹੀ ਲੱਗਦਾ ਸੀ।

- "ਬਹੁੜੀ ਉਦੇ ਬਾਪੂ! ਮੈਂ ਤਾਂ ਸੋਬਤੀ ਈ ਕਿਹਾ ਸੀ-ਤੁਸੀਂ ਮਤੇਈ ਮਾਂ ਮਾਂਗੂੰ ਮੇਰੇ ਗਲ ਈ ਪੈਗੇ ?"

ਬਿੱਲੂ ਨੂੰ ਭਰਿੰਡਾਂ ਦੀ ਖੱਖਰ ਛੇੜ ਕੇ ਕਿਧਰੇ ਭੱਜਣ ਨੂੰ ਰਾਹ ਨਹੀਂ ਲੱਭਦਾ ਸੀ।

- "ਹੈਂ ਬਈ! ਤੂੰ ਸੋਬਤੀ ਕਿਹਾ ਤਾਂ ਕਿਹਾ ਕਿਉਂ ?" ਰਹਿੰਦੀ ਖੂੰਹਦੀ ਰੜਕ ਇੰਦਰ ਨੇ ਪੂਰੀ ਕਰ ਦਿੱਤੀ।

- "ਮੈਂ ਕੋਡਾ ਹੋ ਜਾਨੈਂ ਮੇਰੀ -- ਲੈਲੋ !" ਖਹਿੜਾ ਛੁਡਾਉਣ ਲਈ ਬਿੱਲੂ ਨੇ ਦਾਅ ਪੇਚ ਵਰਤਿਆ।

ਉਹ ਸੱਚ-ਮੁੱਚ ਉਠ ਕੇ ਖੜਾ ਹੋ ਗਿਆ ਸੀ।

- "ਚੰਗਾ ਜਾਹ ਪਾਣੀ ਲੈ ਕੇ ਆ !" ਗਿੱਲ ਨੇ ਜਿਵੇਂ ਉਸ ਨੂੰ ਮੁਆਫ਼ ਕਰ ਦਿੱਤਾ ਸੀ। ਉਸ ਨੇ ਉਸ ਨੂੰ ਡੋਲੂ ਫੜਾ ਦਿੱਤਾ।

- "ਸਾਲਾ ਜਦੋਂ ਕੋਈ ਗੱਲ ਕਰੂ-ਸੜੀ ਵੀ ਕਰੂ !" ਪਰ ਭੂੰਡ ਅਜੇ ਸੇਕ ਮਾਰੀ ਜਾ ਰਿਹਾ ਸੀ।

- "ਤੂੰ ਹੁਣ ਬੋਲ ਕੇ ਦੇਖੀਂ-ਜੇ ਨਾ ਤੇਰੀ --- 'ਚ ਬਾਂਹ ਦਿੱਤੀ !"

- "ਚੱਲ ਹੁਣ ਜਾਣ ਦੇ ਸਾਬੀ !" ਗਿੱਲ ਨੇ ਰੋਕਿਆ।

ਸਾਰੇ ਫਿਰ ਪੀਣ ਲੱਗ ਪਏ। ਬਿੱਲੂ ਨੇ ਉਹਨਾਂ ਤੋਂ ਫਿਰ ਮੁਆਫ਼ੀ ਮੰਗੀ ਸੀ। ਜੋ ਕਾਮਰੇਡਾਂ ਨੇ ਖਿੜੇ ਮੱਥੇ ਮੰਨ ਲਈ ਸੀ। ਫਿਰ ਰੋਟੀ ਖਾ ਕੇ ਪਤਾ ਨਹੀਂ ਮੇਲਾ ਕਦੋਂ ਵਿਛਿਆ ਸੀ।

ਕੁਲਵਿੰਦਰ ਨੂੰ ਹਸਪਤਾਲੋਂ ਛੁੱਟੀ ਮਿਲ ਗਈ

ਉਹ ਸੁੱਖ-ਸਾਂਦ ਨਾਲ ਘਰੇ ਆ ਗਈ।

ਅਚਾਨਕ ਇਕ ਮਨਹੂਸ ਭਾਣਾ ਵਰਤਿਆ। ਕਰਮੇਂ ਦਾ ਬਾਪੂ 'ਚੜ੍ਹਾਈ' ਕਰ ਗਿਆ। ਘਰ ਵਿਚ ਰੋਣ ਪਿੱਟਣ ਪੈ ਗਿਆ। ਕੁਝ ਤੋਹਮਤਾਂ ਲਾਉਣ ਵਾਲੀਆਂ ਬੁੜੀਆਂ ਨੇ ਕੁਲਵਿੰਦਰ ਦੀ ਨਵ-ਜੰਮੀਂ ਧੀ ਨੂੰ 'ਕੜਮੀਂ' ਕਹਿਣੇਂ ਵੀ ਸੰਕੋਚ ਨਹੀਂ ਕੀਤਾ। ਪਰ ਪਰਿਵਾਰ ਦੇ ਮਨ ਵਿਚ ਅਜਿਹੀ ਕੋਈ ਗੱਲ ਨਹੀਂ ਸੀ। ਹਰ ਕੌਰ ਨੂੰ ਵੀ ਪੋਤੀ 'ਤੇ ਕੋਈ ਸ਼ਿਕਵਾ ਨਹੀਂ ਸੀ। ਵਿਤੋਂ ਵੱਧ ਦਾਰੂ ਪੀਣ ਵਾਲੇ ਆਦਮੀ ਦਾ ਅਕਸਰ ਇਹੀ ਹਾਲ ਹੋਣਾ ਸੀ। ਜਿਵੇਂ ਹਰ ਕੌਰ ਨੂੰ ਪਹਿਲਾਂ ਹੀ ਪਤਾ ਸੀ। ਬਾਪੂ ਮਰੇ ਦਾ ਸਾਰੇ ਪਰਿਵਾਰ ਨੂੰ ਸੋਗ ਸੀ। ਪਰ ਕੁੜੀ ਵੱਲੋਂ ਸਾਰਿਆਂ ਨੂੰ ਸੰਤੁਸ਼ਟੀ ਸੀ। ਉਹਨਾਂ ਨੇ ਕਦੇ ਕਹਿ ਕੇ ਵੀ ਨਹੀਂ ਚਿਤਾਰਿਆ ਸੀ। ਮੱਥੇ ਵੱਟ ਨਹੀਂ ਪਾਇਆ ਸੀ। ਬਾਪੂ ਤਾਂ ਦਾਰੂ ਨੇ 'ਚਰ' ਲਿਆ ਸੀ। ਉਸ ਦਾ ਜਿਗਰ ਨਸ਼ਟ ਹੋ ਚੁੱਕਾ ਸੀ, ਸ਼ੂਗਰ ਅਤੇ ਹਾਈ ਬਲੱਡ-ਪ੍ਰੈਸ਼ਰ ਦਾ ਮਰੀਜ਼ ਵੀ ਸੀ, ਡਾਕਟਰ ਦੇ ਰੋਕਣ ਦੇ ਬਾਵਜੂਦ ਦਾਰੂ ਪੀਣੇਂ ਉਹ ਫਿਰ ਵੀ ਨਹੀਂ ਹਟਿਆ ਸੀ, ਇਸ ਵਿਚ ਕੰਨਿਆਂ ਦਾ ਕੀ ਦੋਸ਼ ਸੀ? ਜਾਭਾਂ ਦਾ ਭੇੜ੍ਹ ਕਰਨ ਵਾਲੇ ਚਾਰ ਦਿਨ ਬੋਲ ਕੇ ਚੁੱਪ ਹੋ ਗਏ ਸਨ।

ਸਰਦੀ-ਪੁਰਦੀ ਬਾਪੂ ਦੀ ਮਿੱਟੀ ਕਿਉਂਟੀ ਗਈ।

ਆਖੰਡ ਪਾਠ ਪ੍ਰਕਾਸ਼ ਕਰਵਾ ਕੇ ਭੋਗ ਪਾਇਆ ਗਿਆ। ਬਾਪੂ ਦੀ ਆਤਮਾ ਦੀ ਸ਼ਾਂਤੀ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸਾਂ ਹੋਈਆਂ ਸਨ। ਕਾਣਾਂ-ਮਕਾਣਾਂ ਆਉਣੋਂ ਬੰਦ ਹੋ ਗਈਆਂ ਸਨ।

ਬਿੱਲੂ ਕਰਮੇਂ ਕੇ ਪਿੰਡ ਹੀ ਰਹਿਣ ਲੱਗ ਪਿਆ ਸੀ। ਕਰਮਾਂ ਤਾਂ ਆਪਣੇ ਕੰਮ ਵਿਚ ਲੁਧਿਆਣੇ ਹੀ ਮਸਤ ਸੀ। ਸ਼ਾਮ ਨੂੰ ਆਉਂਦਾ, ਸਵੇਰੇ ਚਲਾ ਜਾਂਦਾ ਅਤੇ ਕਦੇ ਲੁਧਿਆਣੇ ਹੀ ਰਾਤ ਰਹਿ ਪੈਂਦਾ।

ਕਈ ਵਾਰ ਬਿੱਲੂ ਨੂੰ ਉਸ ਦੇ ਭਣੋਈਏ ਮਤਲਬ ਕਰਮ ਸਿੰਘ ਦੇ ਸਾਲੇ ਨੇ ਆ ਕੇ ਘੂਰਿਆ।

-"ਕੱਢ ਕੇ ਕੁੱਚ ਅਰਗੀ ਦਾਹੜੀ ਐਥੇ ਛਾਪਲਿਆ ਬੈਠੈ-ਪਿੰਡ ਜਾ ਕੇ ਕੰਮ ਨਹੀਂ ਕਰਿਆ ਜਾਂਦਾ ਉਦੇ ?"

-"ਮੈਂ ਤਾਂ ਪਾਹੁਣਿਆਂ ਮਾਸੜ ਮਰੇ ਕਰਕੇ ਇਹਨਾਂ ਦੀ ਮੱਦਤ ਕਰਦੈ-ਦੋ ਚਾਰ ਦਿਨ ਹੋਰ ਐ-ਜਦੋਂ ਬਖਤ ਜਿਆ ਨਿਕਲ ਗਿਆ-ਮੈਂ ਉਦੋਂ ਚਲਿਆ ਜਾਉਂ-ਨਾਲੇ ਇੱਜਤ ਤਾਂ ਇਹਦੇ 'ਚ ਤੇਰੀ ਐ ਬਈ ਸਾਲੇ ਦਾ ਸਰਬਧੀ ਭੀੜ੍ਹ ਪਈ 'ਚ ਕੰਮ ਆਇਆ।" ਬਿੱਲੂ ਨੇ ਆਪਣੇ ਭਣੋਈਏ ਨੂੰ ਇਕੋ ਗੱਲ ਨਾਲ ਹੀ ਖੁੰਜੇ ਲਾ ਦਿੱਤਾ। ਉਸ ਦਾ ਮੂੰਹ ਠਾਕਿਆ ਗਿਆ ਸੀ। ਦੁਬਾਰਾ ਕਹਿਣ ਲਈ ਉਸ ਦਾ ਹੀਆਂ ਹੀ ਨਹੀਂ ਪਿਆ ਸੀ।

ਇਕ ਰਾਤ ਕਰਮਾਂ ਪਿੰਡ ਆਇਆ ਤਾਂ ਕੁਲਵਿੰਦਰ ਨੇ ਇਕ ਨਵੀਂ ਹੀ ਗੱਲ ਉਸ ਨੂੰ ਪੁੱਛੀ।

-"ਬਣਦਾ ਤਣਦਾ ਮੁੰਡੈ-ਜੇ ਭਲਾ ਆਪਾਂ ਉਹਨੂੰ ਰਿਸ਼ਤਾ ਈ ਕਰਵਾ ਦੇਈਏ ?" ਉਹ ਕਰਮੇਂ ਤੋਂ ਬਿੱਲੂ ਬਾਰੇ ਪੁੱਛ ਰਹੀ ਸੀ।

-"ਸਾਲਾ ਬਲੱਜ ਜਿਆ ਕਰਦਾ ਨੂੰ ਕੁਛ ਕੱਤਰਦਾ ਨੂੰ-ਉਹਨੂੰ ਮਾਂ ਨੂੰ ਖੁਆਉ ਕੀ ? ਬਚੋਲੇ ਦੇ ਤਾਂ ਚਾਰੇ ਪਾਸਿਓਂ ਡਾਂਗ ਈ ਖੜਕਦੀ ਹੁੰਦੀ ਐ-ਨਾ ਆਬਦੇ ਆਪ ਘੁਲਾੜੀ 'ਚ ਹੱਥ ਦੇਹ !" ਕਰਮੇਂ ਨੇ ਸਮਝਾਇਆ।

-"ਦਸ ਕਿੱਲੇ ਜਮੀਨ ਦੇ ਆਉਂਦੇ ਐ-ਖੁਆਉਣ ਨੂੰ ਉਹਦੇ ਕੋਲੇ ਹੈ ਕੀ ਨੂੰ ?" ਉਹ ਕਰਮੇਂ ਨੂੰ ਛਾਂਟੇ ਮਾਰ-ਮਾਰ ਰਾਹ 'ਤੇ ਲਿਆਉਣਾ ਚਾਹੁੰਦੀ ਸੀ। ਪਰ ਕਰਮਾਂ ਹੀ ਸੀ, ਜਿਹੜਾ ਛਾਂਟਾ ਖਾ ਕੇ ਵੀ ਫਿਰ ਥਾਂ 'ਤੇ ਲੱਤ ਰੱਖ ਲੈਂਦਾ ਸੀ।

-"ਜਮੀਨ ਕਿਤੇ 'ਕੱਲੀ ਪਈ ਤਾਂ ਨੂੰ ਦੇਈ ਜਾਉ ? ਜੇ ਇਹ ਵੀ ਕੋਈ ਹੱਥ ਪੈਰ ਹਿਲਾਵੇ ਤਾਂ ਈ ਐ ਨਾ ?" ਕਰਮੇਂ ਨੂੰ ਅੰਦਰੋਂ ਡਰ ਖਾ ਰਿਹਾ ਸੀ।

- "ਜਦੋਂ ਕਬੀਲਦਾਰੀ ਸਿਰ ਪਈ ਆਪੇ ਕਰੂ-ਬੁਸ਼ਕਾਰੇ ਪਸ਼ੂ ਕਿਤੇ ਲੋਟ ਆਏ ਐ ? ਡੈਹਾ ਪਏ ਤੋਂ ਈ ਕਿੱਲੇ 'ਤੇ ਖੜ੍ਹਦੇ ਐ !" ਉਹ ਕਰਮੇਂ ਦੇ ਵੀ ਇਕ ਤਰ੍ਹਾਂ ਨਾਲ ਰੱਸੇ-ਪੈੜੇ ਨਰੜੀ ਜਾਂਦੀ ਸੀ।

- "ਦੇਖ ਲੈ ! ਮੈਨੂੰ ਫੇਰ ਦੋਸ਼ ਨਾ ਦੇਈਂ-ਜਦੋਂ ਅਗਲਿਆਂ ਨੇ ਸੰਨ੍ਹੋ-ਸੰਨ੍ਹ ਤੇਰੀ ਗੁਤਨੀ ਪੱਟੀ !" ਕਰਮਾਂ ਜਿਵੇਂ ਵੱਟੇ-ਵੱਟ ਜਾਂਦਾ ਖਾਲੇ ਵਿਚ ਲਹਿ ਗਿਆ ਸੀ।

- "ਦੇਖਣ ਨੂੰ ਕੀ ਐ ? ਅੰਮਾਂ ਜੀ ਨਿੱਤ ਆ ਕੇ ਕਹਿੰਦੀ ਐ-ਕੁੜ੍ਹੇ ਬਹੂ ਕੁੜੀ ਆਸਤੇ ਕੋਈ ਮੁੰਡਾ ਲੱਭ-ਕਿਸੇ ਦੀ ਕੁੜੀ ਵਸਜੂ-ਕਿਸੇ ਦਾ ਮੁੰਡਾ ਨਰੜਿਆ ਜਾਓ-ਤੈਨੂੰ ਸ਼ਾਬਾਸ਼ੇ ਮੁਖਤ ਦੀ !" ਕੁਲਵਿੰਦਰ ਨੇ ਧਲਿਆਰਾ ਪਾ ਕੇ ਅੜਬ ਵਹਿੜਕਾ ਜਿਵੇਂ ਕਿੱਲੇ 'ਤੇ ਬੰਨ੍ਹ ਦਿੱਤਾ ਸੀ।

- "ਬਾਪੂ ਜੀ ਦੀ ਮਕਾਣ ਆਈ ਤਾਂ ਅੰਮਾਂ ਜੀ ਮੈਨੂੰ ਹਨੌਰੇ ਵੀ ਦੇ ਗਈ ਅਖੇ, ਬਹੂ ਤੂੰ ਆਹ ਸਾਡਾ ਕੰਮ ਤਾਂ ਕਰਦੀ ਨ੍ਹੀ-ਹੋਰ ਕੀ ਤੂੰ ਮੋਘਾ ਪੱਟਦੇਂਗੀ ? ਕੁੜੀ ਕਿਸੇ ਦੀ-ਮੁੰਡਾ ਕਿਸੇ ਦਾ-ਆਪਣੀ ਲੱਤ ਸਾਰੀ ਉਮਰ ਬਾਪੂ ਉਤੇ ਰਹੂ !" ਉਸ ਨੇ ਗੱਲ ਗੰਢ ਮਾਰ ਕੇ ਕਰਮੇਂ ਨੂੰ ਚਿੱਤ ਕਰ ਦਿੱਤਾ।

- "ਤੇਰੀ ਮਰਜੀ ਐ-ਤੇਰੇ ਅਰਗੀ ਸੰਨ੍ਹ 'ਚ ਦੋ ਲੱਤਾਂ ਨ੍ਹੀ ਝੱਲਦੀ ਹੁੰਦੀ-ਝੱਟ ਮਿਆਂਕ ਉਠਦੀ ਐ-ਨਾਲੇ ਵਿਚੋਲਗਿਗੀ ਦੀਆਂ ਸੱਟਾਂ ਤਾਂ ਲੁਹਾਰ ਦੇ ਘਣ ਅਰਗੀਆਂ ਹੁੰਦੀਆਂ !" ਕਰਮਾਂ ਅੰਦਰੋਂ ਰਾਜੀ, ਪਰ ਬਾਹਰੋਂ ਕੁਲਵਿੰਦਰ ਨੂੰ ਪੈਰੋਂ ਕੱਢੀ ਆ ਰਿਹਾ ਸੀ।

- "ਵੇਂ ਤੂੰ ਬੰਦਿਆਂ ਆਲਾ ਦਿਲ ਕੱਢਿਆ ਕਰ ! ਲੱਗ ਜਾਨੈ ਮਾੜੀ ਜੀ ਗੱਲ ਤੋਂ ਮੂਤਣ !" ਉਸ ਨੇ ਕਰਮੇਂ ਨੂੰ ਚੇਹ ਚੜ੍ਹਾਉਣੀ ਚਾਹੀ। ਪਰ ਕਰਮਾਂ ਹੱਸ ਪਿਆ।

ਕੁਲਵਿੰਦਰ ਅੰਦਰੋਂ ਖੁਸ਼ ਸੀ।

ਗੱਲ ਤੁਰ ਪਈ ਸੀ।

ਉਸ ਨੇ ਤੜਕਿਓਂ ਕੱਪੜੇ ਪੁਆ ਕੇ ਕਰਮੇਂ ਨੂੰ ਤੋਰ ਦਿੱਤਾ। ਕਰਮੇਂ ਦੀ ਦੂਰੋਂ ਲੱਗਦੀ ਮਾਸੀ ਕੁਲਵਿੰਦਰ ਨੂੰ ਵਾਕਿਆ ਹੀ ਨੌਲਦੀ ਰਹਿੰਦੀ ਸੀ।

ਸ਼ਾਮ ਨੂੰ ਸਾਰੀ ਗੱਲ ਕਰਕੇ ਉਹ ਵਾਪਿਸ ਆ ਗਿਆ। ਇਕ ਰਾਤ ਪਿੰਡ ਕੱਟ ਕੇ ਉਹ ਫਿਰ ਲੁਧਿਆਣੇ ਚਲਾ ਗਿਆ। ਦੁਕਾਨ 'ਤੇ ਰੱਖੇ ਮੁੰਡੇ ਨੂੰ ਉਹ ਕੁਝ ਹਦਾਇਤਾਂ ਦੇ ਕੇ ਫਿਰ ਪਿੰਡ ਆ ਗਿਆ।

ਬਿੱਲੂ ਦੇ ਭਣੋਈਏ ਨੂੰ ਜਦ ਪਤਾ ਲੱਗਿਆ ਤਾਂ ਉਹ ਕਰਮੇਂ ਕੋਲ ਆ ਵੱਜਿਆ।

- "ਕਿਹੜੀਆਂ ਮੋਹੜੀਆਂ 'ਚ ਹੱਥ ਪਸਾਈ ਜਾਨੈ ਕਰਮ ਸਿਆਂ-ਐਖਾ ਹੋਵੇਂਗਾ ! ਇਹ ਟੱਬਰ ਅਮਰ ਵੇਲ ਦੀ ਜੜ੍ਹ ਐ-ਜਿਹੜੇ ਦਰੱਖਤ 'ਤੇ ਬੈਠਣਗੇ-ਉਸੇ ਦਾ ਈ ਭੱਠਾ ਬਿਠਾਉਣਗੇ !"'

- "ਵੇ ਵੀਰਾ ! ਕਿਹੜੀਆਂ ਗੱਲਾਂ ਕਰਨ ਪਿਆ ? ਸਾਨੂੰ ਵੀ ਦੇਖ ਲੈਣਦੇ ਵਿਚੋਲਪੁਣੇਂ ਦਾ ਸੁਆਦ ।" ਕੁਲਵਿੰਦਰ ਭੱਜ ਕੇ ਵਿਚ ਹੋਈ ਸੀ। ਚੰਗੀ ਤਰ੍ਹਾਂ ਸੇਕਿਆ ਭੱਠਾ ਉਸ ਨੂੰ ਪਿੱਲਾ ਮਹਿਸੂਸ ਹੋਣ ਲੱਗ ਪਿਆ ਸੀ!

- "ਕੁੜੀਏ ! ਬੁੜੀਆਂ ਦੀ ਮੱਤ ਗਿੱਚੀ ਪਿੱਛੇ ਹੁੰਦੀ ਐ-ਤੇਰੇ ਆਲੀ ਭਰਜਾਈ ਜਿੱਦਣ ਦੀ ਆਈ ਐ-ਘਰ 'ਚ ਭੰਦਰੋਲ ਈ ਪਾਈ ਫਿਰਦੀ ਐ-ਕਿਸੇ ਲੰਡੇ ਲਾਟ ਦੀ ਪ੍ਰਵਾਹ ਨੂੰ ਕਰਦੀ-ਇਹ ਵੀ ਉਹਨਾਂ ਦੇ ਖਲਣੇ 'ਚੋਂ ਈ ਐਂ ! ਜਿਹੇ ਜਿਹੇ ਆਲੇ ਉਹੋ ਜੇ ਕੁੱਜੇ-ਨਾ ਪੰਗਾ ਲਓ-- !" ਉਸ ਨੇ ਤਾੜਨਾ ਜਿਹੀ ਕੀਤੀ।

- "ਵੇ ਕੁਛ ਨੂੰ ਹੁੰਦਾ- !"

- "ਚੰਗਾ ਥੋਡੀ ਮਰਜ਼ੀ ਐ-ਮੁੜ ਕੇ ਮੈਨੂੰ ਦੋਸ਼ ਨਾ ਦੇਇਓ-ਮੈਂ ਖਬਰਦਾਰ ਕਰਨਾ ਸੀ ਕਰਤਾ !" ਕਹਿ ਕੇ ਕੁਲਵਿੰਦਰ ਦਾ ਭਰਾ ਤੁਰ ਗਿਆ।

ਫੈਰ ! ਅਖੀਰ ਮੰਗਣਾ ਹੋ ਗਿਆ। ਸਭ ਦੀਆਂ ਅੱਖਾਂ ਅੱਡੀਆਂ ਰਹਿ ਗਈਆਂ ਸਨ। ਮੰਗਣੇ 'ਤੇ ਹੀ ਇਤਨਾ ਕੁਝ ਦਿੱਤਾ ਸੀ, ਵਿਆਹ 'ਤੇ ਪਤਾ ਨਹੀਂ ਕੀ ਕੁਝ ਦੇਣਗੇ ? ਸਾਰੇ ਅਸਚਰਜ ਸਨ।

ਮੰਗਣਾਂ ਹੋਏ ਨੂੰ ਪੰਜ ਮਹੀਨੇ ਬੀਤ ਗਏ ਸਨ।

ਕੁੜੀ ਦਾ ਬਾਪੂ ਵਿਆਹ ਲਈ ਗੇੜੇ ਦੇਣ ਲੱਗ ਪਿਆ ਸੀ। ਪਰ ਕੁਲਵਿੰਦਰ ਉਸ ਨੂੰ "ਆਲੇ ਕੌਡੀ-ਛਿੱਕੇ ਕੌਡੀ" ਕਰਕੇ ਮੋੜ ਦਿੰਦੀ। ਫਿਰ ਬਜ਼ੁਰਗ ਨੇ ਲੁਧਿਆਣੇ ਕਰਮੇਂ ਕੋਲ ਪਹੁੰਚ ਕੀਤੀ। ਕਰਮਾਂ ਤੁਰੰਤ ਪਿੰਡ ਪਹੁੰਚਿਆ। ਸਾਰੀ ਗੱਲ ਬਾਤ ਕਰਨ ਤੋਂ ਬਾਅਦ ਕਰਮੇਂ ਨੇ ਕੁਲਵਿੰਦਰ ਨੂੰ ਆਥਣੇ ਜਿਹੇ ਬਿੱਲ੍ਹੇ ਦੇ ਪਿੰਡ ਨੂੰ ਬੱਸ ਚਾਹੜ ਦਿੱਤਾ ਅਤੇ 'ਹਾਂ' ਜਾਂ 'ਨਾਂਹ' ਦਾ ਜਵਾਬ ਲੈ ਕੇ ਹੀ ਮੁੜਨ ਦੀ ਤਾਕੀਦ ਕੀਤੀ।

- "ਲਹਿ ਜਾਣੇਂ ਬਿਆਹ ਈ ਬਾਹਲੀ ਛੇਤੀ ਮੰਗਦੇ ਐ !" ਬਿੱਲ੍ਹੇ ਨਾਲ ਰਜਾਈ ਵਿਚ ਪਈ ਕੁਲਵਿੰਦਰ ਦੱਸ ਰਹੀ ਸੀ! ਉਹ ਅੱਧੀ ਰਾਤ ਗਈ, ਬਿੱਲ੍ਹੇ ਕੇ ਖੇਤ ਬੋਰ 'ਤੇ ਪਏ ਸਨ। ਉਸ ਦੇ ਕੇਸੂ ਬੁੱਲ੍ਹੇ ਕਿਸੇ ਅੰਦਾਜ਼ ਵਿਚ ਹਿੱਲੇ ਸਨ।

- "ਜਿਹੜੇ ਕੰਮ ਲਈ ਹੁਲਾ ਫੱਕਿਆ ਸੀ-ਉਹ ਤਾਂ ਓਡੋ ਕੈਡ ਖੜ੍ਹੈ !" ਬਿੱਲ੍ਹੇ ਤੂੜੀ ਦੀ ਪੰਡ ਵਾਂਗ ਖਿੱਲਰਿਆ ਜਿਹਾ ਪਿਆ ਸੀ।

- "ਤੂੰ ਮਰਦ ਬਣੀ-ਮੈਂ ਤਾਂ ਘਰ ਛੱਡਣ ਨੂੰ ਵੀ ਤਿਆਰ ਐਂ !" ਉਹ ਜਬੇ ਨਾਲ ਹਿੱਕ ਥਾਪੜ ਰਹੀ ਸੀ।

- "ਜੇ ਤੂੰ ਕੰਨ੍ਹਾਂ ਦੇਵੇਂ-ਵਿਚਾਲਿਓਂ ਤਾਂ ਵੱਡਿਆ ਜਾਉਂ-ਪਰ ਤੈਨੂੰ ਪਿੱਛਾ ਨਹੀਂ ਦਿੰਦਾ!" ਬਿੱਲੂ
ਮਰਦਾਂ ਵਾਲਾ ਬਚਨ ਪੁਗਾ ਕੇ ਦਿਖਾਉਣਾ ਚਾਹੁੰਦਾ ਸੀ। ਅੱਤ ਜਾਤ 'ਤੇ ਉਹ ਘੱਟ ਹੀ ਵਿਸ਼ਵਾਸ
ਰੱਖਣ ਵਾਲਾ ਬੰਦਾ ਸੀ।

- "ਮੈਨੂੰ ਚਾਹੇ ਜਮੀਨ 'ਚ ਗੱਡਦੀ-ਸਾਹ ਨ੍ਹੀਂ ਭਰਦੀ!" ਕੁਲਵਿੰਦਰ ਅੰਦਰਲੀ ਅੱਤ ਭਬਕੇ ਮਾਰ ਰਹੀ
ਸੀ।

- "ਪਰ ਇਕ ਗੱਲ ਐ!" ਬਿੱਲੂ ਅਟਕ ਕੇ ਫਿਰ ਬੋਲਿਆ।

- "ਕੀ ?"

- "ਇਉਂ ਲੁਕ ਛਿਪ ਕੇ ਕਿੰਨਾ ਕੁ ਚਿਰ ਕੰਮ ਚੱਲੂ ? ਜਾਂ ਤਾਂ ਸਾਹ ਪਿਆ-ਮਾਰੀਏ ਕਿਸੇ ਪਾਸੇ
ਉਡਾਰੀ !" ਬਿੱਲੂ ਝੱਟ ਮਿਰਜ਼ਾ ਬਣ ਗਿਆ ਸੀ। ਉਹ ਕੁਲਵਿੰਦਰ ਨੂੰ ਸਾਹਿਬਾਂ ਵਾਂਗ ਟੁਣਕਾ ਕੇ
ਦੇਖਣਾ ਚਾਹੁੰਦਾ ਸੀ।

- "ਜਾਹ ਵੇ ਜੱਟਾ! ਇਹ ਵੀ ਕਰ ਕੇ ਦੇਖ ਲੈ! ਜਿੱਧਰ ਗਿਆ ਬਾਣੀਆਂ-ਉਧਰੇ ਗਿਆ ਬਜਾਰ-ਮੈਂ
ਸਾਰੇ ਜੱਗ ਢੰਡੋਗ ਪਿੱਟ ਦਿਉਂ ਬਈ ਮੈਂ ਬਿੱਲੂ ਦੀ ਐਂ! ਤੂੰ ਵੀ ਕੀ ਜਾਣੇਂਗਾ ਬਈ ਜੱਟੀ ਨਾਲ
ਲਾਈ ਸੀ ਤੇ ਦਗਾ ਦੇ ਗਈ-ਚੱਲ ਜਿੱਧਰ ਲੈ ਕੇ ਚੱਲਦੈਂ! ਪਰ ਇਕ ਗੱਲ ਯਾਦ ਰੱਖੀਂ! ਤੁਰੂੰ ਤਾਂ,
ਜੇ ਜਿੰਦਗੀ ਭਰ ਤੋੜ ਨਿਭਾਵੇਂਗਾ-ਆਦਮੀ ਬਿਨਾ ਤਾਂ ਤੀਮੀਂ ਖੜਸੁੱਕ ਟਾਹਲੀ ਰਹਿ ਜਾਂਦੀ ਐ-
ਪਿੱਛੋਂ ਗਿਰਝਾਂ ਤੇ ਘੋਗੜ ਈ ਬਿੱਠਾਂ ਕਰਦੇ ਐ-ਫੇਰ ਨਾ ਕਹੀਂ ਬਈ ਦੱਸਿਆ ਨ੍ਹੀਂ!" ਉਹ ਕਿਸੇ ਪਾਸੇ
ਰੌਲਾ ਨਹੀਂ ਰੱਖਣਾ ਚਾਹੁੰਦੀ ਸੀ। ਗੱਲ ਨਿਖਾਰ ਲੈਣ ਵਿਚ ਹੀ ਸਿਆਣਪ ਸਮਝਦੀ ਸੀ।

- "ਜੇ ਇੰਚ ਪਾਸੇ ਹੋਵਾਂ, ਘੰਡੀ ਲਾਹ ਦੇਈਂ!" ਬਿੱਲੂ ਸਾਰੀ ਜਿੰਦਗੀ ਇਕੱਠੇ ਬਿਤਾਉਣ ਲਈ ਸਹੁੰ
ਚੁੱਕਣ ਲਈ ਤਿਆਰ ਸੀ। ਕੁਲਵਿੰਦਰ ਲਈ ਉਹ ਮਰ ਮਿਟਣ ਵਾਲਾ ਇਨਸਾਨ ਸੀ। ਕਦੋਂ ਦਾ
ਤਿਹਾਇਆ ਉਹ ਝੀਲ ਕੋਲ ਆ ਗਿਆ ਸੀ।

- "ਜੱਟਾ, ਤੀਮੀਂ ਦਾ ਪਿਆਰ ਛੁੱਲ ਤੇ ਨਫਰਤ ਸੱਪ ਦੀ ਜਹਿਰ ਹੁੰਦੀ ਐ-ਦੇਖ ਲੈ! ਤੇਰੇ ਪਿੱਛੇ ਤਿੰਨ
ਜੁਆਕ ਵੀ ਛੱਡਣ ਨੂੰ ਤਿਆਰ ਐਂ-ਨਹੀਂ ਢਿੱਡ ਦੀ ਅੱਗ ਨੂੰ ਕੌਣ ਪਿੱਛਾ ਦਿੰਦੇ?" ਕੁਲਵਿੰਦਰ
ਅੰਦਰ ਮਾਂ ਵਾਲੀ ਮਮਤਾ ਚੀਰ ਪਾ ਰਹੀ ਸੀ। ਉਸ ਦਾ ਮਨ ਭਰ ਆਇਆ।

- "ਕਿਮੋਂ 'ਤਬਾਰ ਵੀ ਕਰੇਂਗੀ? ਤੇਰੇ ਕਹੇ ਗੁਰਦੁਆਰੇ ਚੜ੍ਹਨ ਲਈ ਵੀ ਤਿਆਰ ਐਂ-ਹੋਰ ਦੱਸ ?
ਦਿਲ ਪਾੜ ਕੇ ਦਿਖਾਵਾਂ-ਤੂੰ ਈ ਨਜਰ ਆਵੇਂਗੀ!" ਜਾਹਿਰਾ ਤੌਰ 'ਤੇ ਬਿੱਲੂ ਦਾ ਮਨ ਬੋਲ ਰਿਹਾ
ਸੀ।

ਉਹ ਇਕ ਦੂਜੇ ਦਾ ਖਰ-ਬੋਟ ਪਹਿਚਾਨਣ ਦਾ ਯਤਨ ਕਰ ਰਹੇ ਸਨ। ਕਿਸੇ ਪਾਸਿਓਂ, ਕੋਈ ਵੀ ਰਿਸਕਦਾ ਨਜ਼ਰ ਨਹੀਂ ਆ ਰਿਹਾ ਸੀ। ਜਜ਼ਬਾਤੀ ਪ੍ਰੇਮ ਵਿਚ ਦੋਵੇਂ ਹੀ ਪਾਗਲ ਹੋਏ ਪਏ ਸਨ। ਦੋ ਸਰੀਰਾਂ ਦਾ ਮੇਲ ਉਹਨਾਂ ਲਈ ਕਿਸੇ ਸਵਰਗੀ ਝੂਟੇ ਨਾਲੋਂ ਘੱਟ ਨਹੀਂ ਸੀ। ਉਹਨਾਂ ਜਿੰਦਗੀ ਭਰ ਇਕੱਠੇ ਰਹਿਣ ਦਾ ਪ੍ਰਣ ਪ੍ਰਪੱਕ ਕੀਤਾ ਅਤੇ ਖਾਧੀਆਂ ਕਸਮਾਂ ਨੂੰ ਇਕ ਤਰ੍ਹਾਂ ਨਾਲ ਵਿਚੋਲਾ ਧਰ ਲਿਆ। ਪ੍ਰਮਾਤਮਾ ਉਹਨਾਂ ਦਾ ਜਾਮਨ ਸੀ। ਇਕ ਵਿਆਹੀ ਅੰਰਤ ਅਤੇ ਕੁਆਰੇ ਮੁੰਡੇ ਦੇ ਜਜ਼ਬਾਤੀ ਪ੍ਰੇਮ ਦਾ ਪਹਾੜ੍ਹ ਹਿੱਲਿਆ ਸੀ! ਪਤਾ ਨਹੀਂ ਕੀ ਭੂਚਾਲ ਆਉਣ ਵਾਲਾ ਸੀ?

ਕੁਲਵਿੰਦਰ ਨੇ ਤਨ ਦੇ ਕੱਪੜੇ ਲਾਹ-ਲਾਹ ਕੇ ਸੁੱਟਣੇ ਸ਼ੁਰੂ ਕਰ ਦਿੱਤੇ।

-"ਮੈਥੋਂ ਨੂੰ ਰੱਖੋ ਜਾਂਦੇ ਅੱਗ ਲੱਗੜੇ--!" ਉਹ ਡਲੀ ਵਾਂਗ ਬਿੱਲੂ ਸਾਹਮਣੇ ਪਈ ਸੀ।

ਬਿੱਲੂ ਨੂੰ ਗਧੇ ਵਾਂਗ ਹੀਂਗਣਾਂ ਛੁੱਟ ਪਿਆ। ਜਿਵੇਂ ਉਹ ਹਲਕ ਗਿਆ ਸੀ!

ਤੀਜੇ ਦਿਨ ਵੀ ਕੁਲਵਿੰਦਰ ਘਰ ਨਾ ਪਹੁੰਚੀ।

ਸੱਸ ਨੇ ਫਿਕਰ ਕੀਤਾ।

ਉਸ ਨੇ ਸਾਰੀ ਗੱਲ ਸਿੰਦੇ ਦੇ ਕੰਨ ਵਿਚ ਪਾਈ।

-"ਉ਷ੇ ਬੇਬੇ ਆਜੂਗੀ! ਫੇਰ ਵੀ ਵਿਚੋਲਣ ਐਂ! ਦੋ ਘਰਾਂ ਦੇ ਪਰੌਂਠੇ ਛਕਦੀ ਹੋਊ-ਘਰੇ ਮੁੜਨ ਦੀ ਉਹਨੂੰ ਕੋਈ ਸੁਰਤ ਆਏ?"

ਪਰ ਬੇਬੇ ਨੇ ਹਿੰਡ ਕੀਤੀ।

ਬਿੱਲੂ ਕੇ ਘਰੋਂ, ਪਿੰਡ ਜਾ ਕੇ ਪਤਾ ਕੀਤਾ ਗਿਆ ਤਾਂ ਪਤਾ ਚੱਲਿਆ ਕਿ ਕੁਲਵਿੰਦਰ ਤਾਂ ਇੱਥੇ ਆਈ ਹੀ ਨਹੀਂ ਸੀ! ਬਿੱਲੂ ਦੀ ਬੇਬੇ ਹੈਰਾਨੀ ਜਿਹੀ ਵਿਚ ਪੇਸ਼ ਆਈ ਸੀ।

ਬਿੱਲੂ ਦੇ ਸਹੁਰਿਆਂ ਤੋਂ ਪਤਾ ਕੀਤਾ ਗਿਆ।

ਪਰ ਕੁਲਵਿੰਦਰ ਦੀ ਉਘ-ਸੁੱਘ ਨਹੀਂ ਸੀ।

ਘਰੇ ਜੁਆਕ ਮਾਂ ਨੂੰ ਬਿਲਕ ਰਹੇ ਸਨ।

ਸਾਰਾ ਟੱਬਰ ਹੀ ਹੱਥਾਂ ਪੈਰਾਂ ਵਿਚ ਆ ਗਿਆ ਸੀ।

ਕਰਮੇਂ ਨੂੰ ਸੱਦਾ ਭੇਜਿਆ ਗਿਆ। ਸ਼ਾਮ ਨੂੰ ਹੀ ਕਰਮਾਂ ਪਹੁੰਚ ਗਿਆ। ਸਾਰੇ ਰਿਸ਼ਤੇਦਾਰਾਂ ਤੋਂ ਪਤਾ ਕੀਤਾ ਗਿਆ। ਪਰ ਕੁਲਵਿੰਦਰ ਦੀ ਕਿਤੇ ਪੈੜ ਨਹੀਂ ਲੱਭਦੀ ਸੀ। ਸਾਰੇ ਹੈਰਾਨ ਜਿਹੇ ਹੋਏ ਜਿਵੇਂ ਅੱਕਾਂ ਵਿਚ ਡਾਂਗਾਂ ਮਾਰ ਰਹੇ ਸਨ। ਹਰ ਕਿਸੇ ਦੀ ਗੱਲ ਵੱਖਰੀ ਹੀ ਸੀ। ਅੱਡੇ-ਅੱਡੀ ਸਾਰੇ ਦਿਮਾਗ

ਨੂੰ ਸੋਚਾਂ ਦੇ ਗੇੜ ਵਿਚ ਪਾਈ ਫਿਰਦੇ ਸਨ। ਕਿਸੇ ਨੂੰ ਕਿਸੇ ਗੱਲ ਦਾ ਲੱਲ ਨਹੀਂ ਲੱਗ ਰਿਹਾ ਸੀ। ਸਾਰੇ ਹੀ ਘੋਰ ਹੈਰਾਨ ਸਨ ਕਿ ਘਰ ਵਿਚ ਸਭ ਸੁੱਖ-ਸਾਂਦ ਸੀ। ਕੋਈ ਲੜਾਈ ਝਗੜਾ ਨਹੀਂ ਹੋਇਆ ਸੀ। ਜਿਸ ਕਰਕੇ ਕੋਈ ਸ਼ੱਕ ਕੀਤੀ ਜਾ ਸਕਦੀ? ਸਾਰਾ ਪ੍ਰੀਵਾਰ ਹੀ ਰੰਗੀਂ ਵਸਦਾ ਸੀ। ਸ਼ਾਮ ਨੂੰ ਗੱਲ ਹੋਰੀਂ ਆ ਗਏ।

ਸਹੁਰੀ ਗੱਲ ਹੀ ਕੁਝ ਇਹੋ ਜਿਹੀ ਸੀ, ਜਿਸ 'ਤੇ ਕੋਈ ਮੂੰਹ ਪਾੜ ਕੇ ਕੁਝ ਆਖ ਨਹੀਂ ਸਕਦਾ ਸੀ। ਹਰ ਇਕ ਦੇ ਚਿਹਰੇ 'ਤੇ ਗੰਭੀਰਤਾ ਛਾਈ ਹੋਈ ਸੀ। ਕੋਈ ਬੋਲ ਨਹੀਂ ਰਿਹਾ ਸੀ। ਅਜੀਬ ਚੁੱਪ ਸੀ। ਵੱਖ-ਵੱਖ ਚਿਹਰੇ ਕਿਸੇ ਛੂੰਘੀ ਸੋਚ ਵਿਚ ਸਕੋੜੇ ਹੋਏ ਸਨ।

- "ਸਾਬੀ ਮੈਂ ਇਕ ਗੱਲ ਕਹਾਂ? ਪਰ ਗੁੱਸਾ ਨਾ ਕਰਿਓ!" ਕਾਮਰੇਡ ਭੂੰਡ ਬੋਲਿਆ। ਉਸ ਨੇ ਕਾਫੀ ਦੇਰ ਬਾਅਦ ਸਿਰ ਉਪਰ ਚੁੱਕਿਆ ਸੀ।

- "ਬੋਲ---?" ਗੱਲ ਨੇ ਕਿਹਾ। ਉਹ ਮੁੱਢ ਨੂੰ ਵਟਾ ਦੇਣਾ ਛੱਡ ਕੇ ਭੂੰਡ ਵੱਲ ਤੱਕਣ ਲੱਗ ਪਿਆ। ਭੂੰਡ ਦੀ ਲੰਮੀਂ ਦਾਹੜੀ ਅਤੇ ਬਿੱਜੜੇ ਦੇ ਆਲੂਣੇਂ ਵਰਗੇ ਵਾਲਾਂ ਤੋਂ ਉਹ 'ਟੈਗੋਰ' ਨਜ਼ਰ ਆਉਂਦਾ ਸੀ।

- "ਗੱਲ ਵੱਡੀ ਐ-ਮੂੰਹ ਛੋਟੈ!" ਭੂੰਡ ਕੁਝ ਜਕ ਰਿਹਾ ਸੀ।

- "ਸਾਰੇ ਘਰ ਦੇ ਈ ਬੈਠੇ ਐਂ।" ਬਰਾੜ ਨੇ ਹੱਲਾਸ਼ੇਰੀ ਦਿੱਤੀ। ਉਸ ਦੀ ਭਰਵੀਂ ਦਾਹੜੀ ਦੇ ਹੇਠਾਂ ਖੱਬੇ ਪਾਸੇ ਬੱਗੇ ਵਾਲਾਂ ਦਾ ਰਕਬਾ ਜਿਵੇਂ ਸਾਰਿਆਂ 'ਤੇ ਹੱਸ ਰਿਹਾ ਸੀ।

- "ਸਾਬੀ! ਖੈਰ ਸੱਚ ਕਹਿਣ ਵਿਚ ਕੋਈ ਸੰਕੋਚ ਵੀ ਨਹੀਂ! ਮੁਆਫ ਕਰਨਾ, ਸ਼ਾਇਦ ਇਹ ਸੱਚ ਨਾ-ਸਿਰਫ ਮੇਰਾ ਸ਼ੱਕ ਹੋਵੇ? ਪਰ ਸੈਨੂੰ ਬਿੱਲੂ ਦੀ ਚਾਲ ਢਾਲ 'ਤੇ ਜਰੂਰ ਸ਼ੱਕ ਐ।' ਆਖ ਕੇ ਭੂੰਡ ਨੇ ਸਾਰਿਆਂ 'ਤੇ ਗਹਿਰੀ, ਘੋਖਵੀਂ ਨਜ਼ਰ ਸੁੱਟੀ। ਸਾਰਿਆਂ ਦੇ ਚਿਹਰੇ ਰੇਲ ਗੱਡੀ ਦੇ ਸਿਗਨਲ ਵਾਂਗ ਉਪਰ ਨੂੰ ਉਠੇ। ਬਰਾੜ ਟੇਢਾ ਬੈਠਾ ਸਿੱਧਾ ਹੋ ਕੇ ਬੈਠ ਗਿਆ, ਜਿਵੇਂ ਉਸ ਦੀ ਗੱਡੀ ਨੇ ਅਚਾਨਕ ਕਾਟਾ ਬਦਲਿਆ ਸੀ। ਗੱਲ ਨੇ ਮੂੰਹ 'ਚੋਂ ਡੱਕਾ ਚਲਾ ਕੇ ਮਾਰਿਆ, ਜਿਵੇਂ ਉਸ ਦੀ ਜਾੜ੍ਹ ਹੇਠਾਂ ਡੱਕਾ ਨਹੀਂ, ਕੋਈ ਸੁੰਡ ਆ ਗਿਆ ਸੀ।

ਕਾਮਰੇਡਾਂ ਨੇ ਬਿੱਲੂ ਕੇ ਪਿੰਡ ਜਾ ਕੇ ਪਤਾ ਕੀਤਾ। ਪਰ ਕੁਝ ਹੱਥ ਪੱਲੇ ਨਾ ਪਿਆ। ਪਰ ਬਿੱਲੂ ਦਾ ਸਿੱਧੜ ਪਿਉ ਅੱਕਿਆ ਹੋਇਆ ਬੋਲਣੋਂ ਨਾ ਰਹਿ ਸਕਿਆ।

- "ਮੈਨੂੰ ਤਾਂ ਉਹਦੀਆਂ ਭਦਰਕਾਰੀਆਂ ਦਾ ਪਹਿਲਾਂ ਈ ਪਤਾ ਸੀ-ਪਰ ਤੁਸੀਂ ਉਹਨੂੰ ਜਲਸਿਆਂ ਡਰਾਮਿਆਂ 'ਚ ਲਿਜਾਣੋਂ ਬਾਜ ਨਾ ਆਏ-ਉਹ ਤਾਂ ਚੋਬਰੋ ਓਸ ਗੱਲ ਦੇ ਆਖਣ ਮਾਂਗੂੰ ਆਬਦਾ

ਇੰਨ-ਉਨਕਲਾਬ ਲੈ ਗਿਆ-ਹੁਣ ਤੁਸੀਂ ਕੋਈ ਇੰਨਕਲਾਬ ਲੈ ਆਓ!" ਬਜ਼ੁਰਗ ਸਿੱਧਾ-ਸਾਧੂ ਬੰਦਾ ਸੀ।

ਕਾਮਰੇਡ ਛਿੱਥੇ ਜਿਹੇ ਪੈ ਕੇ ਵਾਪਸ ਆ ਗਏ। ਅਚਾਨਕ ਹੀ ਕੱਛ ਵਿਚੋਂ ਮੂੰਗਲਾ ਵੱਜਿਆ ਸੀ। ਕਾਮਰੇਡਾਂ ਦੀ ਹਾਲਤ ਉਸ ਬਿੱਲੇ ਵਰਗੀ ਸੀ, ਜਿਸ ਦੇ ਵਿਚਾਲੇ ਮਾਸ ਅਤੇ ਪਿੱਛੇ ਗਿੱਦੜਮਾਰ ਖੜ੍ਹੇ ਸਨ। ਉਹ ਭਿੱਜੇ ਚੂਰੇ ਵਾਂਗ ਰੀਂਘਦੇ ਜਿਹੇ ਵਾਪਸ ਮੜ ਆਏ। ਹੁਣ ਸਿਰਫ਼ ਇਕ ਹੀ ਸੁਆਲ ਉਹਨਾਂ ਦੇ ਮੂੰਹ ਪਿੱਟ ਰਿਹਾ ਸੀ ਕਿ ਬਿੱਲੂ ਅਤੇ ਕੁਲਵਿੰਦਰ ਨੂੰ ਕਿੱਥੋਂ ਭਾਲਿਆ ਜਾਵੇ?

ਉਸ ਰਾਤ ਤੋਂ ਬਾਅਦ ਬਿੱਲੂ ਕੁਲਵਿੰਦਰ ਨੂੰ ਲੈ ਕੇ ਆਕਲੀਏ ਵਾਲੇ ਜਗਦੇਵ ਦੇ ਖੇਤ ਜਾ ਵਹਿਆ ਸੀ। ਆਕਲੀਏ ਵਾਲੇ ਜਗਦੇਵ ਦਾ ਬਿਹਾਰ ਵਿਚ ਠੇਕੇਦਾਰੀ ਦਾ ਪੂਰਾ ਕੰਮ ਚੱਲਿਆ ਹੋਇਆ ਸੀ। ਉਹ ਕਦੇ ਕਦਾਈਂ ਹੀ ਪਿੰਡ ਚੱਕਰ ਮਾਰਦਾ ਸੀ। ਹੁਣ ਉਹ ਕੁਦਰਤੀਂ ਹੀ ਪਿੰਡ ਆਇਆ ਹੋਇਆ ਸੀ। ਜਦੋਂ ਉਸ ਨੇ ਬਿੱਲੂ ਤੋਂ ਅਸਲ ਖਬਰ ਸੁਣੀਂ ਤਾਂ ਉਹ ਭੂਤਰ ਗਿਆ।

-"ਮੇਰਿਆ ਛਾਲਿਆ-ਏਛ ਕੁੱਤੀ ਨੂੰ ਲੈ ਕੇ ਤੂੰ ਛਾਡੇ ਖੇਤ ਆਇਆ ਤਾਂ ਕਿਉਂ ਆਇਆ?" ਉਸ ਨੇ ਬਿੱਲੂ ਅਤੇ ਕੁਲਵਿੰਦਰ ਨੂੰ ਜੁੱਤੀ ਲਾਹ ਲਈ। ਖਿੜਿਆ ਮੱਥਾ ਘੁੱਟਿਆ ਗਿਆ ਸੀ।

-"ਬੱਸ ਬਾਈ ਆਹ ਚਾਰ ਦਿਨਾਂ ਦੀ ਤਾਂ ਘਾਣੀਂ ਐਂ-ਜਦੋਂ ਕੋਈ ਟਿਕਾਣਾ ਬਣ ਗਿਆ-ਅਸੀਂ ਇੱਥੋਂ ਕਿਨਾਰਾ ਕਰਜਾਂਗੇ-ਹੁਣ ਮੂਲੋਂ ਨਾ ਲੋਹੇ ਦਾ ਬਣ ਬਣ!" ਬਿੱਲੂ ਤਰਲਿਆਂ 'ਤੇ ਉਤਰ ਆਇਆ। ਉਹ ਜਗਦੇਵ ਦੇ ਪੈਰੀਂ ਪਿਆ ਖੜ੍ਹਾ ਸੀ।

-"ਤੁਛੀਂ ਆਬਦਾ ਛੇਤੀ ਬੰਦੋਬਛਤ ਕਰੋ ਤੇ ਉਜੜੇ ਏਥੋਂ! ਲੰਗਰ ਥੋਨੂੰ ਪਹੁੰਚ ਜਾਇਆ ਕਰੂ-ਤੁਛੀਂ ਭੈਣ ਦਿਓ ਜਾਰੋ ਛਾਨੂੰ ਕੰਜਰ ਈ ਛਮੜ ਲਿਆ?" ਕਰੜ-ਬਰੜੀ ਦਾਹੜੀ ਖੁਰਕਦਾ ਉਹ ਚੋਰ ਅੱਖ ਨਾਲ ਕੁਲਵਿੰਦਰ ਵੱਲ ਵੇਖ ਰਿਹਾ ਸੀ। ਕੁਲਵਿੰਦਰ ਉਸ ਨੂੰ ਸੱਜਗੀ ਧੋਤੀ ਮੂਲੀ ਵਾਂਗ ਲੱਗ ਰਹੀ ਸੀ। ਜਿਸ ਨੂੰ ਸਿਰਫ਼ "ਗਰਚ" ਕਰਨ ਦੀ ਹੀ ਲੋੜ ਸੀ?

-"ਨਾਲੇ ਕੋਠੇ ਦੇ ਅੰਦਰ ਈ ਰਹਿਣੈਂ-ਜੇ ਬਾਹਰ ਨਿਕਲੇ ਛਿੱਤਰ ਫੇਰੂੰ!" ਉਸ ਨੇ ਆਖਰੀ ਸੁਣਵਾਈ ਕੀਤੀ।

ਸੁਬਾਹ ਸ਼ਾਮ ਕੁਲਵਿੰਦਰ ਅਤੇ ਬਿੱਲੂ ਦੀ ਰੋਟੀ ਜਗਦੇਵ ਦੇ ਘਰਵਾਲੀ ਬਲਬੀਰ ਉਹਨਾਂ ਨੂੰ ਪਕਾ ਕੇ ਪਹੁੰਚਦੀ ਕਰ ਦਿੰਦੀ। ਪਰ ਉਹ ਡਸੀ-ਡਸੀ ਮਾਰ ਖਾ ਰਹੀ ਸੀ। ਬਿੱਲੂ ਅਤੇ ਕੁਲਵਿੰਦਰ ਦਾ ਉਹਨਾਂ ਦੇ ਖੇਤ ਆਉਣਾ ਉਸ ਨੂੰ ਚੰਗਾ ਨਹੀਂ ਲੱਗਿਆ ਸੀ।

-"ਤੁਸੀਂ ਕਾਹਨੂੰ ਐਂਵੇਂ ਕਿਸੇ ਦੀ ਬਲਦੀ 'ਚ ਹੱਥ ਸੇਕਦੇ ਐਂ? ਅਗਲਿਆਂ ਨੂੰ ਡਾਂਟ ਕੇ ਕਹੋ-ਆਬਦਾ ਰਾਹ ਫੜਨ!" ਬਲਬੀਰ ਨੇ ਇਸ ਵਾਰ ਜਗਦੇਵ ਨੂੰ ਆਖ ਵੀ ਦਿੱਤਾ ਸੀ। ਜਗਦੇਵ ਉਸ ਨੂੰ ਪਿਆਰ ਨਾਲ "ਬਲਬੀਰੇ ਭਾਬੀ" ਆਖ ਕੇ ਬੁਲਾਉਂਦਾ ਸੀ। ਪਰ ਅੱਜ ਉਹ ਜਿੰਨ ਵਾਂਗ ਟੱਪਿਆ।

- "ਮੈਂ ਦੱਛ ਕੀ ਫੇਰੇ ਦੇਮਾਂ-ਜਦੋਂ ਮੇਰਾ ਛਾਅਲਾ ਉਹਨੂੰ ਕੁੱਤੀ ਨੂੰ ਲੈ ਕੇ ਈ ਏਥੇ ਆ ਗਿਆ ?" ਉਸ ਨੂੰ ਭੱਜਣ ਨੂੰ ਕਿਸੇ ਪਾਸੇ ਰਾਹ ਨਹੀਂ ਦਿਖਾਈ ਦਿੱਤਾ ਸੀ।

- "ਤੁਸੀਂ ਉਹਨਾਂ ਦੇ ਘਰਦਿਆਂ ਨੂੰ ਬਬਰ ਕਰੋ ਖਾਂ! ਐਮੇਂ ਕਿਸੇ ਨਾਲ ਬਾਧੂ ਦੀ ਦੁਸ਼ਮਣੀਂ ਚੰਗੀ ਨੀਂ ਹੁੰਦੀ!" ਬਲਬੀਰ ਨੇ ਉਸ ਦੇ ਦਿਮਾਗ ਨੂੰ ਨ੍ਹੋਕਰਿਆ।

ਜਗਦੇਵ ਦੇ ਦਿਮਾਗ ਨੂੰ ਹਲੋਰਾ ਵੱਜਿਆ। ਉਸ ਨੇ ਜਾੜ੍ਹਾਂ ਜਿਹੀਆਂ ਕੱਢ ਕੇ ਬਲਬੀਰ ਵੱਲ ਤੱਕਿਆ। ਗੱਲ ਉਸ ਨੂੰ ਸਾਫ਼ ਜਚੀ ਸੀ। ਉਸ ਨੇ ਸਕੂਟਰ ਚੁੱਕਿਆ ਅਤੇ ਕਰਮੇਂ ਕੇ ਪਿੰਡ ਪਹੁੰਚ ਗਿਆ।

ਬਬਰ ਸੁਣ ਕੇ ਸਾਰਿਆਂ ਦੇ ਥੰਮ੍ਹੁ ਹਿੱਲ ਗਏ। ਉਹਨਾਂ ਜੀਪ ਲਈ ਅਤੇ ਆਕਲੀਏ ਨੂੰ ਚਾਲੇ ਪਾ ਦਿੱਤੇ।

ਜੀਪ ਜਗਦੇਵ ਦੇ ਖੇਤ ਜਾ ਰੁਕੀ।

ਉਹਨਾਂ ਅੰਦਰ ਜਾ ਕੇ ਦੇਖਿਆ ਤਾਂ ਕੋਠਾ ਛੜੇ ਦੇ ਚੁੱਲ੍ਹੇ ਵਾਂਗ "ਭਾਂ-ਭਾਂ" ਕਰ ਰਿਹਾ ਸੀ। ਸਾਰਿਆਂ ਨੇ ਲੰਮੇ ਸਾਹ ਲੈ ਕੇ ਇਕ ਦਮ ਛੱਡੇ ਸਨ। ਸਭ ਆਵਾਕ ਸਨ। ਕੋਈ ਸੁਆਲ ਉਹਨਾਂ ਦੇ ਚਿਹਰਿਆਂ 'ਤੇ ਇੱਲ੍ਹੇ ਵਾਂਗ ਗੋੜੇ ਦੇ ਰਿਹਾ ਸੀ।

- "ਸਰਦਾਰ ਜੀ ਸੱਸਰੀਕਾਲ--- !" ਜਗਦੇਵ ਦਾ ਖੇਤ ਰੱਖਿਆ ਭਈਆ ਹੱਥ ਜੋੜੀ ਖੜ੍ਹਾ ਸੀ। ਉਸ ਦੇ ਕਾਲੇ ਜਿਹੇ ਮੂੰਹ 'ਚੋਂ ਬੀੜੀਆਂ ਦੀ ਬਦਬੂ ਆ ਰਹੀ ਸੀ।

- "ਉਏ ਬੱਈਆ ਤੂੰ ਕਿੱਥੇ ਗਿਆ ਥਾ ?" ਸਕੂਲ ਕੋਲ ਦੀ ਕੱਟਾ ਲੈ ਕੇ ਲੰਘੇ ਜਗਦੇਵ ਨੇ ਹਿੰਦੀ ਨੂੰ ਪੰਜਾਬੀ ਵਿਚ ਰੋਲ ਕੇ ਜਿਹੇ ਪੁੱਛਿਆ।

- "ਮੈਂ ਤੋ ਜੀ ਅਪਨੇ ਭਾਈ ਕੋ ਮਿਲਨੇ ਕੇ ਲੀਏ ਗਯਾ ਥਾ।" ਉਹ ਪਿਚਕ ਕੇ ਅੱਧਾ ਕੁ ਹੀ ਰਹਿਆ ਸੀ।

- "ਕੰਮ ਤੇਰਾ ਪਿਉ ਕਰੂ ? ਛਾਲਿਆ ਕੁੱਤੇ ਖੱਛੀ ਕਰਦਾ ਰਹਿੰਨੈਂ ?"

ਭਈਏ ਨੂੰ ਅੱਧੀਆਂ ਗਾਲ੍ਹਾਂ ਦੀ ਸਮਝ ਆਈ, ਅੱਧੀਆਂ ਦੀ ਸ਼ਾਇਦ ਨਹੀਂ ਆਈ ਸੀ।

- "ਉਏ ਛੱਚ ! ਯਹਾਂ ਤੀਮੀਂ ਆਦਮੀ ਥੇ-ਮਾਲੂਮ ਹੈ ਕਿਧਰ ਗਏ ?" ਜਗਦੇਵ ਨੂੰ ਅਚਾਨਕ ਯਾਦ ਆਇਆ।

- "ਵੋਹ ਬੋਲਤਾ ਥਾ ਲੁਧਿਆਨਾ ਜਾ ਰਹੇ ਹੈਂ।"

ਸਾਰਿਆਂ ਨੇ ਇਕ ਦਮ ਇਕ-ਦੂਜੇ ਵੱਲ ਤੱਕਿਆ।

- "ਲੁਧਿਆਣੇ ਕੀਹਦੇ ਕੋਲੇ ਗਏ ਹੋਏ ?" ਭੂੰਡ ਨੇ ਦਿਮਾਗ 'ਤੇ ਜੋਰ ਪਾ ਕੇ ਸੋਚਿਆ। ਉਸ ਨੇ ਆਪਣੇ ਦਿਮਾਗ 'ਤੇ ਦੋ-ਤਿੰਨ ਵਾਰ ਹੱਥ ਮਾਰਿਆ। ਜਿਵੇਂ "ਘਿਰੜ੍ਹ-ਘਿਰੜ੍ਹ" ਕਰਦੇ ਰੇਡੀਓ ਨੂੰ ਧੱਢੇ ਮਾਰ-ਮਾਰ ਕੇ ਦੇਖਿਦੈ ਕਿ ਸ਼ਾਇਦ ਚੱਲ ਹੀ ਪਵੇ ?

- "ਉਦੇ ਭਈਆ ! ਇਹ ਨਹੀਂ ਬਤਾ ਕਰ ਗਏ ਬਈ ਕਿਛ ਕੋਲ ਚੱਲੇ ਹੈਂ ?"

ਭਈਏ ਨੇ ਸਿਰ ਫੇਰ ਦਿੱਤਾ। ਆਮ ਪੰਜਾਬੀਆਂ ਵਿਚ ਰਹਿੰਦਾ ਉਹ ਕਾਫੀ ਪੰਜਾਬੀ ਬੋਲ ਅਤੇ ਸਮਝ ਲੈਂਦਾ ਸੀ।

ਉਹਨਾਂ ਨੇ ਜੀਪ ਲੁਧਿਆਣੇ ਨੂੰ ਸਿੱਧੀ ਕਰ ਲਈ।

----- ਕਾਂਡ ਤੇਰ੍ਹਾਂ -----

ਭੂੰਡ ਦੀ ਸੋਚਾਂ ਦੀ ਲੜੀ ਬਗਾਬਰ ਕਾਇਮ ਸੀ। ਉਸ ਨੂੰ ਆਪਣੇ ਦਿਮਾਗ ਤੇ ਪੂਰਨ ਵਿਸ਼ਵਾਸ ਸੀ ਕਿ ਉਸ ਦਾ ਦਿਮਾਗ ਲੁਧਿਆਣੇ ਪਹੁੰਚਣ ਤੱਕ ਕੋਈ ਨਾ ਕੋਈ ਸਕੀਮ ਜ਼ਰੂਰ ਉਤਪੰਨ ਕਰੇਗਾ। ਉਸ ਨੂੰ ਪੂਰਾ ਭਰੋਸਾ ਸੀ ਕਿ ਮੱਝ ਕੱਟੀ ਹੀ ਦੇਵੇਗੀ।

ਆਰਤੀ ਸਿਨਮੇਂ ਨੇੜਿਓਂ ਉਹਨਾਂ ਨੇ ਠੇਕੇ 'ਤੇ ਖੜ੍ਹ ਚਾਰ ਬੋਤਲਾਂ ਲੈ ਲਈਆਂ ਅਤੇ ਕਰਮੇਂ ਦੀ ਦੁਕਾਨ ਨੂੰ ਰਵਾਨਾ ਹੋ ਗਏ।

ਸਾਰਿਆਂ ਨੇ ਅੰਦਰ ਵੜ ਕੇ ਸਟਰ ਬੰਦ ਕਰ ਦਿੱਤਾ ਅਤੇ ਬੱਤੀ ਬਾਲ ਲਈ। ਬੋਤਲ ਉਹਨਾਂ ਅੱਗੇ ਹਥਿਆਰ ਸੁੱਟਦੀ ਜਾ ਰਹੀ ਸੀ। ਸੁੱਕੀ ਦਾਰੂ ਨਾਲ ਕੁਝ ਹੋਰ ਨਹੀਂ, ਗੱਲਾਂ ਹੀ ਚੱਬੀਆਂ ਜਾ ਰਹੀਆਂ ਸਨ।

- "ਜਾਹ ਕਰਮਿਆਂ ਕੁਛ ਖਾਣ ਨੂੰ ਲੈ ਕੇ ਆ-ਸੁੱਕੀ ਤਾਂ ਸਾਲੀ ਅੰਦਰ ਆਰੀ ਮਾਂਗੂੰ ਵਾਢ ਕਰੀ ਜਾਂਦੀ ਐ।" ਗਿੱਲ ਨੇ ਪੰਜਾਹਾਂ ਦਾ ਨੋਟ ਕਰਮੇਂ ਅੱਗੇ ਕੀਤਾ, ਪਰ ਕਰਮੇਂ ਨੇ ਫਿੱਜਿਆ ਨਾ।

- "ਮੈਖਿਆ ਫੜ ਵੀ !"

- "ਕਾਹਨੂੰ ਬੇਸ਼ਰਮੀਂ ਦਿੰਨੈਂ ?" ਕਰਮਾਂ ਬਾਹਰ ਨਿਕਲ ਗਿਆ।
- "ਬਾਈ ਸਾਸਰੀਕਾਲ--- !" ਕਰਮੇਂ ਨੂੰ ਪਿੱਛੋਂ ਕੜਿਆਲ ਵਾਲੇ ਰਬਿੰਦਰ ਨੇ ਕਿਹਾ। ਪਤਲੇ ਸਰੀਰ ਦਾ ਡਾਂਟਿਆ ਰਬਿੰਦਰ ਜੀਨ ਦੀ ਪੈਂਟ ਵਿਚ ਸਜਿਆ ਖੜ੍ਹਾ ਸੀ। ਗਲ ਪਾਈ ਟੀ-ਸਰਟ ਉਪਰ "ਲਵ ਫਾਰ ਸੇਲ" ਲਿਖਿਆ ਹੋਇਆ ਸੀ। ਲੁਧਿਆਣੇ ਦੇ ਇੰਜਨੀਅਰਿੰਗ ਕਾਲਜ ਦਾ ਵਿਦਿਆਰਥੀ ਹੋਣ ਕਰਕੇ, ਉਸ ਨੂੰ ਕਾਲਜ ਦੀ ਵਾਹਵਾ 'ਹਵਾ' ਲੱਗੀ ਜਾਪਦੀ ਸੀ। ਉਹ ਪੜ੍ਹਦਾ ਘੱਟ ਅਤੇ ਗਸ਼ਤ ਜ਼ਿਆਦਾ ਕਰਦਾ ਸੀ। ਕਾਲਜੋਂ ਟਾਈਮ ਕੱਢ ਕੇ ਉਹ ਕਰਮੇਂ ਕੌਲ ਚੌਂਕੀ ਜੁਰੂਰ ਭਰਦਾ ਸੀ।
- "ਸੁਣਾ ਬਈ ਰਬਿੰਦਰ ਕੀ ਹਾਲ ਐ ?" ਕਰਮੇਂ ਨੇ ਪੁੱਛਿਆ।
- "ਮੇਰਾ ਹਾਲ ਤਾਂ ਠੀਕ ਐ-ਪਰ ਤੂੰ ਦੱਸ ਕਈ ਦਿਨ ਹੋ ਗਏ ਦੁਕਾਨ ਈ ਨ੍ਹੀ ਖੋਲ੍ਹੀ ?" ਉਹ ਖੜ੍ਹਾ ਮੁਸਕਰਾਈ ਜਾ ਰਿਹਾ ਸੀ। ਚਿਹਰੇ 'ਤੇ ਲਿਖੀ ਕੁਦਰਤੀ ਮੁਸਕੁਰਾਹਟ ਉਸ ਦੇ ਸੁਨੱਖੇ ਨੈਣ ਨਕਸ਼ਾਂ 'ਤੇ ਆਪਣਾ ਪ੍ਰਭਾਵ ਸੁੱਟ ਰਹੀ ਸੀ।
- "ਬੱਸ ਯਾਰ ਕੰਮ ਧੰਦੇ ਈ ਐਸੇ ਐ !" ਕਰਮੇਂ ਨੇ ਆਪਣਾ ਆਪ ਸਾਂਭਿਆ। ਬਿੜਕਦੀ ਗੱਲ ਬੋਚੀ।
- "ਤੇ ਭਰਜਾਈ ਅੱਜ 'ਕੱਲੀ ਈ ਬਜਾਰ 'ਚ ਭਲਵਾਨੀ ਗੇੜੇ ਦਿੰਦੀ ਫਿਰਦੀ ਸੀ ?" ਉਸ ਨੇ ਗੱਲ ਕਰਕੇ ਹੱਥ ਲੰਮੀ ਜੀਭ ਬਾਹਰ ਨੂੰ ਕੱਢੀ। ਉਸ ਦੀਆਂ ਬਲੌਗੀ ਅੱਖਾਂ ਕਰਮੇਂ ਨੂੰ ਚਹੇਡ ਕਰ ਗਈਆਂ ਸਨ।
- ਕਰਮੇਂ ਨੇ ਇਕ ਦਮ ਪਰਤ ਕੇ ਉਸ ਵੱਲ ਤੱਕਿਆ। ਉਹ ਰਬਿੰਦਰ ਨੂੰ ਖਿੱਚ ਕੇ ਨਹੀਂ, ਇਕ ਤਰ੍ਹਾਂ ਮਰੇ ਹੋਏ ਕੱਟੇ ਵਾਂਗ ਧੂਹ ਕੇ ਦੁਕਾਨ ਅੰਦਰ ਲੈ ਗਿਆ। ਉਹ ਉਸ ਦੀ ਬਾਂਹ ਫੜੀ ਹਵਾ ਹੋਇਆ ਜਾ ਰਿਹਾ ਸੀ।
- ਰਬਿੰਦਰ ਹੈਰਾਨ ਸੀ।
- "ਹੁਣ ਦੱਸ ਟਿਕਾਅ ਕੇ-ਕੌਣ ਕੌਣ ਨਾਲ ਸੀ ?" ਕਰਮਾਂ ਹਫ ਗਿਆ ਸੀ। ਉਸ ਦਾ ਸਾਹ ਛੁੱਲ ਗਿਆ ਸੀ ਅਤੇ ਮੂੰਹ 'ਚੋਂ ਝੱਗ ਵਹਿ ਤੁਰੀ ਸੀ।
- "ਤੈਨੂੰ ਹੋ ਕੀ ਗਿਆ ?"
- "ਗੱਲ ਸੁਣ ਟਿਕਾਅ ਕੇ! ਤੇਰੀ ਭਾਬੀ ਗਈ ਐ ਨਿਕਲ-ਸਾਨੂੰ ਉਹਦਾ ਪਤਾ ਚਾਹੀਦੈ।" ਉਸ ਨੇ ਰਬਿੰਦਰ ਦਾ ਮੋਢਾ ਫੜ ਕੇ ਜੋਰ ਨਾਲ ਹਲੂਣਿਆਂ। ਰਬਿੰਦਰ ਕੌਲ ਉਹ ਹਰ ਗੱਲ ਸਿੱਧੀ ਕਰ ਲੈਂਦਾ ਸੀ।
- ਸਾਰੇ ਉਹਨਾਂ ਕੌਲ ਆ ਗਏ।

- "ਲੈ ਫੇਰ ਸੁਣਲੋ ਭਰਾਵੇ ਗੱਲ!" ਰਬਿੰਦਰ ਨੇ ਬੇਖੂਵਾ ਹੱਥ ਹਵਾ ਵਿਚ ਹਿਲਾਇਆ।

- "ਇਕ ਤਾਂ ਸੀ ਭਾਬੀ ਤੇ ਨਾਲ ਸੀ ਬਿੱਲ੍ਹ-ਹੁਣ ਥੋਡੇ ਕੋਲੋਂ ਕੀ ਲਕੋਅ ਐ? ਤੇ ਇਕ ਸੀ ਰੰਘੜ---" ਉਸ ਨੇ ਸੱਚੀ ਗੱਲ ਸਾਰਿਆਂ ਦੇ ਸਾਹਮਣੇਂ ਚਿੱਟੀ ਚਾਦਰ ਵਾਂਗ ਵਿਛਾਅ ਦਿੱਤੀ ਅਤੇ ਸੁਰਖ਼ੂ ਹੋ ਕੇ ਬੈਠ ਗਿਆ।

- "ਰੰਘੜ---!" ਸਾਰੇ ਇਕ ਦਮ ਹੈਰਾਨੀ ਵਿਚ ਚੌਂਕੇ ਸਨ।

ਰੰਘੜ ਦਾ ਅਸਲ ਨਾਂ ਰਘਬੀਰ ਸਿੰਘ ਸੀ। ਮਨ ਦਾ ਕਾਫੀ ਕੁਰੂਰ, ਕਠੋਰ ਅਤੇ ਬੜਾ ਰੰਘੜਉ ਰੱਖਣ ਵਾਲਾ ਮੁੰਡਾ ਸੀ। ਜਿਸ ਕਰਕੇ ਸਾਰਿਆਂ ਨੇ ਉਸ ਦਾ ਨਾਂ ਹੀ "ਰੰਘੜ" ਰੱਖ ਦਿੱਤਾ ਸੀ। ਉਸ ਦਾ ਸੁਭਾਅ ਬੜਾ ਅੱਖੜ ਸੀ। ਪਰ ਉਸ ਦੇ ਵੱਸ ਵੀ ਕੁਝ ਨਹੀਂ ਸੀ। ਚੱਲਦੇ ਫਿਰਦੇ ਘਰ ਦਾ ਮੁੰਡਾ ਪਲਿਆ ਹੀ ਅਜਿਹੇ ਮਾਹੌਲ ਵਿਚ ਸੀ ਕਿ ਉਸ ਦੀਆਂ ਆਦਤਾਂ ਹੀ ਕੁਝ ਐਸੀਆਂ ਬਣ ਗਈਆਂ ਸਨ। ਰੰਘੜ ਦੇ ਬਾਪ ਹੁਰੀਂ ਤਿੰਨ ਭਰਾ ਸਨ। ਅਜੇ ਤੱਕ ਉਹਨਾਂ ਦਾ ਏਕਾ ਬਾਹਵਾ ਚੱਲੀ ਜਾਂਦਾ ਸੀ। ਤਿੰਨਾਂ ਨੇ ਇੱਕੋ ਤੀਵੀਂ ਹੀ ਸਾਂਭੀ ਹੋਈ ਸੀ। ਕਦੇ ਕੋਈ ਰੌਲਾ ਨਹੀਂ ਕੀਤਾ ਸੀ। ਜੁਆਕ ਸਾਂਝੇ ਸਨ। ਸਾਰੇ ਭਰਾ ਇਕ ਦੂਜੇ ਦੀ ਪੈੜ ਵਿਚ ਪੈਰ ਧਰਦੇ ਸਨ। ਜੇ ਕਦੇ ਕਿਸੇ ਜੁਆਕ ਤੋਂ ਕੋਈ ਗਲਤੀ ਹੋ ਜਾਂਦੀ ਤਾਂ ਰੰਘੜ ਦੇ ਤਾਏ ਨੇ ਬੋਲਣਾ, "ਇਕ ਮਾਰ ਸਾਲੇ ਦੀ ਗਿੱਚੀ 'ਚ!"

- "ਇਕ ਹੋਰ ਮਾਰ!" ਦੂਜਾ ਬੋਲਦਾ।

- "ਇਹਨੂੰ ਮੇਰੇ ਸਾਲੇ ਦੇ ਨੂੰ ਮਾਰ ਈ ਦੇਹ!" ਤੀਜਾ ਵੀ ਪਿੱਛੇ ਨਾ ਰਹਿੰਦਾ।

ਜੇ ਰੰਘੜ ਦੀ ਮਾਂ ਕਹਿੰਦੀ, "ਭਾਈ ਜੀ ਅੱਜ ਪਤਾ ਨ੍ਹੀ ਕੀ ਗੱਲ ਐ? ਆਪਣਾ ਕੁੱਤਾ ਕੰਨ ਜੇ ਸਿੱਟੀ ਪਿਐ!"

ਤਾਂ ਭਾਈ ਜੀ ਕਹਿੰਦਾ, "ਇਹਨੂੰ ਭਾਈ ਘੁੱਟ ਚਾਹ ਦੀ ਬਣਾ ਕੇ ਪਾਓ!" ਪਰ ਦੂਜਾ ਆਖਦਾ, "ਨਹੀਂ, ਇਹਨੂੰ ਡੋਡੇ ਭਿਉਂ ਕੇ ਪਿਆਉਣੇਂ ਐਂ!" ਪਰ ਤੀਜਾ ਕਸਰ ਹੀ ਪੂਰੀ ਕਰ ਦਿੰਦਾ, "ਡੋਡੇ ਕਿਉਂ? ਇਹਨੂੰ ਕੰਡਾ ਛੀਮ ਦਾ ਦਿਓ!"

ਅਜਿਹੇ ਮਾਹੌਲ ਵਿਚ ਪਲਿਆ ਰੰਘੜ ਹੁਣ ਘਰਦਿਆਂ ਦੀ ਬਹੁਤੀ ਧੰਗੇੜ ਨਹੀਂ ਝੱਲਦਾ ਸੀ। ਉਹ ਲੁਧਿਆਣੇਂ ਕਾਲਜ ਵਿਚ ਪੜ੍ਹਦਾ ਇਕ ਕਮਰਾ ਕਿਰਾਏ 'ਤੇ ਲੈ ਲੁਧਿਆਣੇਂ ਹੀ ਰਹਿਣ ਲੱਗ ਪਿਆ ਸੀ। ਘਰ ਤਾਂ ਬੱਸ ਉਹ ਅੜੇ ਬੁੜੇ ਹੀ ਜਾਂਦਾ ਸੀ। ਕਾਲਜੀਏਟ ਮੁੰਡਿਆਂ ਨਾਲ ਰਲ ਕੇ ਕੁਪੱਤ ਕਰਨੀ ਉਸ ਦਾ ਨਿੱਤ ਦਾ ਕਿੱਤਾ ਹੀ ਬਣ ਗਿਆ ਸੀ। ਲੰਡਰ ਮੁਡੀਹਰ ਨਾਲ ਰਲ ਕੇ ਉਹ ਘਤਿੱਤਾਂ ਕਰਦਾ, ਕੁੜੀਆਂ ਤੋਂ ਕੁੱਟ ਖਾਂਦਾ "ਛਿੱਤਰ-ਘੜੀਸ" ਆਸ਼ਕ ਬਣ ਚੁੱਕਾ ਸੀ।

- "ਰਹਿੰਦਾ ਪਤਾ ਕਿੱਥੇ ਐ ?" ਭੁੰਡ ਨੇ ਜਿਵੇਂ ਸੁਪਨੇ 'ਚੋਂ ਪਰਤਦਿਆਂ ਪੁੱਛਿਆ ਸੀ। ਰਬਿੰਦਰ ਨੇ ਟਿਕਾਣਾ ਦੱਸ ਦਿੱਤਾ। ਅਸਲ ਵਿਚ ਰਬਿੰਦਰ ਨੂੰ ਸਾਰੀ ਗੱਲ ਦਾ ਪਹਿਲਾਂ ਹੀ ਪਤਾ ਸੀ। ਪਰ ਪੂਰੀ ਗੱਲ ਦੱਸ ਕੇ ਅੱਗ 'ਤੇਲ ਪਾਉਣਾ ਉਸ ਦੀ ਫਿਤਰਤ ਨਹੀਂ ਸੀ। ਅਖੀਰ ਮਜਬੂਰ ਹੋ ਕੇ ਉਸ ਨੂੰ ਸਾਰੀ ਗੱਲ ਦੱਸਣੀ ਪਈ ਸੀ।

ਬਰਾੜ ਹੁਰਾਂ ਦੀ ਜੀਪ ਰੰਘੜ ਦੇ ਟਿਕਾਣੇ 'ਤੇ ਪੁੱਜ ਗਈ।

ਭੁੰਡ ਨੇ ਉਤਰ ਕੇ ਦਰਵਾਜ਼ਾ ਖੜਕਾਇਆ।

ਸਾਰੇ ਦਰਵਾਜੇ ਅੱਗੇ ਝੁਰਮਟ ਜਿਹਾ ਪਾਈ ਖੜ੍ਹੇ ਸਨ।

ਰੰਘੜ ਨੇ ਦਰਵਾਜ਼ਾ ਖੋਲ੍ਹਿਆ। ਸਾਰੇ ਇਕ ਦਮ ਰੰਘੜ 'ਤੇ ਝਪਟੇ! ਉਹਨਾਂ ਉਸ ਨੂੰ ਮੁਰਗੀ ਵਾਂਗ ਨੱਪ ਲਿਆ ਅਤੇ ਧੂਹ ਕੇ ਅੰਦਰ ਲੈ ਗਏ। ਕਾਮਰੇਡਾਂ ਦੀ ਗਿੱਦੜ-ਕੁੱਟ ਨੇ ਰੰਘੜ ਦਾ ਮੂੰਹ ਝੁਲਸਿਆ ਜਿਹਾ ਕਰ ਦਿੱਤਾ ਸੀ। ਉਸ ਦੇ ਬੁੱਲ੍ਹ ਸੁੱਜ ਕੇ ਬੋਤੇ ਦੇ ਬੁੱਲ੍ਹਾਂ ਜਿੱਡੇ ਹੋ ਗਏ ਸਨ। ਨੱਕ 'ਚੋਂ ਛੁਨ ਤੁਰ ਪਿਆ ਸੀ। ਕੁੱਟ ਨਾਲ ਬੰਦਲਿਆ ਉਹ ਭੰਬਲਭੂਸਾ ਜਿਹਾ ਝਾਕ ਰਿਹਾ ਸੀ। ਉਸ ਦਾ ਚੂਕਣਾ "ਯਰਕ-ਯਰਕ" ਕਰ ਰਿਹਾ ਸੀ।

- "ਦੱਸ ਉਏ ਕਿੱਥੇ ਐ ਉਹ ਹਰਾਮਦਿਆ ?" ਗਿੱਲ ਨੇ ਬਿੱਲੇ ਵਾਂਗ ਰੰਘੜ ਦੀ ਸੰਘੀ ਨੱਪ ਕੇ ਪੁੱਛਿਆ। ਉਹ ਗੁੱਸੇ ਨਾਲ ਕੰਬਦਾ ਪਾਟਣ 'ਤੇ ਆਇਆ ਖੜ੍ਹਾ ਸੀ। ਉਸ ਦੀ ਜਾੜ੍ਹ ਘੁੱਟੀ ਹੋਈ ਅਤੇ ਅੱਖਾਂ ਗੇਰੂ ਵਾਂਗ ਰੱਤੀਆਂ ਸਨ।

- "ਤਾਂਹਾਂ ਚੁਬਾਰੇ 'ਚ ਪਏ ਐ-- !" ਘੁੱਟੀ ਸੰਘੀ ਕਰਕੇ ਉਸ ਦੀ ਅਵਾਜ਼ ਘੱਗੇ ਸੰਖ ਵਾਂਗ ਨਿਕਲੀ ਸੀ। ਉਸ ਨੇ ਉੱਗਲ ਤੀਰ ਵਾਂਗ ਉਪਰ ਨੂੰ ਵਗਾਈ ਸੀ। ਜਦੋਂ ਉਸ ਨੂੰ ਛੱਡਿਆ ਤਾਂ ਉਹ ਡਰੇ ਭੂਤ ਵਾਂਗ ਬਾਹਰ ਨੂੰ ਤਿੱਤਰ ਹੋ ਗਿਆ।

ਸਾਰੇ ਦਗੜ-ਦਗੜ ਕਰਦੇ ਪੌੜੀਆਂ ਚੜ੍ਹ ਗਏ।

ਬਿੱਲ੍ਹ ਸੁੱਤਾ ਪਿਆ ਭੜੁੱਕ ਕੇ ਉਠਿਆ। ਉਸ ਨੂੰ ਕੁਝ ਸੁੱਝ ਨਹੀਂ ਰਿਹਾ ਸੀ ਕਿ ਕੀ ਕਰੇ ? ਉਹ ਡਰੀ ਗਉਂ ਵਾਂਗ ਇਧਰ ਉਧਰ ਝਾਕ ਰਿਹਾ ਸੀ। ਅਧਨੰਗੀ ਕੁਲਵਿੰਦਰ ਖੇਸ ਦੀ ਬੁੱਕਲ ਮਾਰੀ ਇਕ ਖੂੰਜੇ ਖੜ੍ਹੀ ਕੰਬ ਰਹੀ ਸੀ। ਉਸ ਦਾ ਚਿਹਰਾ ਬੱਗਾ ਅਤੇ ਅੱਖਾਂ ਤਾੜੇ ਲੱਗ ਗਈਆਂ ਸਨ। ਅਚਾਨਕ ਪਈ ਬਿੱਜ 'ਤੇ ਉਹ ਬੇਹੱਦ ਹੈਰਾਨ ਸਨ।

ਬਿੱਲ੍ਹ 'ਤੇ ਲੱਤਾਂ, ਮੁੱਕੀਆਂ ਅਤੇ ਛਿੱਤਰਾਂ ਦੀ ਵਾਛੜ ਹੋਣ ਲੱਗ ਪਈ। ਜਿਸ ਨੂੰ ਉਹ ਸਬਰ ਰੱਖ ਕੇ ਸਹਿ ਰਿਹਾ ਸੀ। "ਚੂੰ" ਕਰਨੀਂ ਤਾਂ ਬਿਲਕੁਲ ਹੀ ਬੇਵਕੂਫੀ ਸੀ!

- "ਮਿੰਨਤਾਂ ਤਰਲਿਆਂ ਨਾਲ ਤਾਂ ਭਾਈ ਕੌਮਨਸ਼ਟ ਛੱਡ ਈ ਦੇਣ-ਨਹੀਂ ਤਾਂ ਫੇਰ ਰੱਬ ਈ ਰਾਖਾ ਐ!" ਉਸ ਨੂੰ ਆਪਣੇ ਬਾਪੂ ਦੇ ਕਹੇ ਲਫਜ਼ ਯਾਦ ਆ ਰਹੇ ਸਨ। ਬੜੇ ਟਿਕਾਣੇਂ ਸਿਰ ਦਿਮਾਗ ਨੇ ਵਾਇਰਲੈਸ ਫੜੀ ਸੀ।

- "ਦੱਸ ਉਏ ਤੇਰਾ ਕੀ ਇਰਾਦੈ ਕੁੱਤੇ ਦਿਆ ਹੱਡਾ ?" ਕਾਫੀ ਦੇਰ ਬਾਅਦ ਛਿੱਤਰਾਂ ਦਾ ਖੜਕਾਹਟ ਬੰਦ ਹੋਇਆ ਸੀ। ਗੜੇ ਪੈ ਕੇ ਹਟਣ ਪਿੱਛੋਂ ਵਾਲੀ ਸ਼ਾਂਤੀ ਪਸਰ ਗਈ ਸੀ। ਬਿੱਲੂ ਦੇ ਸਿਰ 'ਚੋਂ ਸੇਕ ਮਾਰ ਰਿਹਾ ਸੀ। ਭੜਦਾਅ ਨਿਕਲ ਰਹੀ ਸੀ। ਜੁੱਤੀਆਂ ਵੱਜਣ ਵਾਲਾ ਥਾਂ "ਚਿਲੂ-ਚਿਲੂ" ਕਰਨ ਲੱਗ ਪਿਆ ਸੀ।

- "ਬਾਈ ਮੈਨੂੰ ਬਖਸ਼ ਈ ਲਓ-- !" ਉਸ ਨੇ ਹੱਥ ਜੋੜ ਕੇ ਤਰਲਾ ਕੀਤਾ। ਉਸ ਦੀ ਟੱਟੂ-ਹਜਾਮਤ ਕਰਵਾਏ ਪਟੇ ਖਿਲਰ ਗਏ ਸਨ।

- "ਤੇਰਾ ਐਡਾ ਜੇਰਾ ਪਿਆ ਤਾਂ ਪਿਆ ਕਿਵੇਂ-- ?" ਹੁਣ ਭੂੰਡ ਉਸ ਦੇ ਗਲ ਨੂੰ ਚਿੰਬੜ ਗਿਆ। ਉਹ ਸਾਹਣ ਭਿੜ੍ਹਨ ਵਾਂਗ ਹੱਲੇ ਕਰ-ਕਰ ਪੈਂਦਾ ਸੀ।

- "ਇਹਦੇ ਜੇਰੇ ਕੀ ਪਰਖਦੇ ਐਂ? ਮੈਂ ਇਹਦੇ ਨਾਲ ਆਪ ਆਈ ਐਂ-ਕਰੋ ਜੋ ਕੁਛ ਕਰਦੇ ਐਂ!" ਖੂੰਜੇ ਖੜ੍ਹੀ ਕੁਲਵਿੰਦਰ ਇਕ ਦਮ ਚੀਕੀ। ਉਸ ਦੇ ਚਿਹਰੇ ਤੋਂ ਚੰਡੀ ਦਾ ਕਰੋਧ ਭਬਕਿਆ ਸੀ।

- "ਤੇਨੂੰ ਕੁੱਤੀਏ ਨਹੀਂ ਸਬਰ ਤਾਂ ਕੰਜਰਖਾਨੇਂ ਜਾ ਕੇ ਬਹਿਜਾ-ਭਾਂਤ ਭਾਂਤ ਦੇ ਮਿਲਿਆ ਕਰਨਗੇ!" ਹਰਫਲਿਆ ਕਰਮਾਂ ਭੂਚਾਲ ਵਾਂਗ ਕੁਲਵਿੰਦਰ ਵੱਲ ਗਿਆ। ਪਰ ਸਾਬੀਆਂ ਨੇ ਵਰਜ ਦਿੱਤਾ।

- "ਤੁਸੀਂ ਲਾ ਲਓ ਜਿਹੜੀ --- ਦਾ ਜੋਰ ਲਾਉਣੈਂ-ਮੈਂ ਤਾਂ ਏਸੇ ਦੇ ਈ ਵਸੂੰਗੀ !" ਉਸ ਨੇ ਹਿੱਕ 'ਚ ਧੱਢਾ ਮਾਰ ਕੇ ਅਜੀਬ ਅਕਾਸ਼ਬਾਣੀ ਕੀਤੀ।

- "ਤੇ ਕੁੱਤੀਏ ਜਿਹੜੇ ਤਿੰਨ ਜੰਮੀ ਬੈਠੀ ਐਂ-ਉਹ ਤੇਰੀ ਮਾਂ ਸਾਂਭੂ ਆ ਕੇ ?"

- "ਨਾ ਤੇਰੀ ਮਾਂ ਦੇ ਕੁਛ ਲੱਗਦੇ ਨ੍ਹੀ ?" ਉਹ ਬਰਾਬਰ ਇੱਟ ਦਾ ਜਵਾਬ ਪੱਥਰ ਨਾਲ ਦੇ ਰਹੀ ਸੀ।

- "ਤੂੰ ਮੇਰੇ ਸਾਹਮਣੇਂ ਜਥਾਨ ਚਲਾਉਣੀਂ ਐਂ ਕੁੱਤੀਏ-ਕੰਜਰੀਏ--- !" ਉਹ ਹਨੁੰਗੀ ਵਾਂਗ ਭੱਜ ਕੇ ਫਿਰ ਕੁਲਵਿੰਦਰ ਵੱਲ ਨੂੰ ਹੋਣ ਲੱਗਿਆ। ਪਰ ਇੰਦਰ ਨੇ ਉਸ ਨੂੰ ਰਾਹ ਵਿਚ ਹੀ ਬੁੱਚੁ ਲਿਆ ਸੀ।

- "ਹੈਂ ਬਈ! ਧਹੰਮਲ ਤੋਂ ਕੰਮ ਲਓ! ਕਾਹਨੂੰ ਐਂਵੇਂ ਬਾਪੂ ਰੌਲਾ ਪਾਇਐ?" ਇੰਦਰ ਨੇ ਕਰਮੇਂ ਨੂੰ ਟਿਕਾਉਣਾ ਚਾਹਿਆ। ਉਸ ਨੂੰ ਕੁੱਤਿਆਂ ਦੀ ਲੜਾਈ ਵਿਚੋਂ ਕੁਝ ਹੱਥ ਪੱਲੇ ਆਉਂਦਾ ਨਜ਼ਰ ਨਹੀਂ ਆਉਂਦਾ ਦਿਸਦਾ ਸੀ।

ਫੈਰ! ਉਹ ਅਖੀਰ ਉਹਨਾਂ ਨੂੰ ਬੁਸ਼ਕਾਰਨ ਵਿਚ ਸਫਲ ਹੋ ਗਏ।

ਪਰ ਕੁਲਵਿੰਦਰ ਇਕੋ ਹੀ ਰਟ ਲਾਈ ਜਾ ਰਹੀ ਸੀ।

- "ਮੈਂ ਵਸਣੈਂ ਤਾਂ ਬਿੱਲੂ ਦੇ ਈ ਵਸਣੈਂ-ਨਹੀਂ ਕੁਛ ਖਾ ਕੇ ਮਰ ਜਾਣੈਂ!"

- "ਕਾਹਨੂੰ ਭਾਈ ਐਮੋਂ, ਹੈਂ! ਕੀ ਸਹੁਰੀਏ ਤੋਏ ਤੋਏ ਕਰਵਾਈ ਆਏ?" ਭੂੰਡ ਮੌਕਾ ਸਾਂਭਣ ਦਾ ਯਤਨ ਕਰ ਰਿਹਾ ਸੀ। ਪਰ ਗੱਲ ਪਾਣੀ ਵਾਂਗ ਉਸ ਦੇ ਬੁੱਕ ਵਿਚੋਂ ਨਿਕਲ ਜਾਂਦੀ ਸੀ।

- "ਤੂੰ ਚੁੱਪ ਕਰ ਵੇ! ਕੀ ਮੱਤਾਂ ਦੇਣ ਲੱਗਿਆ-ਭੈੜੀ ਜੀ ਦਾਹੜੀ ਆਲਾ।" ਉਹ ਭੂੰਡ ਨੂੰ ਚਾਰੇ ਚੁੱਕ ਕੇ ਪਈ।

ਸਮੇਂ ਦੀ ਨਬਜ਼ ਤਾੜਦਾ ਭੂੰਡ ਚੁੱਪ ਜਿਹੀ ਵੱਟ ਗਿਆ। ਬਹੁਤ ਹੀ ਜਿਆਦਾ ਨਾਜ਼ਕ ਸਮਾਂ ਜਿਵੇਂ ਉਸ ਨੂੰ ਘੂਰ ਕੇ ਡਰਾ ਰਿਹਾ ਸੀ। ਜਿਸ ਦੀਆਂ ਘੂਰਕੀਆਂ ਸੁਣਦਾ ਉਹ ਚੁੱਪ ਸੀ।

ਉਹਨਾਂ ਨੇ ਕਿਸੇ ਨਾ ਕਿਸੇ ਤਰ੍ਹਾਂ ਪਲੋਸ ਕੇ ਕੁਲਵਿੰਦਰ ਨੂੰ ਜੀਪ ਵਿਚ ਬਿਠਾ ਲਿਆ।

ਘੂਰੀਆਂ ਵੱਟਦੀ ਜੀਪ ਸਿੱਧੀ ਸਲੋਟ ਹੀ ਕਰਮੇਂ ਕਾ ਦਰਵਾਜ਼ਾ ਪਾਰ ਕਰਦੀ ਹੋਈ ਵਿਹੜੇ ਅੰਦਰ ਜਾ ਖੜ੍ਹੀ। ਤੇਜ਼ੀ ਨਾਲ ਅੰਦਰ ਵੜੀ ਜੀਪ ਨੇ ਜਿਵੇਂ ਗੁਆਂਢੀਆਂ ਨੂੰ ਵੀ ਨਜ਼ਰ ਮਾਰਨ ਦਾ ਮੌਕਾ ਨਹੀਂ ਦਿੱਤਾ ਸੀ।

ਦਿਲੋਂ ਦੁਖੀ ਹੋਈ ਹਰ ਕੌਰ ਨੇ ਨੂੰਹ ਦਾ ਸਿਰ ਪਲੋਸਿਆ। ਕੁੜੀਆਂ ਮਾਂ ਦੀਆਂ ਲੱਤਾਂ ਨੂੰ ਚਿੰਬੜ ਗਈਆਂ। ਪਰ ਨਿਰਮੋਹ ਹੋਈ ਕੁਲਵਿੰਦਰ ਨੇ ਉਹਨਾਂ ਵੱਲ ਅੱਖ ਵੀ ਨਾ ਪੱਟੀ। ਉਹ ਮਨ ਮਸਤ, ਇਸ਼ਕ ਵਿਚ ਅੰਨ੍ਹੀ ਹੋਈ ਫਿਰਦੀ ਸੀ।

ਕਰਮੇਂ ਨੇ ਸੁਨੇਹਾਂ ਭੇਜ ਕੇ ਆਪਣੇ ਸਾਲੇ ਅਤੇ ਸਾਲੇ ਦੇ ਸਹੁਰੇ ਨੂੰ ਬੁਲਾ ਲਿਆ। ਉਹ ਬੜੇ ਹੈਰਾਨ ਅਤੇ ਦੁਖੀ ਜਿਹੇ ਹੋ ਕੇ ਪੇਸ਼ ਹੋਏ ਸਨ। ਬਿੱਲੂ ਆਪਣੇ ਬਾਪ ਅਤੇ ਭਣੋਈਏ ਤੋਂ ਡਰਦਾ ਕੂੰਗੜਿਆ ਜਿਹਾ ਬੈਠਾ ਸੀ।

- "ਮੇਰਿਆ ਸਾਲਿਆ ਜੇ ਗੂੰਹ ਈ ਖਾਣਾ ਸੀ ਤਾਂ ਘਰੇ ਕਿਉਂ ਖਾਧਾ? ਕਿਤੇ ਹੋਰ ਮਰ ਲੈਂਦਾ।" ਬਿੱਲੂ ਦਾ ਭਣੋਈਆ ਮੁੱਠੀਆਂ ਮੀਚ ਕੇ ਬਿੱਲੂ ਦੇ ਗਲ 'ਤੇ ਚੜ੍ਹ ਗਿਆ ਲੱਗਦਾ ਸੀ। ਬਿੱਲੂ ਦੀ ਧੌਣ ਕਾਲਰਾਂ ਵਿਚ ਨੂੰ ਵੜ ਗਈ ਸੀ। ਉਹ ਖੱਸੀ ਕੀਤੇ ਬਲਦ ਵਾਂਗ ਓਪਰਾ-ਓਪਰਾ ਝਾਕ ਰਿਹਾ ਸੀ।

- "ਹੁਣ ਮਨੂੰਆਂ ਬਣਿਆਂ ਬੈਠੈਂ? ਦੇਹ ਜਵਾਬ ਖਸਮ ਨੂੰ ਗੰਦੀਏ ਅਲਾਦੇ---!" ਬਿੱਲੂ ਦੇ ਬਾਪੂ ਨੇ ਧੌਣੀ ਦੀ ਜੁੱਤੀ ਲਾਹ ਕੇ ਉਸ ਵੱਲ ਨੂੰ ਚਲਾਵੀਂ ਵਗ੍ਗਾਈ। ਜੋ ਬਿੱਲੂ ਦੇ ਮੋਢੇ 'ਤੇ ਵੱਜ ਕੇ ਥੱਲੇ ਡਿੱਗ ਪਈ। ਜੁੱਤੀ ਜਿਵੇਂ ਬਿੱਲੂ ਦੇ ਨਹੀਂ, ਕਿਸੇ ਪੱਥਰ ਦੇ ਵੱਜੀ ਸੀ। ਭੋਗ ਖੜਕਾ ਨਹੀਂ ਹੋਇਆ ਸੀ!

ਬਿੱਲੂ ਚੁੱਪ-ਚਾਪ ਬੈਠਾ ਧਰਤੀ ਖੁਰਚ ਰਿਹਾ ਸੀ।

- "ਮੈਂ ਤਾਂ ਹੁਣ ਬੋਡੀ ਵੀ ਛੱਡ ਦੇਣੀਂ ਆਂ!" ਅਚਾਨਕ ਬਿੱਲੂ ਦੇ ਭਣੋਈਏ ਨੇ ਇੱਟ ਬੱਲਓਂ ਸੱਪ ਕੱਢ ਦਿਖਾਇਆ ਸੀ।

- "ਸ਼ੇਰਾ ਸਾਡਾ ਕੀ ਕਸੂਰ ਐ ?" ਗੱਲ ਬਿੱਲੂ ਦੇ ਬਾਪੂ ਦੇ ਕਪਾਲ ਵਿਚ ਟਕੂਏ ਵਾਂਗ ਵੱਜੀ ਸੀ। ਜਿਸ ਕਾਰਨ ਉਹ ਤੜਪ ਉਠਿਆ।

- "ਬੋਡਾ ਅਜੇ ਕਸੂਰ ਈ ਕੋਈ ਨ੍ਹੀ ? ਸਾਰੇ 'ਲਾਕੇ 'ਚ ਸਾਡੀ ਮਿੱਟੀ ਪੁਲੀਤ ਕਰਕੇ ਧਰਤੀ! ਅਜੇ ਕੋਈ ਕਸੂਰ ਈ ਨ੍ਹੀ ?"

- "ਪਾਹੁਉਣਿਆਂ! ਜੇ ਅਲਾਦ ਈ ਗੰਦੀ ਨਿਕਲ ਜੇ-ਫੇਰ ਦੱਸ ਮਾਂ ਪਿਉ ਕੀ ਕਰਨ ?" ਉਹ ਦੁਬਿਧਾ ਵਿਚ ਡਸਿਆ ਬੈਠਾ ਸੀ। ਚਾਣਚੱਕ ਹੋਈ ਗੱਲ ਨੇ ਉਸ ਦੀਆਂ ਸੱਤੇ ਹੀ ਮਾਰ ਘੱਤੀਆਂ ਸਨ।

- "ਐਦੂੰ ਤਾਂ ਸ਼ੇਰਾ ਤੂੰ ਮੇਰੇ ਗੋਲੀ ਮਾਰ ਦਿੰਦਾ !" ਬਜੁਰਗ ਦਾ ਤਰਲਾ ਸਭ ਦੇ ਦਿਲ-ਦਿਮਾਗ ਮੱਲ ਕੇ ਬੈਠ ਗਿਆ। ਉਸ ਦੀ ਇੱਕ ਵਾਰ ਹੀ ਭੁੱਬ ਨਿਕਲੀ ਸੀ।

- "ਨਹੀਂ ਲਿਆਓ ਮੈਂ ਸਾਲੇ ਦੇ ਗੋਲੀ ਮਾਰਦੇਂ !" ਰੋਂਦਾ ਬਜੁਰਗ ਇਕ ਦਮ ਗੁੱਸੇ ਨਾਲ ਪਾਗਲ ਹੋ ਉਠਿਆ ਸੀ।

- "ਘਾਬਰੋ ਨਾ-ਹੈਂ ਬਈ! ਠੰਢੇ ਮਤੇ ਤੋਂ ਕੰਮ ਲਓ।" ਇੰਦਰ ਨੇ ਬਜੁਰਗ ਨੂੰ ਫੜ ਲਿਆ ਕੇ ਬਿਠਾ ਲਿਆ। ਬਿੱਲੂ "ਮੁਤਰ-ਮੁਤਰ" ਹੁੰਦੇ ਡਰਾਮੇਂ ਵੱਲ ਤੱਕ ਰਿਹਾ ਸੀ।

ਜਿੰਨੀ ਜਲਦੀ ਲਾਂਬੂ ਉਠਿਆ ਸੀ। ਸਿਆਣਪ ਨਾਲ ਉਤਨੀ ਜਲਦੀ ਹੀ ਠੰਢਾ ਕਰ ਲਿਆ ਗਿਆ ਸੀ। ਕਾਮਰੇਡਾਂ ਦੀਆਂ "ਪੋਚੇਮਾਰ" ਗੱਲਾਂ ਹਰ ਇਕ ਦੇ ਸੀਨੇਂ ਠੰਢ ਪਾ ਗਈਆਂ ਸਨ। ਬਿੱਲੂ ਨੂੰ ਗਿੱਦੜ ਭਬਕੀਆਂ ਦਾ ਚੋਗਾ ਪਾ ਕੇ ਡਰਾ ਲਿਆ ਸੀ।

ਹਰ ਕੌਰ ਨੇ ਨੂੰਹ ਨੂੰ ਬੜੇ ਪਿਆਰ ਨਾਲ ਸਮਝਾਇਆ।

- "ਉਸ ਗੱਲ ਦੇ ਆਖਣ ਮਾਂਗੂੰ ਧੀਏ-ਜਿਹੜੀ ਖੇਹ ਖਾਣੀ ਸੀ-ਓਹ ਜਾਣੇਂ ਖਾ ਲਈ-ਹੁਣ ਸਿਆਣਿਆਂ ਦੇ ਆਖਣ ਮਾਂਗੂੰ ਸਿਆਣੀ ਬਣ! ਫੇਰ ਵੀ ਧੀਆਂ ਦੀ ਮਾਂ ਆਂ! ਜੁਆਨੀ 'ਚ ਕੀਤੀਆਂ ਗਲਤੀਆਂ ਕਬੀਲਦਾਰੀ ਕਿਉਂਟਣ ਵੇਲੇ ਕੁੰਡਲੇ ਸੱਪ ਬਣ-ਬਣ ਮੂਹਰੇ ਡਿੱਗਦੀਐਂ! ਸਿਆਣੇ ਕਹਿੰਦੇ ਐ ਝੱਗਾ ਚੱਕੀਏ ਤਾਂ ਆਬਦਾ ਢਿੱਡ ਈ ਨੰਗਾ ਹੁੰਦੈ-

ਅਜੇ ਵੀ ਡੁੱਲੇ ਬੇਰਾਂ ਦਾ ਕੁਛ ਨੀਂ ਵਿਗੜਿਆ-ਸਿਆਣੀ ਬਣ! ਖਾ ਪੀ ਐਸ਼ ਕਰ-ਜੁਆਕ ਪਾਲ-ਸਾਡਾ ਬੁਝ੍ਹੇਪਾ ਵੀ ਕਾਹਨੂੰ ਰੋਲਦੀ ਐਂ?" ਹਰ ਕੌਰ ਨੇ ਕੁਲਵਿੰਦਰ ਅੱਗੇ ਇਕ ਤਰ੍ਹਾਂ ਨਾਲ ਹੱਥ ਜੋੜੇ ਸਨ।

-"ਆਬਦੀ ਇੱਜਤ ਪੁੱਤ ਆਬਦੇ ਹੱਥ ਹੁੰਦੀ ਐ-ਕਾਹਨੂੰ ਕੁਤੇ-ਕੁਤੇ ਕਰਵਾਉਨੀ ਐਂ?"

ਪਰ ਕੁਲਵਿੰਦਰ ਕਿਸੇ ਬੰਮੁ ਵਾਂਗ ਬੈਠੀ ਸੁਣ ਰਹੀ ਸੀ। ਇਹਨਾਂ ਗੱਲਾਂ ਦਾ ਉਸ 'ਤੇ ਕੋਈ ਅਸਰ ਸੀ ਜਾਂ ਨਹੀਂ? ਸ਼ਾਇਦ ਉਹਨਾਂ ਵਿਚੋਂ ਕਿਸੇ ਨੂੰ ਵੀ ਪਤਾ ਨਹੀਂ ਸੀ! ਹਰ ਕੌਰ ਦੀਆਂ ਦਿੱਤੀਆਂ ਮੱਤਾਂ ਪਤਾ ਨਹੀਂ ਕਿਸ ਖੱਲ ਖੁੰਜੇ ਵਿਚ ਵੜ ਗਈਆਂ ਸਨ? ਮਾਂ ਦੀ ਧੀ ਨੇ "ਹੂੰ" ਤੱਕ ਵੀ ਨਾ ਕਿਹਾ!

ਕੁਲਵਿੰਦਰ ਗੁੰਮ ਸੁੰਮ ਜਿਹੀ ਰਹਿੰਦੀ। ਕਿਸੇ ਨਾਲ ਗੱਲ ਨਾ ਕਰਦੀ। ਬੱਸ! ਚੁੱਪ ਚਾਪ ਆਪਣਾ ਸਰਦਾ ਬਰਦਾ, ਚੱਕਣ ਧਰਨ ਕਰ ਛੱਡਦੀ। ਉਸ ਨੂੰ ਕੋਈ ਕੰਮ ਨੂੰ ਨਾ ਕਹਿੰਦਾ, ਕੋਈ ਘੂਰਦਾ ਨਹੀਂ ਸੀ। ਕੋਈ ਬੁਲਾਉਂਦਾ ਨਹੀਂ ਸੀ। ਘਰ ਦੀ ਹਾਲਤ ਬਹੁਤ ਨਾਜ਼ੂਕ ਦਾਇਰੇ ਵਿਚ ਪਹੁੰਚੀ ਹੋਈ ਸੀ। ਮਾਹੌਲ ਬਹੁਤ ਹੀ ਗੰਭੀਰ ਰਹਿਣ ਲੱਗ ਪਿਆ ਸੀ। ਘਰ ਵਿਚ ਉੱਲੂ ਬੋਲਦੇ ਸੁਣਾਈ ਦਿੰਦੇ ਸਨ। ਹਰ ਇਕ ਦੇ ਮੂੰਹ 'ਤੇ ਮਾਯੂਸੀ, ਕਸੀਸ, ਚੁੱਪ ਅਤੇ ਗੰਭੀਰਤਾ ਸੀ। ਘਰ ਵਿਚ ਬੱਚੀਆਂ ਵੀ ਪਾਗਲਾਂ ਵਾਂਗ ਓਪਰੀਆਂ-ਓਪਰੀਆਂ ਤੱਕਦੀਆਂ ਰਹਿੰਦੀਆਂ। ਜੋ ਕੁਝ ਉਹਨਾਂ ਨੂੰ ਖਾਣ ਨੂੰ ਮਿਲ ਜਾਂਦਾ, ਖਾ ਲੈਂਦੀਆਂ ਸਨ, ਪਰ ਮੂੰਹੋਂ ਉਹਨਾਂ ਦਰਵੇਸ਼ਾਂ ਨੇ ਕਦੇ ਕੁਝ ਨਹੀਂ ਮੰਗਿਆ ਸੀ। ਬੱਸ ਛੋਟੀ ਬੱਚੀ ਹੀ ਕਦੇ ਕਦੇ ਰੋਂਦੀ। ਜਿਸ ਨੂੰ ਕੁਲਵਿੰਦਰ ਅਣ-ਸਰਦੇ ਨੂੰ ਦੁੱਧ ਪਿਆ ਛੱਡਦੀ ਸੀ। ਹੁਣ ਤਾਂ ਛੋਟੀ ਬੱਚੀ ਵੀ ਘੱਟ ਰੋਣ ਲੱਗ ਪਈ ਸੀ, ਜਿਵੇਂ ਉਸ ਮਾਸੂਮ ਨੇ ਵੀ ਹਾਲਾਤਾਂ ਨਾਲ ਸਮਝੌਤਾ ਕਰ ਲਿਆ ਸੀ। ਉਹ ਚੁੱਪ ਚਾਪ ਪੰਘੂੜ੍ਹੇ ਵਿਚ ਪਈ, ਛੱਤ ਵੱਲ ਤੱਕਦੀ ਰਹਿੰਦੀ, ਜਾਂ ਮਾੜਾ ਮੋਟਾ ਰੋ ਕੇ ਚੁੱਪ ਕਰ ਜਾਂਦੀ।

ਅਚਾਨਕ ਇਕ ਦਿਨ ਕੁਲਵਿੰਦਰ ਨੂੰ ਦੌਰਾ ਜਿਹਾ ਪਿਆ। ਉਸ ਨੇ ਅਚਾਨਕ ਹੀ ਆਪਣੀ ਗੋਦੀ ਵਾਲੀ ਕੁੜੀ ਨੂੰ ਚਲਾ ਕੇ ਮਾਰਿਆ ਸੀ। ਫਿਰ ਉਹ ਕੰਧਾਂ ਨਾਲ ਖੜ੍ਹੇ ਕੀਤੇ ਹੋਏ ਮੰਜਿਆਂ ਨੂੰ ਫੜ ਫੜ ਕੇ ਸੁੱਟਣ ਲੱਗ ਪਈ। ਪਤਾ ਨਹੀਂ ਉਸ ਨੂੰ ਕੀ ਬਦੀ ਉਠ ਖੜ੍ਹੀ ਸੀ? ਉਸ ਨੇ ਅਚਾਨਕ ਹਰ ਕੌਰ ਵੱਲ ਭੂਕਣਾਂ ਚਲਾਵਾਂ ਮਾਰਿਆ। ਪਰ ਚੰਗੀ ਕਿਸਮਤ ਨਾਲ ਹਰ ਕੌਰ ਵਾਲ ਵਾਲ ਬਚ ਗਈ ਸੀ। ਕੁਲਵਿੰਦਰ ਦੀਆਂ ਅੱਖਾਂ ਵਿਚ ਕਹਿਰ ਅਤੇ ਮੂੰਹ ਲਾਲ ਝਰੰਗ ਸੀ। ਉਹ ਓਪਰਿਆਂ ਵਾਂਗ ਝਾਕ ਰਹੀ ਸੀ। ਫਿਰ ਉਹ ਇਕ ਦਮ ਹਫ਼ ਕੇ ਡਿੱਗ ਪਈ। ਸ਼ਾਇਦ ਦੰਦਲ ਪੈ ਗਈ ਸੀ?

ਹਰ ਕੌਰ ਨੇ ਪੂਰਾ ਜੋਰ ਲਾ ਕੇ ਰੌਲਾ ਪਾਇਆ।

ਆਂਢ-ਗੁਆਂਢ ਇਕੱਠਾ ਹੋ ਗਿਆ।

ਡਾਕਟਰ ਬੁਲਾਇਆ ਗਿਆ। ਡਾਕਟਰ ਨੇ ਆਪਣੇ ਵੱਲੋਂ ਪੂਰਾ ਜੋਰ ਲਾਇਆ। ਪਰ ਕਹਾਣੀ ਸੈੱਟ ਨਾ ਬੈਠ ਸਕੀ। ਉਸ ਦੇ ਟੀਕਿਆਂ ਦਾ ਕੁਲਵਿੰਦਰ 'ਤੇ ਕੋਈ ਅਸਰ ਨਹੀਂ ਹੋਇਆ ਸੀ। ਕੈਪਸੂਲ ਜਾਂ ਗੋਲੀ ਲੈਣ ਵਾਲੀ ਉਸ ਦੀ ਹਾਲਤ ਨਹੀਂ ਸੀ।

ਡਾਕਟਰ ਦਿਨ ਵਿਚ ਕਈ ਵਾਰ ਆਉਂਦਾ। ਪਰ ਉਸ ਦੇ ਕੱਖ ਵੀ ਪੱਲੇ ਨਹੀਂ ਪੈਂਦਾ ਸੀ। ਸਾਰੀਆਂ ਜਾਇਜ਼ ਦੁਆਈਆਂ ਵਰਤ ਕੇ ਉਸ ਨੇ ਦੇਖ ਲਈਆਂ ਸਨ। ਪਰ ਗੱਲ ਕਿਸੇ ਸਿਰੇ ਨਾ ਲੱਗੀ। ਅਖੀਰ ਡਾਕਟਰ ਸਿਰ ਫੇਰ ਗਿਆ।

-"ਸਿਆਣੇ ਕਹਿੰਦੇ ਐ-ਕਦੇ ਕਦੇ ਕੰਧਾਂ ਦੀ ਰਾਇ ਲੈਣੀ ਵੀ ਛਾਇਦੇ 'ਚ ਰਹਿੰਦੀ ਐ!" ਹਰ ਕੌਰ ਨੇ ਸੋਚਿਆ।

-"ਅੰਮਾਂ ਜੀ ਕੀ ਕਰੀਏ? ਕੁਛ ਸਮਝ ਨੂੰ ਆਉਂਦੀ!" ਥੱਕ ਹਾਰ ਕੇ ਹਰ ਕੌਰ ਨੇ ਬਿਰਧ ਅੰਰਤ ਨੂੰ ਪੁੱਛਿਆ। ਉਹ ਖਲਾਅ ਵਿਚ ਫੋਕਾ ਫੋਕਾ ਝਾਕ ਰਹੀ ਸੀ।

-"ਨੀ ਹਰ ਕੁਰੇ! ਮੈਂ ਤਾਂ ਡਰਦੀ ਨੀ ਸੀ ਬੋਲਦੀ।" ਉਸ ਨੇ ਨੱਕ ਦੀ ਘੋੜ੍ਹੀ 'ਤੇ ਆਈ ਗਾਂਧੀ ਐਨਕ ਠੀਕ ਕੀਤੀ।

-"ਬੈਣੇ ਕੋਮਨਿਛਟਾਂ ਤੋਂ ਵੀ ਡਰ ਲੱਗਦੈ-ਸੱਚੀ ਗੱਲ ਐ ਭਾਈ! ਇਹ ਤਾਂ ਐਹੋ ਜੀਆਂ ਚੀਜ਼ਾਂ ਨੂੰ ਮੰਨਦੇ ਨੂੰ-ਪਰ ਮੈਨੂੰ ਪੱਕਾ ਪਤੇ ਬਈ ਬਹੂ ਨੂੰ ਲਾਜਮੀਂ ਓਪਰੀ ਕਸਰ ਐ-ਨਾਲੇ ਭੈਣੇਂ ਜਿੰਨ ਭੂਤ ਤਾਂ ਸੋਹਣੀਆਂ ਸੂਰਤਾਂ ਮਗਰ ਵਿਗੜੇ ਹਾਥੀ ਮਾਂਗੂੰ ਪੈਂਦੇ ਐ!"

ਹਰ ਕੌਰ ਦੇ ਗੋਡੇ ਕੰਬੇ। ਉਸ ਨੇ ਵੱਡਾ ਸਾਰਾ "ਹੋ ਬਾਘੂ" ਕਿਹਾ।

-"ਅਜੇ ਤਾਂ ਗੱਲ ਸ਼ੁਰੂ ਈ ਹੋਈ ਐ-ਕੋਈ ਚਾਰਾ ਕਰਲੈ! ਜੇ ਕੋਈ ਪ੍ਰੇਤ ਹੱਥ ਧੋ ਕੇ ਮਗਰ ਪੈ ਗਿਆ-ਕੋੜਮਾਂ ਤਬਾਹ ਕਰਦੂ!" ਤਾਣੀ ਬੁਣਨ ਵਾਲਿਆਂ ਵਾਂਗ ਬਿਰਧ ਬੁੜ੍ਹੀ ਹਰ ਕੌਰ ਦੇ ਦਿਮਾਗ ਅੰਦਰ ਗੱਲਾਂ ਪਰੋ ਰਹੀ ਸੀ।

ਹਰ ਕੌਰ ਦਾ ਮੱਥਾ ਪਸੀਨੇ ਨਾਲ ਭਿੱਜ ਗਿਆ। ਉਸ ਨੂੰ ਆਪਣਾ ਸਰੀਰ ਝੂਠਾ ਜਿਹਾ ਹੋਇਆ ਜਾਪਦਾ ਸੀ। ਉਹ ਛੱਤ ਹੇਠੋਂ ਟੁੱਟੇ ਸ਼ਤੀਰ ਵਾਂਗ ਡਿੱਗਦੀ ਜਾਪਦੀ ਸੀ। ਦਿਮਾਗ ਸੁੰਨ ਅਤੇ ਕੰਨ "ਟੀ-ਟੀ" ਕਰ ਰਹੇ ਸਨ।

-"ਕੋਈ 'ਲਾਜ ਅੰਮਾਂ ਜੀ ?" ਉਸ ਨੇ ਪਿੰਜਰੇ ਵਿਚ ਤਾੜੇ ਪੰਢੀ ਵਾਂਗ ਬਹਾਲੀ ਲਈ ਫਰ ਜਿਹੇ ਮਾਰੇ ਸਨ।

-"ਆਪਣੇ ਗੁਰਦੁਆਰੇ ਜਿਹੜਾ ਗਰੰਥੀ ਐ-ਉਹਨੂੰ ਲੈ ਆਓ! ਉਹਨੇ ਰਾਜੇ ਕੀ ਧੀ ਨੌ-ਬਰ-ਨੌ-ਕਰਤੀ ਸੀ-ਨਾਲੇ ਬਾਹਲਾ ਈ ਬੁਰਾ ਹਾਲ ਸੀ-ਆਪਣੀ ਬਹੂ ਤਾਂ ਅਜੇ ਠੀਕ ਐ।" ਉਸ ਨੇ

ਉਦਾਹਰਣ ਦੇ ਕੇ ਗੱਲ ਨੂੰ ਰੰਗ ਚਾੜ੍ਹਿਆ ਸੀ। ਲਗਾਤਾਰ ਬੋਲਦੀ ਉਹ ਮੁੜ੍ਹਕੋ-ਮੁੜ੍ਹਕੀ ਹੋ ਗਈ ਸੀ।

ਸਵਰਨੇ ਨੂੰ ਗੁਰਦੁਆਰੇ ਦੇ ਗਰੰਥੀ ਗੁਰਦਿਆਲ ਸਿੰਘ ਕੋਲ ਭੇਜ ਦਿੱਤਾ।

ਗੁਰਦਿਆਲ ਸਿੰਘ ਬਾਹਮਣ ਜਾਤੀ ਨਾਲ ਸਬੰਧ ਰੱਖਦਾ ਸੀ। ਗੁਰਦੁਆਰੇ ਪਾਠ ਪੂਜਾ ਕਰਨ ਦੇ ਨਾਲ-ਨਾਲ ਉਹ ਧਾਰੇ ਤਵੀਤ ਦਾ ਕੰਮ ਵੀ ਕਰ ਲੈਂਦਾ ਸੀ।

ਗਰੰਥੀ ਗੁਰਦਿਆਲ ਸਿੰਘ ਪਹੁੰਚ ਗਿਆ।

ਉਸ ਦੀ ਅੱਧਬੱਗੀ ਦਾਹੜੀ ਹਵਾ ਵਿਚ ਲਹਿਰਾ ਰਹੀ ਸੀ। ਚਿੱਟੇ ਦੁੱਧ ਬਾਣੇਂ ਵਿਚ ਉਹ ਪਰਨ ਗੁਰਸਿੱਖ ਜਾਪ ਰਿਹਾ ਸੀ।

- "ਰੇਤੇ ਨਾਲ ਮਾਂਜ ਸੁਆਰ ਕੇ ਇੱਕ ਪਾਣੀ ਦੀ ਗੜਬੀ ਤੇ ਚੱਪਣ 'ਤੇ ਅੱਗ ਪਾ ਕੇ ਲਿਆਓ ਭਾਈ-ਨਾਲੇ ਬੋੜੀ ਜੀ ਗੁੱਗਲ ਵੀ ਲੈ ਆਇਓ।" ਉਸ ਨੇ ਮਾਲਾ ਫੇਰਦੇ ਨੇ ਕਈ ਹੁਕਮ ਸੁਣਾਏ।

ਲੋੜੀਂਦਾ ਸਮਾਨ ਹੁਕਮ ਅਨੁਸਾਰ ਹਾਜ਼ਰ ਹੋ ਗਿਆ।

ਗਰੰਥੀ ਸਾਹਿਬਾਨ ਅਜੇ ਚੱਪਣ ਵਾਲੀ ਅੱਗ 'ਤੇ ਗੁੱਗਲ ਪਾ ਕੇ ਕੁਲਵਿੰਦਰ ਦੇ ਦੁਆਲੇ ਬੈਠਣ ਹੀ ਲੱਗੇ ਸਨ ਕਿ ਕੁਲਵਿੰਦਰ ਦਾ "ਠਾਹ" ਕਰਦਾ ਥੱਪੜ ਗਰੰਥੀ ਦੇ ਮੂੰਹ 'ਤੇ ਆ ਪਿਆ। ਉਸ ਦੀ ਲੋਟਣੀ ਲੱਗ ਗਈ। ਚਿੱਤੜਾਂ ਪਰਨੇ ਪਿਆ ਗੁਰਦਿਆਲ ਸਿੰਘ "ਘੁੱਟਾਂਬਾਟੀ" ਝਾਕ ਰਿਹਾ ਸੀ। ਉਸ ਨੂੰ ਇੰਜ ਮਹਿਸੂਸ ਹੋਇਆ ਕਿ ਜਿਵੇਂ ਉਸ ਦੀਆਂ ਜਾਭਾਂ ਦਾ "ਜੜਾਕਾ" ਪਿਆ ਸੀ। ਧਰਤੀ 'ਤੇ ਪਏ ਗਰੰਥੀ ਨੂੰ "ਭੰਬੂਤਾਰੇ" ਨਜ਼ਰ ਆ ਰਹੇ ਸਨ।

- "ਬਾਘਰੂ-ਬਾਘਰੂ---!"

- "ਬੂਹ ਮੈਂ ਮਰਗੀ---!"

- "ਇਹ ਤਾਂ ਭਾਈ ਕੋਈ ਬਾਹਲੀ ਖਤਰਨਾਕ ਚੀਜ ਐ---!"

- "ਬਾਬੇ ਨੂੰ ਨੂੰ ਬਖਸ਼ਿਆ---!"

ਇਕ ਦਮ ਬੁੜੀਆਂ ਦੀਆਂ ਰੰਗ-ਬੇਰੰਗੀਆਂ ਅਵਾਜ਼ਾਂ ਬਾਬੇ ਦੇ ਕੰਨਾਂ ਵਿਚ ਕੂਕੀਆਂ। ਬਾਬਾ ਅੰਦਰੋਂ ਬਿੜਕ ਗਿਆ ਸੀ। ਚੱਪਣ ਵਿਚੋਂ ਦੂਰ ਛਿੱਗੀ ਅੱਗ ਵਿਚੋਂ ਗੁੱਗਲ ਦਾ ਧੂੰਆਂ ਉਠ ਰਿਹਾ ਸੀ।

ਕਣਕ ਖਾ ਕੇ ਆਫਰੇ ਹੋਏ ਕੱਟੇ ਵਾਂਗ ਬਾਬਾ ਧਰਤੀ 'ਤੇ ਪਿਆ ਹੀ ਧੁਰਲੀਆਂ ਜਿਹੀਆਂ ਮਾਰੀ ਜਾਂਦਾ ਸੀ। ਕਈ ਬੁੜੀਆਂ ਨੇ ਬਾਬੇ ਨੂੰ ਹੋੜਾ ਜਿਹਾ ਪਾ ਕੇ ਖੜ੍ਹਾ ਕੀਤਾ ਸੀ। ਜਿਵੇਂ ਮੌਲੇ ਬਲਦ ਨੂੰ

ਪੂਛੋਂ ਫੜ ਕੇ ਉਠਾਈਦੈ! ਪਲਾਹ ਦੇ ਮੁੱਢ ਵਰਗਾ ਬਾਬਾ ਮਸਾਂ ਹੀ ਧਰਤੀ ਤੋਂ ਉਠ ਕੇ ਸੰਭਲਿਆ। ਉਸ ਦੀਆਂ ਮੂੰਗਲੇ ਵਰਗੀਆਂ ਲੱਤਾਂ "ਬਰ-ਬਰ" ਕੰਬ ਰਹੀਆਂ ਸਨ। ਅੰਦਰੋਂ ਪਰਾਲੁ ਹੋਇਆ ਬਾਬਾ ਬਾਹਰੋਂ "ਵਾਹਿਗੁਰੂ-ਵਾਹਿਗੁਰੂ" ਜਪ ਰਿਹਾ ਸੀ। ਦਿਲ ਵਿਚ ਉਸ ਨੇ ਰੱਬ ਦਾ ਲੱਖ-ਲੱਖ ਸ਼ੁਕਰ ਮਨਾਇਆ ਸੀ, ਜਿਸ ਨੇ ਉਸ ਦੀ ਜਾਨ ਬਫਸ਼ੀ ਸੀ। ਉਹ ਸਕੂਟਰ ਤੋਂ ਡਰੀ ਵੱਛੀ ਵਾਂਗ ਡਰਿਆ ਜਿਹਾ ਤੱਕ ਰਿਹਾ ਸੀ। ਮਤਾਂ ਕੁਲਵਿੰਦਰ ਵਾੜ ਦਾ ਝਾਫਾ ਉਸ ਨੂੰ ਫਿਰ ਨਾ ਚਿੰਬੜ ਜਾਵੇ?

-"ਇਹ ਭਾਈ ਰੋਗ ਮੇਰੇ ਵੱਸ ਦਾ ਨਹੀਂ-ਇਹਨੂੰ ਕਿਸੇ ਚੰਗੇ ਸਾਧ ਸੰਤ ਨੂੰ ਦਿਖਾਓ-ਹੋਰ ਸਹੁਰੀ ਕਿਸੇ ਦੀ ਜਾਹ ਜਾਂਦੀ ਕੁਰੂਗੀ।" ਚੱਕਵੇਂ ਪੈਰਿਂ ਜਾਂਦਾ ਉਹ ਤੇਜ਼ੀ ਨਾਲ ਆਖ ਰਿਹਾ ਸੀ। ਮਿੱਟੀ ਗਾਰੇ ਨਾਲ ਲਿੱਬੜੇ ਚੌਲੇ ਵਿਚ ਉਹ ਦੁਸਿਹਰੇ 'ਤੇ ਜਲਾਏ ਰਾਵਣ ਵਰਗਾ ਲੱਗਦਾ ਸੀ।

ਬੁੜ੍ਹੀਆਂ ਹੈਰਾਨ, ਸਤੰਬ ਅਤੇ ਡਰੀਆਂ ਹੋਈਆਂ ਇਕ ਦੂਜੀ ਵੱਲ ਝਾਕ ਰਹੀਆਂ ਸਨ। ਪਰ ਕੁਲਵਿੰਦਰ ਦਾ ਮੰਜੇ 'ਤੇ ਪਈ ਦਾ ਛਿੱਡ ਹੱਸੀ ਜਾ ਰਿਹਾ ਸੀ। ਉਹ ਆਪਣੀ ਹੋਈ ਜਿੱਤ 'ਤੇ ਮਨੋਂ ਖੁਸ਼ ਸੀ। ਉਸ ਨੂੰ ਆਪਣਾ ਤੀਰ ਸਿੱਧਾ ਨਿਸ਼ਾਨੇਂ 'ਤੇ ਵੱਜਿਆ ਜਾਪਿਆ ਸੀ। ਇਕ ਹਿੰਡ ਪੁਰਾਉਣ ਖਾਤਰ ਪਤਾ ਨਹੀਂ ਕੀ-ਕੀ ਪਾਪੜ ਵੇਲਣੇ ਪੈਂਦੇ ਹਨ? ਅੱਖਾਂ ਮੀਚੀ ਪਈ ਉਹ ਸੋਚ ਰਹੀ ਸੀ ਅਤੇ ਉਸ ਨੂੰ ਅੰਦਰੋਂ ਹਾਸਾ ਆ ਰਿਹਾ ਸੀ।

-"ਮਰਨੀਂ ਮਰ ਜਾਓ-ਪਰ ਕਰਮੇਂ ਦੇ ਨ੍ਹੀ ਵਸਣਾ! ਚਾਹੇ ਕੁਛ ਹੋਜੇ! ਵਸੂੰ ਤਾਂ ਬਿੱਲੂ ਦੇ ਈ ਵਸੂੰ!" ਮੰਜੇ 'ਤੇ ਪਈ ਉਹ ਬੜੀ ਸੰਤੁਸ਼ਟੀ ਮਹਿਸੂਸ ਕਰ ਰਹੀ ਸੀ। ਦਿਲੋਂ ਉਹ ਪੂਰੀ ਸ਼ਾਂਤ ਸੀ।

-"ਕੁਲਵਿੰਦਰ! ਤੇਰਾ ਕੀ ਦੁਖਦੈ ਪੁੱਤ? ਚਾਹ ਬਣਾ ਕੇ ਦੇਵਾਂ?" ਹਰ ਕੌਰ ਨੇ ਉਸ ਦਾ ਮੱਥਾ ਪੂੰਝ ਕੇ ਬੜੇ ਪਿਆਰ ਨਾਲ ਪੁੱਛਿਆ। ਪਾਸੇ ਖੜ੍ਹੀ ਬੁੜ੍ਹੀਆਂ ਦੀ ਭੀੜ੍ਹੁ ਉਸ ਵੱਲ ਚਕਾਚੰਧ ਤੱਕ ਰਹੀ ਸੀ।

-"ਮੈਨੂੰ ਚਾਹ ਨਹੀਂ-ਜਹਿਰ ਦੇ ਦਿਓ ਜਹਿਰ!" ਉਹ ਕੜਕੀ।

-"ਮੇਰੀ ਮਰੀ ਦਾ ਤਾਂ ਥੋੜੂ ਦੁੱਖ ਨ੍ਹੀ ਹੋਣਾ-ਮੈਂ ਤਾਂ ਤੇਰੀਆਂ ਤਿੰਨੇ ਪੋਤੀਆਂ ਲੈ ਕੇ ਕਿਸੇ ਖੂਹ ਖਾਤੇ ਪਉਂ-ਥੋਡੇ ਪੁੜਿਆਂ ਨੂੰ ਸੇਕ ਤਾਂ ਲੱਗੂ?" ਉਹ ਅਜੀਬ-ਅਜੀਬ ਬਚਨ ਸੁਣਾ ਰਹੀ ਸੀ।

-"ਇਹ ਤਾਂ ਭਾਈ ਬਾਹਲੀ ਬਲੀ ਚੀਜ਼ ਐ---!"

-"ਇਹਦਾ ਬੰਦੋਬਸਤ ਕਰੋ--!"

-"ਐਹੋ ਜੀਆਂ ਚੀਜ਼ਾਂ ਤਾਂ ਪੀੜ੍ਹੀਏਂ ਪੈ ਜਾਂਦੀਐਂ-ਖਹਿੜ੍ਹਾ ਨ੍ਹੀ ਛੱਡਦੀਆਂ---!"

-"ਹੋ ਮੇਰਿਆ ਮਾਲਕਾ! ਕਾਹਤੋਂ ਭਲਿਆਂ ਲੋਕਾਂ ਨੂੰ ਐਹੋ ਜੀਆਂ ਤਕਲੀਪਾਂ ਦਿੰਨੈ---?"

- "ਸੱਚਿਆ ਪਾਛਾਹ ਬਖਸ਼ੀ ਰੱਖੀਂ-- !" ਇਕ ਵਾਰ ਫਿਰ ਕਾਵਾਂ ਰੌਲੀ ਜਿਹੀ ਮੱਚ ਗਈ ਸੀ।

ਸਿੰਦੇ ਨੂੰ ਖੇਤੋਂ ਬੁਲਾ ਲਿਆ ਗਿਆ।

ਸਿੰਦਾ ਗਿੱਲ ਹੋਰਾਂ ਵੱਲ ਨੂੰ ਬੱਸ ਚੜ੍ਹ ਗਿਆ। ਸਾਰੀ ਗੱਲ ਜਾ ਕੇ ਦੱਸੀ। ਉਹਨਾਂ ਜੀਪ ਲਈ ਅਤੇ ਚਚਰਾੜੀ ਨੂੰ ਕਾਮਰੇਡ ਭੂੰਡ ਵੱਲ ਨੂੰ ਰਵਾਨਾ ਹੋ ਗਏ। ਅਜਿਹੇ ਗੰਭੀਰ ਸਮੇਂ ਵਿਚ ਉਹਨਾਂ ਲਈ ਭੂੰਡ ਰੱਬ ਬਣ ਕੇ ਬਹੁੜਦਾ ਸੀ। ਸੁਲਝਿਆ ਬੰਦਾ ਬੜੇ ਹੀ ਸਲੀਕੇ ਨਾਲ ਗੱਲਾਂ ਕਰਦਾ ਸੀ।

- "ਭੂਤ ਨੂੰ ਤਾਂ ਤਰਕਸ਼ੀਲ ਈ ਲਾਉਣਗੇ ਖੁਰੀਆਂ।" ਗੱਲ ਸੁਣਦਿਆਂ ਸਾਰ ਹੀ ਭੂੰਡ ਨੇ ਕਿਹਾ।

ਭੂੰਡ ਨੇ ਕੋਟਕਪੂਰੇ ਪਹੁੰਚ ਕੇ ਤੁਰੰਤ ਹੀ ਤਰਕਸ਼ੀਲ ਸੁਸਾਇਟੀ ਨਾਲ ਸੰਪਰਕ ਕੀਤਾ। ਤਰਕਸ਼ੀਲ ਸੁਸਾਇਟੀ ਨੇ ਭੂੰਡ ਦੀ ਗੱਲ ਬੜੇ ਹੀ ਟਿਕਾਅ ਨਾਲ ਸੁਣੀ ਸੀ। ਤਰਕਸ਼ੀਲ ਸੁਸਾਇਟੀ ਨੇ ਕੁਝ ਸ਼ਰਤਾਂ ਰੱਖੀਆਂ, ਜੋ ਉਸ ਨੇ ਬੜੇ ਹੀ ਸੰਖੇਪ ਲਹਿਜੇ ਵਿਚ ਮਨਜ਼ੂਰ ਕਰ ਲਈਆਂ। ਡੁੱਬਦੇ ਲਈ ਤਾਂ ਤਿਣਕੇ ਦਾ ਸਹਾਰਾ ਵੀ ਬੜਾ ਜ਼ਰੂਰੀ ਸੀ।

ਤਰਕਸ਼ੀਲ ਸੁਸਾਇਟੀ ਵਾਲੇ ਸਿੰਦੇ ਦੇ ਪਿੰਡ ਪਹੁੰਚੇ।

ਪਿੰਡ ਵਿਚ ਗੱਲ ਜੰਗਲ ਦੀ ਅੱਗ ਵਾਂਗ ਫੈਲ ਗਈ।

- "ਉਏ ਆਪਣੇ ਪਿੰਡ ਭੂਤਾਂ ਕੱਢਣ ਆਲੇ ਕਾਮਰੇਡ ਆਏ ਵੇ ਐ--- !" ਗੱਲ ਹਰ ਗਲੀ ਨਿਉਂਦਾ ਦੇਣ ਵਾਲੀ ਮਰਾਸਣ ਵਾਂਗ ਫਿਰ ਗਈ ਸੀ।

- "ਪਤੰਦਰ, ਮਾਂਦਰੀ ਕਹਿੰਦੇ ਬੜੇ ਐ ਬਈ!"

- "ਇਹ ਨਿਤਾਰਦੇ ਐ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ!"

- "ਹੁਣ ਇਹ ਪਾਉਣਗੇ ਮੋਛੇ!"

- "ਅੱਗੇ ਗੁਰਦਿਆਲ ਸਿਉਂ ਦੇ ਮੋਛੇ ਤਾਂ ਪੈ ਗਏ-ਹੁਣ ਇਹਨਾਂ ਦੇ ਨਾ ਪਾਦੇ?"

- "ਉਹਦੇ 'ਚ ਤਾਂ ਪਾਤੇ ਮਿੱਤਰਾ ਚਿੱਬ!"

ਸਾਰਾ ਪਿੰਡ ਭਾਂਤ-ਭਾਂਤ ਦੀਆਂ ਗੱਲਾਂ ਕਰ ਰਿਹਾ ਸੀ।

ਮਡੀਹਰ ਕਰਮੇਂ ਕੇ ਘਰ ਅੱਗੇ ਇਕੱਠੀ ਹੋਣੀ ਸ਼ੁਰੂ ਹੋ ਗਈ।

ਤਮਾਸ਼ਬੀਨ ਜੀਭਾਂ ਕੱਢਦੇ, ਅੱਖਾਂ ਦੇ ਇਸ਼ਾਰਿਆਂ ਨਾਲ ਹੀ ਗੱਲਾਂ ਕਰਦੇ ਸਨ। ਲੰਡੀ ਬੁੱਚੀ ਚਾਂਭਲੀ ਪਈ ਸੀ।

ਨੁੰਗੀ ਛੂਟ ਵੱਟੀ ਨੰਬਰਦਾਰ ਦੇ ਘਰ ਨੂੰ ਭੱਜਿਆ ਜਾ ਰਿਹਾ ਸੀ।

- "ਉਏ ਤਾਇਆ! ਉਏ ਤਾਇਆ--!" ਉਹ ਹੌਕਦਾ ਬੋਲ ਰਿਹਾ ਸੀ।

- "ਸਾਲਿਆ ਕੁੱਤਿਆਂ ਦਿਆ! ਮੈਂ ਤੇਰਾ ਤਾਇਆ ਕਿਮੇਂ ਲੱਗਿਆ ਉਏ? ਚਾਚਾ ਆਖ! ਸਾਲਾ ਚੰਗਾ ਭਲਾ ਚਾਚਾ ਕਹਿੰਦਾ ਕਹਿੰਦਾ ਵਿਚ ਦੀ ਤਾਇਆ ਆਖ ਜਾਂਦੈ-ਮੈਂ ਤੇਰੇ ਪਿਉ ਤੋਂ ਪੂਰੇ ਦੋ ਸਾਲ ਛੋਟੈਂ!" ਨੰਬਰਦਾਰ ਨੇ ਸੁਣਾਈ ਕੀਤੀ। ਫ਼ਬਰਦਾਰ ਕੀਤਾ। ਉਸ ਨੂੰ "ਤਾਇਆ" ਲਫ਼ਜ਼ ਵਿਹੁ ਵਰਗਾ ਲੱਗਦਾ ਸੀ।

- "ਜਦੋਂ ਤੀਮੀਂ ਭਾਈ ਜੀ ਆਖ ਕੇ ਘੁੰਡ ਕੱਢਲੇ-ਬੰਦੇ ਦਾ ਤਾਂ ਮਰਨ ਹੋ ਜਾਂਦੈ---!" ਉਹ ਮਡੀਹਰ ਵਿਚ ਖੜ੍ਹਕੇ ਆਮ ਆਖਿਆ ਕਰਦਾ ਸੀ।

- "ਹਾਂ, ਦੱਸ ਕੀ ਗੱਲ ਐ?"

- "ਚਾਚਾ-ਕਰਮੇਂ ਕੇ ਘਰੇ ਤਾਂ ਕਾਮਰੇਟ ਈ ਬਲਾ 'ਕੱਠੇ ਹੋਏ ਵੇ ਐ---!' ਉਹ ਹੈਰਾਨੀ ਵਿਚ ਦੱਸ ਰਿਹਾ ਸੀ। ਉਸ ਦਾ ਮੂੰਹ 'ਪ੍ਰਸ਼ਨ-ਚਿੰਨ੍ਹ' ਵਰਗਾ ਬਣਿਆਂ ਹੋਇਆ ਸੀ।

ਨੰਬਰਦਾਰ ਹੱਸ ਪਿਆ।

- "ਉਏ ਭਤੀਜ! ਇਹ ਤਾਂ ਬਿਚਾਰੇ ਬਾਰ ਦੇ ਦੀਵੇ ਐ-ਜਦੋਂ ਹਵਾ ਆਈ ਬੁਝ ਜਾਣਗੇ-ਅੱਤਬਾਦੀ ਇਹਨਾਂ 'ਤੇ ਅੱਖੇ ਐ-ਪੁਲਸ ਇਹਨਾਂ 'ਤੇ ਦੰਦੀਆਂ ਭਰਦੀ ਐ-ਬੱਕਰੇ ਦੀ ਮਾਂ ਕਦੋਂ ਤੱਕ ਸੁੱਖ ਮਨਾਓ---?" ਪਾਣੀ ਛਿੜਕ ਕੇ ਨੰਬਰਦਾਰ ਨੇ ਨੁੰਗੀ ਨੂੰ ਠੰਢਾ ਕੀਤਾ। ਇਕ ਵਾਰ ਕਾਮਰੇਡਾਂ ਤੋਂ ਕੁੱਟ ਖਾ ਕੇ ਨੁੰਗੀ ਸ਼ੱਕੀ ਹੋ ਗਿਆ ਸੀ।

ਫੈਰ! ਤਰਕਸ਼ੀਲ ਸੁਸਾਇਟੀ ਨੇ ਕੁਲਵਿੰਦਰ ਨੂੰ ਅਰਧ-ਨੀਂਦ ਵਿਚ ਲਿਆ ਕੇ ਇਲਾਜ਼ ਕਰ ਦਿੱਤਾ। ਉਹ ਟੱਲੀ ਵਰਗੀ ਹੋ ਗਈ। ਉਸ ਨੂੰ ਅੱਗੇ ਤੋਂ ਅਜਿਹੀ ਹਰਕਤ ਨਾ ਕਰਨ ਲਈ ਵਾਰਨਿੰਗ ਦਿੱਤੀ ਸੀ, ਜੋ ਕੁਲਵਿੰਦਰ ਨੇ ਖਿੜੇ ਮੱਥੇ ਪ੍ਰਵਾਨ ਕਰ ਲਈ ਸੀ। ਘਰਦਿਆਂ ਨੂੰ ਵੀ ਦੋ ਚਾਰ ਸਫ਼ਤ ਹਦਾਇਤਾਂ ਦੇ ਕੇ ਉਹ ਬਿਨਾ ਕੁਝ ਲਏ, ਚਲੇ ਗਏ ਸਨ।

ਸਾਰਾ ਪਿੰਡ ਹੈਰਾਨ ਸੀ।

ਲੰਡੀ ਬੁੱਚੀ ਦੇ ਮੂੰਹ ਨੂੰ ਤਾਲੇ ਵੱਜ ਗਏ ਸਨ।

- "ਆਹ ਤਾਂ ਕਦੇ ਸੁਣਿਆਂ ਨੀ ਸੀ ਬਈ--!"

- "ਸਾਲੀ ਕਮਾਲ ਈ ਹੋਗੀ--?"

- "ਮੈਂ ਕਹਿੰਨੈਂ ਹੱਦ ਈ ਕਰਤੀ ਪਤੰਦਰਾਂ ਨੇ-- !"

ਪਿੰਡ ਵਿਚ ਗੱਲਾਂ ਚੱਲ ਰਹੀਆਂ ਸਨ।

- "ਭਾਈ ਅਗਲਿਆਂ ਦੀਆਂ ਬਾਹਰਲੇ ਮੁਲਖਾਂ 'ਚ ਭੜਾਈਆਂ ਕੀਤੀਆਂ ਵੀਐਂ-ਕੋਈ ਖੇਡ ਦੀ ਗੱਲ ਤਾਂ ਨਹੀਂ-- ?" ਚੇਤੂ ਬੁਝਾ ਕਾਟੂ ਮਜਬੀ ਨੂੰ ਦੱਸ ਰਿਹਾ ਸੀ।

- "ਲਾਜ ਵੀ ਕਹਿੰਦੇ ਜੱਥੇਦਾਰਾ ਕੰਪੂਟਰ ਨਾਲ ਕਰਦੇ ਐ !"

- "ਹਲਾ-- ?"

- "ਕੰਪੂਟਰ ਨਾਲ ਪ੍ਰੇਤ ਕਿੱਥੇ ਭੱਜਦੇ ਐ-ਐਮੇਂ ਮਗਜ ਮਾਰੀ ਜਾਨੇ ਓ-- !" ਕਿਸੇ ਨੂੰ ਗੱਲ ਮੇਚ ਨਹੀਂ ਆਈ ਸੀ।

- "ਕੰਪੂਟਰ ਮੂਹਰੇ ਖੜ੍ਹਦੇ ਵੀ ਕਦੋਂ ਐ-- ?" ਕੋਈ ਹੋਰ ਬੋਲਿਆ।

- "ਤੈਨੂੰ ਬੈਂਗਣ ਦਾ ਪਤੈ ?"

- "ਤੂੰ---ਛੜਨੈਂ ?"

- "ਲੈ ਤੂੰ ਪੱਟ ਲੈ ਜਿਹੜੇ ਮੇਰੇ---ਪੱਟਣੋਂ ਐਂ !" ਉਹ ਭੂਸਰ ਗਿਆ ਸੀ।

- "ਪੱਗ ਦੇਖ ਸਾਲੇ ਨੇ ਕਿਮੋਂ ਬੰਨ੍ਹੀ ਐਂ, ਜਿਮੋਂ---'ਤੇ ਲੀਰ ਲਵੂਟੀ ਹੁੰਦੀ ਐ !"

- "ਨਾ ਬਈ ਟੈਟੋ ਲੜੋ ਨਾ-- !" ਚੌਂਕੀਦਾਰ ਵਿਚਾਲੇ ਹੋ ਗਿਆ ਸੀ।

ਮੁੰਡੇ ਦਬ ਗਏ। ਲੜਾਈ ਟਲ ਗਈ।

- "ਬੋਨੂੰ ਲੋਕਾਂ ਨੂੰ ਬੀਹਵੀਂ ਸਦੀ 'ਚ ਜਾ ਕੇ ਵੀ ਅਕਲ ਨਹੀਂ ਆਉਣੀ।" ਕੈਪਟਨ ਗੁਰਚਰਨ ਸਿੰਘ ਨੇ ਆ ਕੇ ਕਿਹਾ, "ਗੱਲ ਕਿਸੇ ਦੀ ਬਾਤ ਕਿਸੇ ਦੀ ਤੇ ਬੂਝੜ ਜੱਟ ਐਮੇਂ ਸਿੰਗ ਪਸਾਉਣ ਨੂੰ ਤਿਆਰ ਰਹਿੰਦੇ ਐ !"

ਮਡੀਹਰ ਦਾ ਮੇਲਾ ਵਿਛੜ ਗਿਆ।

ਕੁਲਵਿੰਦਰ ਸਕੀਮਾਂ ਲੜਾ ਲੜਾ ਕੇ ਥੱਕ ਗਈ ਸੀ। ਕਿਉਂਕਿ ਸਭ ਤੋਂ ਵੱਡਾ ਭੂਤ ਵਾਲਾ 'ਹਥਿਆਰ' ਤਾਂ ਉਸ ਨੇ ਵਰਤ ਕੇ ਦੇਖ ਲਿਆ ਸੀ, ਜੋ ਤਰਕਸ਼ੀਲ ਸੁਸਾਇਟੀ ਅੱਗੇ ਖੁੰਢਾ ਸਾਬਤ ਹੋਇਆ ਸੀ। ਉਸ ਮੱਚ ਕੇ ਕੋਲੇ ਹੋਈ ਅੰਦਰੋਂ ਅੰਦਰ ਹੀ ਧੁਖਦੀ ਰਹਿੰਦੀ ਸੀ। ਉਸ ਦਾ ਦਿਲ ਸਿਰਫ਼ ਇਕ ਹਿੰਡ

'ਤੇ ਹੀ ਅੜਿਆ ਹੋਇਆ ਸੀ ਕਿ ਜਿੰਦਗੀ ਬਸਰ ਕਰਨੀ ਹੈ ਤਾਂ ਸਿਰਫ਼ ਬਿੱਲ੍ਹ ਨਾਲ, ਨਹੀਂ ਕੁਝ ਖਾ ਕੇ ਮਰ ਜਾਣਾ ਹੈ! ਔਰਤ ਦੀ ਭੈੜੀ ਹਿੰਡ ਅਤੇ ਦਰਿਆਵਾਂ ਦੇ ਵਹਾਅ ਕਦੇ ਠੱਲ੍ਹਦੇ ਨਹੀਂ!

ਅਖੀਰ ਉਸ ਨੇ ਇਕ ਸਕੀਮ ਸੋਚੀ ਕਿ ਸੱਸ ਹਰ ਕੌਰ ਦਾ ਵਿਸ਼ਵਾਸ ਜਿੱਤਿਆ ਜਾਵੇ ਅਤੇ ਬਾਹਰ ਤੋਰਾ-ਫੇਰਾ ਵਧਾਇਆ ਜਾਵੇ। ਕੁਤੇ ਲੋਕ ਤਾਂ ਉਸ ਦੀ ਜੁੱਤੀ ਦੇ ਯਾਦ ਨਹੀਂ ਸਨ। ਜਿਹਨਾਂ ਨੇ ਚਾਰ ਦਿਨ ਭੌਂਕ ਕੇ ਹਟ ਜਾਣਾ ਸੀ।

ਫੈਰ! ਹੌਲੀ ਹੌਲੀ ਉਸ ਨੇ ਆਪਣੇ ਆਪ ਨੂੰ ਮਾਹੌਲ ਅਨੁਸਾਰ ਢਾਲਣਾ ਸ਼ੁਰੂ ਕਰ ਦਿੱਤਾ। ਦਿਨ ਵਿਚ ਉਹ ਇਕ-ਦੋ ਵਾਰ ਹਰ ਕੌਰ ਨੂੰ ਜ਼ਰੂਰ ਪੁੱਛ ਲੈਂਦੀ।

- "ਬੇਬੇ ਜੀ ਚਾਹ ਬਣਾ ਕੇ ਦਿਆਂ?"

ਹਰ ਕੌਰ ਨੂੰ ਲੋੜ ਹੁੰਦੀ ਤਾਂ ਚਾਹ ਬਣਵਾ ਲੈਂਦੀ, ਨਾ ਲੋੜ ਹੁੰਦੀ ਤਾਂ ਚਾਰ ਅਸੀਸਾਂ ਦੇ ਕੇ 'ਨਾਂਹ' ਕਰ ਦਿੰਦੀ। ਪਰ ਅੰਦਰੋਂ ਹਰ ਕੌਰ ਕਾਫ਼ੀ ਸੰਤੁਸ਼ਟ ਹੋ ਗਈ ਸੀ ਕਿ ਪ੍ਰਮਾਤਮਾ ਦੀ ਕਿਧਾ ਸਦਕਾ ਉਸ ਦੀ ਨੂੰਹ ਸਿੱਧੀ ਲੀਹ 'ਤੇ ਆ ਗਈ ਸੀ। ਪਰ ਕਦੇ ਕਦੇ ਉਸ ਨੂੰ ਅੰਦਰੋਂ ਡਰ ਘੁਣ ਵਾਂਗ ਖਾਣ ਲੱਗ ਜਾਂਦਾ, "ਬਦਕਾਰ ਰੰਨ ਤੇ ਬੇਲਗਾਮ ਘੋੜਾ ਕਦੇ ਸੁਧਰਦੇ ਨਹੀਂ-ਦਾਅ ਲੱਗੇ ਤੋਂ ਫੇਟ ਮਾਰ ਈ ਜਾਂਦੇ ਐ-ਦੁੱਧ ਤੇ ਬੁੱਧ ਫਟਦੀ ਦਾ ਪਤਾ ਨਹੀਂ ਲੱਗਦਾ।" ਸਿਆਣਿਆਂ ਦੇ ਕਹੇ ਬੋਲ ਉਸ ਅੰਦਰ ਥੌਰੂ ਪਾਉਂਦੇ ਰਹਿੰਦੇ। ਪਰ ਉਹ ਆਪਣਾ ਵਹਿਮ ਸਮਝ ਕੇ ਹੀ ਆਵੇਸਲਾ ਕਰ ਛੱਡਦੀ। ਉਹ ਤਾਂ ਰੱਬ ਆਸਰੇ ਜਿਉਣ ਵਾਲੀ ਔਰਤ ਸੀ।

- "ਚੱਲ ਐਵੈਂ ਵਾਧੂ ਵਹਿਮ ਨਾ ਕਰਿਆ ਕਰ!" ਹਰ ਕੌਰ ਆਪਣੇ ਆਪ ਨੂੰ ਆਖ ਕੇ ਹੀ ਦਿਲ ਨੂੰ ਆਸਰਾ ਦੇਈ ਰੱਖਦੀ ਸੀ।

ਕਾਫ਼ੀ ਦਿਨ ਬੀਤ ਗਏ ਸਨ। ਘਰ ਦਾ ਮਾਹੌਲ ਜਾਣੋਂ ਫਿਰ ਸਾਅਵਾਂ ਜਿਹਾ ਹੋ ਗਿਆ ਸੀ। ਕਰਮ ਸਿੰਘ ਨੇ ਲੁਧਿਆਣੇ ਆਪਣਾ ਕੰਮ ਫਿਰ ਸਾਂਭ ਲਿਆ ਸੀ। ਸਾਰੀ ਗੱਲ ਆਈ ਗਈ ਹੋ ਚੁੱਕੀ ਸੀ। ਹੁਣ ਤਾਂ ਹਰ ਕੌਰ ਵੀ ਆਂਢ੍ਹ-ਗੁਆਂਢ ਦੀਆਂ ਬੁੜੀਆਂ ਕੋਲ ਆਉਣ ਜਾਣ ਲੱਗ ਪਈ ਸੀ। ਬੀਤੇ ਮਨਹੂਸ ਦਿਨ ਹੁਣ ਯਾਦਾਂ ਬਣ ਕੇ ਹੀ ਰਹਿ ਗਏ ਸਨ। ਇਕ ਤਰ੍ਹਾਂ ਨਾਲ ਅਭੁੱਲ ਯਾਦਾਂ! ਹੁਣ ਤਾਂ ਕੁਲਵਿੰਦਰ ਵੀ ਬਾਹਰਲੇ ਘਰੇ ਲੱਗੇ ਤੰਦੂਰ ਤੋਂ ਇਕੱਲੀ ਹੀ ਰੋਟੀਆਂ ਲਾਹ ਕੇ ਲਿਆਉਣ ਲੱਗ ਪਈ ਸੀ। ਨਹੀਂ ਤਾਂ ਪਹਿਲਾਂ ਸੱਸ ਉਸ ਦੇ ਮਗਰ ਪ੍ਰਛਾਂਵੇਂ ਵਾਂਗ ਰਹਿੰਦੀ ਸੀ।

ਬਿੱਲ੍ਹ ਦਾ ਵਿਆਹ ਪੱਕਾ ਹੋ ਗਿਆ।

ਕੁਲਵਿੰਦਰ ਦੇ ਪੇਟ ਵਿਚ ਜਿਵੇਂ ਛੁਗੀ ਵੱਜੀ ਸੀ। ਉਸ ਅੰਦਰਲੀ ਔਰਤ ਬਿਲਕ ਉਠੀ ਸੀ। ਖਰੀਂਢ ਆਏ ਜ਼ਫਮ ਇਕ ਵਾਰ ਫਿਰ ਉੱਚੜ ਕੇ ਰਿਸਣ ਲੱਗ ਪਏ ਸਨ। ਉਸ ਦੀਆਂ ਅੱਖਾਂ ਅੱਗੇ ਹਨ੍ਹੇਰ

ਪਸਰ ਗਿਆ ਸੀ। ਉਸ ਨੇ ਫ਼ਟਣ ਲੱਗੀ ਛਾਤੀ ਹੱਥ ਰੱਖ ਕੇ ਬੋਚ ਲਈ ਸੀ। ਅਚਾਨਕ ਫਬਰ ਸੁਣ ਕੇ ਉਹ ਸੁੰਨ ਹੀ ਤਾਂ ਹੋ ਗਈ ਸੀ।

ਅਸਲ ਵਿਚ ਕੁੜੀ ਦੇ ਪਿਉ ਨੇ ਮੁੰਡੇ ਦੇ ਪਿਉ ਨਾਲ ਗੱਲ ਕਰਕੇ ਵਿਚੋਲੇ ਵਿਚੋਂ ਹੀ ਕੱਢ ਦਿੱਤੇ ਸਨ। ਗੱਲ ਸਿੱਧੀ ਹੀ ਹੋ ਗਈ ਸੀ। ਕੁੜੀ ਦੇ ਮਾਮੌਂ ਨੇ ਵਿਚਲੀ ਜ਼ਿੰਮੇਵਾਰੀ ਓਟੀ ਸੀ।

-"ਸਰਦਾਰਾ! ਵਿਚੋਲੇ ਤਾਂ ਚਾਰ ਦਿਨਾਂ ਦੀ ਚਾਂਦਨੀ ਹੁੰਦੇ ਐ-ਵਰਤਣਾ ਤਾਂ ਮੁੜਕੇ ਆਪਾਂ ਈ ਐ-ਕਾਹਨੂੰ ਐਵੇਂ ਯੱਭ 'ਚ ਪਏ ਫਿਰਦੇ ਐਂ-ਦਾਤੇ ਦੀ ਕਿਪਾ ਨਾਲ ਕਾਰਜ ਸਿਰੇ ਲਾ ਕੇ ਸੁਰਖਰੂ ਹੋਈਏ!" ਕੁੜੀ ਦੇ ਪਿਉ ਨੇ ਬਿੱਲ੍ਹ ਦੇ ਬਾਪੂ ਨੂੰ ਆਖਿਆ ਸੀ।

ਗੱਲ ਬਿੱਲ੍ਹ ਦੇ ਬਾਪੂ ਦੇ ਪੂਰੀ ਮੇਚ ਆਈ ਸੀ।

-"ਇਹਦਾ ਸਹੁਰੇ ਦਾ ਫਾਹਾ ਵੱਡ ਕੇ ਪਰ੍ਹਾਂ ਕਰੀਏ-ਹੋਰ ਨਾ ਕਿਤੇ ਹਲਕਿਆ ਵਿਆ ਕੋਈ ਚੂਹੜੀ ਚਮਿਆਰੀ ਈ ਕੱਢ ਲਿਆਵੇ?" ਬਿੱਲ੍ਹ ਦੇ ਬਾਪੂ ਨੇ ਮਨ ਅੰਦਰ ਹੀ ਸੋਚਿਆ ਸੀ।

ਫੈਰ! ਸਾਰੀ ਸਹਿਮਤੀ ਹੋ ਗਈ। ਦਿਨ ਬੰਨ੍ਹ ਲਿਆ ਗਿਆ ਸੀ।

ਕੁਲਵਿੰਦਰ ਨੇ ਕੂਕਿਆਂ ਦੇ ਕਾਕੂ ਕੋਲੇ ਬਿੱਲ੍ਹ ਨੂੰ ਕਈ ਸੁਨੇਹਾਂ ਭੇਜੇ। ਪਰ ਬਿੱਲ੍ਹ ਨਾ ਬਹੁੜਿਆ। ਕੁਲਵਿੰਦਰ ਬੱਕ ਗਈ ਸੀ, ਹਾਰ ਗਈ ਸੀ। ਇਕ ਤਰ੍ਹਾਂ ਨਾਲ ਬੇਹੇ ਪਾਣੀ ਵਿਚ ਹੀ ਬੈਠ ਗਈ ਸੀ। ਉਸ ਦਾ ਜਿਉਣਾ ਧਿਰਗ ਹੋ ਗਿਆ ਸੀ। ਪਰ ਖੋਟੇ ਪੈਸੇ ਨੂੰ ਉਹ ਫਿਰ ਚਲਾ ਕੇ ਦੇਖਣਾ ਚਾਹੁੰਦੀ ਸੀ।

ਉਸ ਨੇ ਮੁੰਡੇ ਕੋਲ ਫਿਰ ਸੁਨੇਹਾਂ ਭੇਜਿਆ। ਪਰ ਅੱਗਿਓਂ ਬਿੱਲ੍ਹ ਜਿੰਨ ਵਾਂਗ ਟੱਪਿਆ ਸੀ।

-"ਉਸ ਚਗਲ ਤੀਮੀਂ ਨੂੰ ਆਖ ਦੇਈਂ ਜਾ ਕੇ-ਬਈ ਮੈਨੂੰ ਮੁੜ ਕੇ ਸੁਨੇਹਾਂ ਨਾ ਭੇਜੇ! ਜਦੋਂ ਮੇਰਾ ਉਹਦੇ ਨਾਲ ਲੈਣ ਦੇਣ ਈ ਕੁਛ ਨੂੰ-ਫਿਰ ਕਿਉਂ ਬਾਪੂ ਹੱਫੀ ਬਣਦੀ ਐ? ਜੁਆਨੀ 'ਚ ਤਾਂ ਮੁੰਡੇ ਬੀਹ ਘਤਿੱਤਾਂ ਕਰਦੇ ਐ-ਜੇ ਮੈਂ ਦੋ ਚਾਰ ਆਗੀ ਵਰਤ ਲਈ ਤਾਂ ਹੁਣ ਮੇਰੇ 'ਤੇ ਚਾਦਰ ਤਾਂ ਨੂੰ ਪਾਉਣੀਂ?"

ਕੁਲਵਿੰਦਰ ਦਾ ਜਿਵੇਂ ਸਿਰ ਕਲਮ ਹੋ ਗਿਆ! ਸੁਨੇਹਾਂ ਸਿਰ ਵਿਚ ਬੰਬ ਵਾਂਗ ਫ਼ਟਿਆ ਸੀ। ਉਸ ਨੂੰ ਆਪਣਾ ਆਪ ਧਰਤੀ ਵਿਚ ਨਿੱਘਰਦਾ ਪ੍ਰਤੀਤ ਹੋਇਆ। ਉਹ ਹਯਾ ਨਾਲ ਰੱਤੀ ਹੋ ਗਈ ਸੀ। ਜਿਵੇਂ ਉਹ ਸਾਰੀ ਦੁਨੀਆਂ ਸਾਹਮਣੇਂ ਅਲਫ ਨੰਗੀ ਖੜ੍ਹੀ ਸੀ ਅਤੇ ਬਿੱਲ੍ਹ ਉਸ 'ਤੇ ਟਾਹਰਾਂ ਮਾਰ ਮਾਰ ਕੇ ਹੱਸ ਰਿਹਾ ਸੀ। ਉਸ ਨੇ ਸੋਚਿਆ ਕਿ ਬਿੱਲ੍ਹ ਨੂੰ ਹੁਣ ਨਵੇਂ ਵਿਆਹ ਦਾ, ਨਵੀਂ ਰੰਨ ਦਾ, ਨਵੇਂ ਸਰੀਰ ਦਾ ਚਾਅ ਚੜ੍ਹ ਗਿਆ ਸੀ। ਉਹ ਪਾਟ ਕੇ ਜਿਵੇਂ ਦੋਫ਼ਾੜ ਹੋ ਗਈ ਸੀ।

ਐਤਵਾਰ ਦਾ ਦਿਨ ਸੀ।

ਸੁਬਾਹ ਦਾ ਹੀ ਮੌਕਾ ਸੀ। ਹਰ ਕੌਰ ਨੂੰ ਉਸ ਨੇ ਦੂਜੀ ਵਾਰ ਦੀ ਚਾਹ ਵੀ ਪਿਆ ਦਿੱਤੀ ਸੀ। ਸਿੰਦਾ ਮਾਸਟਰ ਭਗਵੰਤ ਸਿੰਘ ਦਾ ਘਰ ਪੁਆਉਣ ਗਿਆ ਹੋਇਆ ਸੀ। ਕਰਮਾਂ ਲੁਧਿਆਣੇਂ ਸੀ। ਸਵਰਨਾ ਖੇਤ ਨੂੰ ਗਿਆ ਹੋਇਆ ਸੀ।

-"ਬੇਬੇ ਜੀ ਮੈਂ ਤੰਦੂਰ ਤੋਂ ਚਾਰ ਕੁ ਹਾਜਰੀਆਂ ਰੋਟੀਆਂ ਲਾਹ ਲਿਆਵਾਂ।" ਉਹ ਛੋਟੀ ਜੁਆਕੜੀ ਅਤੇ ਆਟਾ ਚੁੱਕੀ, ਬਾਹਰਲੇ ਘਰੇ ਤੰਦੂਰ ਤੋਂ ਰੋਟੀਆਂ ਲਾਹੁੰਣ ਜਾਣ ਲਈ ਤਿਆਰ ਖੜ੍ਹੀ ਸੀ।

-"ਲਾਹ ਲਿਆ ਡੱਡੇ! ਪਰ ਜੁਆਕੜੀਆਂ ਨੂੰ ਤਾਂ ਡੱਡ ਜਾਹ-ਤੈਨੂੰ ਤੰਗ ਕਰਨਗੀਆਂ-ਨਾਲੇ ਵੱਡੀ ਦਾ ਤਾਂ ਸਕੂਲ ਦਾ ਵੀ ਟੈਮ ਹੋਇਆ ਪਿਐ।" ਹਰ ਕੌਰ ਬੋਲੀ। ਉਸ ਦੀ ਸੱਜੀ ਅੱਖ ਸਵੇਰ ਦੀ ਫਰਕੀ ਜਾ ਰਹੀ ਸੀ। ਡਰ ਨਾਲ ਪਸੀਜੀ ਉਹ ਘੇਸਲ ਜਿਹੀ ਮਾਰੀ ਬੈਠੀ ਸੀ।

-"ਬੱਸ ਬੇਬੇ ਜੀ ਮੈਂ ਹੁਣੋਂ ਈ ਮੁੜ ਆਈ-ਬੋਡੀ ਤਾਂ ਇਹ ਖੱਲ ਖਾ ਜਾਣਗੀਆਂ-ਨਾਲੇ ਅੱਜ ਐਤਵਾਰ ਐ-ਛੁੱਟੀ ਐ ਇਹਨਾਂ ਨੂੰ।"

-"-----।" ਬੇਬੇ ਚੁੱਪ ਕਰ ਗਈ।

ਬਾਹਰਲੇ ਘਰੇ ਜਾ ਕੇ ਕੁਲਵਿੰਦਰ ਨੇ ਦਿਖਾਵੇ ਜਿਹੇ ਲਈ ਤੰਦੂਰ ਬਾਲਿਆ। ਸੀਖਣੀਆਂ ਦੀ ਲਾਟ ਉਚੀ ਉਠੀ। ਧੂੰਆਂ ਰੋਲ ਹੋ ਗਿਆ।

ਉਸ ਨੇ ਬਾਹਰਲਾ ਦਰਵਾਜ਼ਾ ਬੰਦ ਕਰ ਦਿੱਤਾ।

ਕੁੜੀਆਂ ਨੂੰ ਧੂੰਏਂ ਕਾਰਨ ਹੱਥ ਆ ਗਿਆ। ਉਹ ਬੁਰੀ ਤਰ੍ਹਾਂ ਖੰਘ ਰਹੀਆਂ ਸਨ।

ਕੁਲਵਿੰਦਰ ਅੰਦਰੋਂ ਬਾਂਸ ਵਾਂਗ ਪਾਟ ਰਹੀ ਸੀ। ਉਸ ਦੇ ਸਬਰ ਦਾ ਪਹਾੜ ਹਿੱਲ ਗਿਆ ਸੀ। ਕਰੋਧ ਨਾਲ ਸੜੀ ਉਹ ਪਾਗਲਾਂ ਵਾਂਗ ਅੰਦਰ ਬਾਹਰ ਹੋ ਰਹੀ ਸੀ। ਉਹ ਇਸ ਖੁਦਗਰਜ਼ ਜਹਾਨ ਵਿਚ ਜਿਉਣਾ ਨਹੀਂ ਚਾਹੁੰਦੀ ਸੀ। ਬਿੱਲੂ ਦੇ ਕੀਤੇ ਵਾਅਦੇ ਉਸ ਨੂੰ ਬੇਹੁਦੇ ਜਾਪ ਰਹੇ ਸਨ। ਪਤਾ ਨਹੀਂ ਕੀ ਕੀ ਉਸ ਦੀਆਂ ਅੱਖਾਂ ਅੱਗੋਂ ਦੀ ਗੁਜ਼ਰ ਗਿਆ ਸੀ?

ਅਜਾਨਕ ਉਸ ਦੀ ਨਜ਼ਰ ਬੈਠਕ ਵਿਚ ਪਈ ਇਕ ਪੀਪੀ 'ਤੇ ਪਈ। ਜਿਸ 'ਤੇ "ਕੁਇੱਕਛਾਸ" ਮੋਟਾ ਕਰਕੇ ਲਿਖਿਆ ਹੋਇਆ ਸੀ ਅਤੇ ਹੱਡੀ-ਬੋਪੜੀ ਦੇ ਹੇਠ 'ਡੇਂਜਰ' ਛਪਿਆ ਹੋਇਆ ਸੀ।

ਉਸ ਨੇ ਕੁਇੱਕਛਾਸ ਦੀ ਪੀਪੀ ਵਿਚੋਂ ਲੱਧ ਸਾਰੀਆਂ ਗੋਲੀਆਂ ਕੱਢ ਕੇ ਪਾਣੀ ਵਿਚ ਘੋਲ ਲਈਆਂ। ਤੰਦੂਰ ਕੋਲੇ ਖੜ੍ਹੀਆਂ ਕੁੜੀਆਂ ਨੂੰ ਬਾਹੋਂ ਫੜ ਖਿੱਚ ਕੇ ਅੰਦਰ ਲੈ ਗਈ।

-"ਲੈ ਪੁੱਤ ਦੁਆਈ ਪੀ--!" ਉਸ ਨੇ ਗਿਲਾਸ ਅੱਗੇ ਕੀਤਾ।

- "ਮੈਂ ਤਾਂ ਨ੍ਹੀ ਪੀਣੀ-ਕੌੜੀ ਹੋਊ ।" ਮਾਸੂਮ ਬੱਚੀ ਦੇ ਕਲੀਆਂ ਵਰਗੇ ਬੁੱਲ੍ਹ ਹਿੱਲੇ ਸਨ। ਉਹ ਮੌਢੇ ਮਾਰ ਰਹੀ ਸੀ।

- "ਪੀ ਲੈ ਪੁੱਤ! ਖੰਘ ਹਟਊ ।"

- "----- ।" ਕੁੜੀ ਨੇ ਮੂੰਹ ਨਾਲ "ਟਿੱਚ" ਕੀਤਾ। ਪਰ ਮੂੰਹੋਂ ਨਾ ਬੋਲੀ।

- "ਪੀਲਾ ਨਹੀਂ ਮਾਰਦੂੰ-- ।" ਉਸ ਨੇ ਬਘਿਆਡੀ ਵਾਂਗ ਕਹਿਰ ਭਰੀਆਂ ਅੱਖਾਂ ਕੱਢੀਆਂ।

ਕੁੜੀ ਨੂੰ ਮਾਂ ਕੋਲੋਂ ਡਰ ਆਇਆ ਅਤੇ ਉਹ ਚਿੱਧੀ ਲਾ ਕੇ ਪੀ ਗਈ। ਉਸ ਨੂੰ ਅਵੱਤ ਜਿਹੇ ਆਏ, ਪਰ ਦੁਆਈ ਅੰਦਰ ਲੰਘ ਚੁੱਕੀ ਸੀ। ਇਸੇ ਤਰ੍ਹਾਂ ਹੀ ਉਸ ਨੇ ਵਿਚਾਲੜੀ ਕੁੜੀ ਨਾਲ ਕੀਤਾ। ਛੋਟੀ ਕੁੜੀ ਦਾ ਨੱਕ ਘੁੱਟ ਕੇ ਉਸ ਨੇ ਜ਼ਬਰਦਸਤੀ ਦੋ ਚਮਚੇ ਉਸ ਦੇ ਅੰਦਰ ਵੀ ਲੰਘਾ ਦਿੱਤੇ। ਕੁੜੀਆਂ ਤੜਪਣ ਲੱਗ ਪਈਆਂ। ਅੰਦਰ ਗਈ ਜ਼ਹਿਰ ਨੇ ਕੁੜੀਆਂ ਦੇ ਦਿਲ ਪਾੜਨੇ ਸ਼ੁਰੂ ਕਰ ਦਿੱਤੇ। ਜੁਆਕਾਂ ਦੀਆਂ ਚੀਕਾਂ ਨੇ ਕੰਧਾਂ ਚੀਰਨੀਆਂ ਸ਼ੁਰੂ ਕਰ ਦਿੱਤੀਆਂ।

- "ਮਾਂ ਮੈਂ ਮਰਜੂੰਗੀ-ਮੈਨੂੰ ਬਚਾ ਲੈ-- ।"

- "ਮਾਂ ਮੈਂ ਮਰਜੂੰਗੀ-ਮੈਨੂੰ ਬਚਾ ਲੈ-- ।" ਕੁੜੀਆਂ ਦੇ ਆਖਰੀ ਤਰਲੇ ਜਿਵੇਂ ਸੇਹ ਦੇ ਤੱਕਲੇ ਬਣ ਬਣ ਦਿਲ ਵਿਚ ਖੁੱਭ ਰਹੇ ਸਨ। ਹੈਵਾਨ ਬਣੀਂ ਕੁਲਵਿੰਦਰ ਨੇ ਆਖਰ ਤਸੱਲੀ ਕਰਕੇ ਇਕ ਗਿਲਾਸ ਆਪਣੇ ਅੰਦਰ ਸੁੱਟ ਲਿਆ।

ਰੋਂਦੀਆਂ ਕੁੜੀਆਂ ਨੂੰ ਗੁਆਂਢੀਆਂ ਦੀ ਕੁੜੀ 'ਨਿੱਕੀ' ਨੇ ਕੋਠੇ ਤੋਂ ਤੱਕਿਆ।

ਉਸ ਨੇ ਹਾਲ ਦੁਹਾਈ ਮਚਾ ਦਿੱਤੀ।

ਪਿੰਡ ਇਕੱਠਾ ਹੋ ਗਿਆ। ਗੁਆਂਢੀ ਮੁੰਡੇ ਕੰਧਾਂ ਟੱਪ ਕੇ ਅੰਦਰ ਆ ਗਏ। ਕਿਸੇ ਨੇ ਬਾਹਰਲੇ ਘਰ ਦਾ ਦਰਵਾਜ਼ਾ ਭੰਨ ਲਿਆ ਸੀ। ਘਮਸਾਨ ਮੱਚਿਆ ਹੋਇਆ ਸੀ। ਹਰ ਇਕ ਦੀ ਜੁਬਾਨ ਤਾਲੂਦੇ ਲੱਗ ਗਈ ਸੀ।

ਹਰ ਕੌਰ ਦੇਖ ਕੇ ਛੁੜਕ ਗਈ। ਉਸ ਦਾ ਕਲਪਤ ਡਰ ਸੱਚ ਵਿਚ ਬਦਲ ਗਿਆ ਸੀ।

- "ਅਸੀਂ ਮਰਜਾਂਗੀਆਂ-ਸਾਨੂੰ ਬਚਾਲੋ--- ।" ਕੁਲਵਿੰਦਰ ਦੀ ਵੱਡੀ ਕੁੜੀ ਦਰਦ ਨਾਲ ਧਰਤੀ 'ਤੇ ਪਈ ਲਿਟੀ ਜਾ ਰਹੀ ਸੀ, "ਸਾਨੂੰ ਸਾਡੀ ਮਾਂ ਨੇ ਦੁਆਈ ਪਿਆਈ ਐ-- ।" ਉਸ ਦੀ ਅਵਾਜ਼ ਮੱਠੀ ਪੈਂਦੀ ਜਾ ਰਹੀ ਸੀ। ਅੱਖਾਂ ਪੱਥਰ ਹੁੰਦੀਆਂ ਜਾ ਰਹੀਆਂ ਸਨ। ਸਰੀਰ ਨਿਢਾਲ ਪੈਂਦੇ ਜਾ ਰਹੇ ਸਨ। ਅੱਤਿ-ਕਹਿਰ ਦਾ ਸਮਾਂ ਸੀ। ਚਾਰ ਜੀਅ ਧਰਤੀ 'ਤੇ ਪਈ ਸੁੰਡੀ ਵਾਂਗ ਤੜਪ ਰਹੇ ਸਨ। ਕੁਲਵਿੰਦਰ ਧਰਤੀ 'ਤੇ ਪਈ ਅੱਡੀਆਂ ਰਗੜ ਰਹੀ ਸੀ। ਕੁੜੀਆਂ ਸ਼ਾਇਦ ਪੂਰੀਆਂ ਹੋ ਚੁੱਕੀਆਂ ਸਨ ਜਾਂ ਬੇਹੋਸ਼

ਹੋ ਗਈਆਂ ਸਨ ? ਉਹਨਾਂ ਦੇ ਭੁੱਲ੍ਹੁ ਨੀਲੇ ਅਤੇ ਅੱਖਾਂ ਅੱਧੀਆਂ ਬੰਦ ਸਨ। ਹਰ ਕੌਰ ਭੁੰਜੇ ਬੈਠੀ ਆਪਣੀ ਛਾਤੀ ਪਿੱਟ ਰਹੀ ਸੀ, ਬੇਹਾਲ ਹੋਈ ਕੀਰਨੇ ਪਾ ਰਹੀ ਸੀ।

ਸਵਰਨਾਂ ਸ਼ਿੰਦੇ ਵੱਲ ਭੁੰਜ ਗਿਆ ਸੀ।

ਸਾਰਾ ਪਿੰਡ ਗੁੰਮ ਹੋਇਆ ਖੜ੍ਹਾ ਸੀ। ਕਿਸੇ ਨੂੰ ਕੋਈ ਹੋਸ਼ ਨਹੀਂ ਸੀ। ਡਾਕਟਰ ਬੁਲਾਉਣ ਬਾਰੇ ਕਿਸੇ ਨੂੰ ਸੁੱਝਿਆ ਹੀ ਨਹੀਂ ਸੀ--- !!

-----ਕਾਂਡ ਚੌਦਾਂ -----

ਕਰਮੇਂ ਨੂੰ ਪੰਦਰਾਂ ਦਿਨ ਬਿਨਾ ਗਿਫ਼ਤਾਰੀ ਪਾਈ ਦੇ ਹੀ ਹਵਾਲਾਤ ਵਿਚ ਰੱਖਿਆ ਗਿਆ। ਠਾਣੇਦਾਰ ਨੂੰ ਪਹੁੰਚਿਆ ਅੱਠ ਹਜ਼ਾਰ ਰੁਪਈਆ ਰੰਗ ਲਿਆਇਆ ਸੀ। ਅੱਠ ਹਜ਼ਾਰ ਰੁਪਏ ਪਹੁੰਚਣ ਤੋਂ ਬਾਅਦ ਕਿਸੇ ਮਾਂ ਦੇ ਪੁੱਤ ਨੇ ਉਸ ਨੂੰ ਫੁੱਲ ਦੀ ਨਹੀਂ ਲਾਈ ਸੀ। ਉਸ ਦੀਆਂ ਸੱਟਾਂ ਰਾਜੀ ਹੋ ਗਈਆਂ ਸਨ। ਪਰ ਕੁੱਟੇ ਹੱਡ ਅਜੇ ਵੀ ਕਦੇ ਕਦੇ ਚਸਕਾਂ ਮਾਰਨ ਲੱਗ ਪੈਂਦੇ ਸਨ। ਪਰ ਹਰ ਮੁਸ਼ਕਲ ਦਾ ਸਾਹਮਣਾ ਉਹ ਬੜੇ ਜੇਰੇ ਨਾਲ ਕਰ ਰਿਹਾ ਸੀ। ਹੁਣ ਜਿਵੇਂ ਉਹ ਮੁਸ਼ਕਲਾਂ ਨਾਲ ਟੱਕਰ ਲੈਣ ਦਾ ਆਦੀ ਹੋ ਗਿਆ ਸੀ। ਹਵਾਲਾਤੀ ਮਿੱਤਰ ਉਸ ਦਾ ਦਿਲ ਧਰਾਈ ਰੱਖਦੇ। ਉਸ ਨੂੰ ਡੋਲਣ ਨਾ ਦਿੰਦੇ।

ਪੰਦਰਾਂ ਦਿਨਾਂ ਬਾਅਦ ਕਰਮੇਂ ਨੂੰ ਸਬ-ਜੇਲ੍ਹ ਮੋਗਾ ਵਿਖੇ ਤਬਦੀਲ ਕਰ ਦਿੱਤਾ ਗਿਆ। ਹਰ ਤੀਜੇ ਹਫ਼ਤੇ ਤਗੀਕ ਪੈਣ ਲੱਗ ਪਈ। ਸਰਪੰਚ ਦੇ ਨਾਲ ਵਾਅਦਾ ਕਰਨ ਦੇ ਬਾਵਜੂਦ ਵੀ ਖਚਰੇ ਠਾਣੇਦਾਰ ਨੇ ਦਫ਼ਾ ਤਿੰਨ ਸੌ ਦੋ ਹੀ ਬਰਕਰਾਰ ਰੱਖੀ ਸੀ। ਦਫ਼ਾ ਤਿੰਨ ਸੌ ਦੋ ਦਾ ਕੇਸ ਪੁਲਸ ਨੂੰ ਪੁੱਤ ਵਾਂਗ ਪਿਆਰਾ ਹੁੰਦਾ ਹੈ, ਉਹਨਾਂ ਦਾ ਦਿਮਾਗ ਫਿਰਿਆ ਸੀ ਦਫ਼ਾ ਬਦਲਦੇ ?

ਗਰਮੀ ਦੇ ਤਪਾੜ ਵਿਚ ਕੈਦੀਆਂ ਦਾ ਬਹੁਤ ਹੀ ਬੁਰਾ ਹਾਲ ਰਹਿੰਦਾ ਸੀ।

"ਮੈਂਟਲ" ਨਾਂ ਦਾ ਸਿਪਾਹੀ, ਜਿਸ ਦੇ ਮਾਰਫ਼ਤ ਮੁਲਾਕਾਤਾਂ ਹੁੰਦੀਆਂ ਸਨ, ਪੰਜਾਹ ਰੁਪਏ ਮੁਲਾਕਾਤ ਦੇ ਲੈਂਦਾ ਸੀ। ਨਹੀਂ ਤਾਂ ਉਸ ਦੇ ਹੁਕਮ ਤੋਂ ਬਿਨਾ, ਜਾਂ ਹੱਥ ਝਾੜ੍ਹੇ ਬਿਨਾ ਕੋਈ ਮੁਲਾਕਾਤੀ ਉਥੇ ਖੰਘ ਵੀ ਨਹੀਂ ਸਕਦਾ ਸੀ। ਉਹ ਮੁਲਾਕਾਤੀਆਂ ਨਾਲ ਬੜਾ ਹੀ ਦੁਰ-ਵਿਵਹਾਰ ਕਰਦਾ ਸੀ। ਜਿਵੇਂ ਹਰ ਕੋਈ ਮੁਲਾਕਾਤੀ ਉਸ ਦਾ ਜਾਤੀ ਤੌਰ 'ਤੇ ਦੁਸ਼ਮਣ ਸੀ। ਉਸ ਦਾ ਮੂੰਹ ਹਮੇਸ਼ਾ ਹੀ ਘੁੱਟਿਆ

ਹੋਇਆ ਅਤੇ ਮੂੰਹ 'ਤੇ ਸਿੱਧੀ ਗਾਲੂ ਲਿਖੀ ਹੋਈ ਸੀ। ਉਸ ਦੀਆਂ ਕੁੰਢੀਆਂ ਮੁੱਛਾਂ ਅਤੇ ਬੇਈਮਾਨ ਅੱਖਾਂ ਹਮੇਸ਼ਾਂ ਆਦਮੀ ਨੂੰ "ਡਾਂਟਦੀਆਂ" ਰਹਿੰਦੀਆਂ ਸਨ।

-"ਇਹਨੂੰ ਭੈਣ ਦੇ ਯਾਰ ਨੂੰ ਕਿਸੇ ਪੰਜਾਲੀ ਥੱਲੇ ਦਿਓ! ਕਾਹਨੂੰ ਐਮੇਂ ਵਿਹਲਾ ਬਿਠਾਇਐ? ਸਾਲਾ ਰੋਟੀਆਂ ਦਾ ਖੋਆ!" ਇਕ ਦਿਨ 'ਮੈਂਟਲ' ਨੇ ਮੁਲਾਕਾਤ ਤੋਂ ਮੁੜਦੇ ਕਰਮੇਂ ਵੱਲ ਉੱਗਲ ਕਰ ਕੇ ਆਖਿਆ ਸੀ। ਦਿਮਾਗ ਦਾ ਖਰ ਬੰਦਾ ਹੋਣ ਕਰਕੇ ਸਿਪਾਹੀਆਂ ਨੇ ਉਸ ਦਾ ਨਾਂ ਹੀ 'ਮੈਂਟਲ' ਪਕਾ ਲਿਆ ਸੀ।

-"ਇਹਨੂੰ ਗੋੜੇ ਦੇਣੇ ਨੂੰ ਤੰਦੂਰ 'ਤੇ ਨਰੜੇ-ਲਾਹ ਲਾਹ ਖੁਆਇਆ ਤਾਂ ਕਰੂ-ਵਿਹਲਾ ਰਹਿ ਕੇ ਕੁੜੀ ਚੌਦ ਫਿੱਟਦਾ ਜਾਂਦੈ?" ਮੈਂਟਲ ਦਾ ਬਾਘੜ ਬਿੱਲੇ ਵਰਗਾ ਮੂੰਹ ਡਰਾਉਣਾ ਜਾਪਦਾ ਸੀ। ਜੇਲ੍ਹ ਦੀ 'ਸਿੱਸ' ਦਾ ਰਸੋਈਆ ਬਿਮਾਰ ਹੋਣ ਕਰਕੇ ਮੈਂਟਲ ਅੱਧਾ ਭੁੱਖਾ, ਕੈਦੀਆਂ ਨੂੰ ਗਾਲੂਂ ਦੀ ਸੂੜ ਬੰਨ੍ਹ ਲੈਂਦਾ ਸੀ।

ਫੈਰ! ਰੰਡੀ ਨੂੰ ਰੰਡ ਕੱਟਣ ਨਾ ਦਿੱਤਾ, ਮੁਸਟੰਡਿਆਂ ਨੇ ਆਖਰ ਚਾਦਰ ਪਾ ਹੀ ਲਈ ਸੀ। ਕਰਮੇਂ ਨੂੰ ਤੰਦੂਰ ਦੀ 'ਸੇਵਾ' ਬਫ਼ਸ਼ ਦਿੱਤੀ ਗਈ। ਕਰਮਾਂ ਦਿਨ ਰਾਤ ਤੰਦੂਰ 'ਤੇ ਅੱਕਲਕਾਨ ਹੋਇਆ ਰਹਿੰਦਾ। ਦਿਨ ਰਾਤ ਦੀ ਭੁੱਖ ਸਿਪਾਹੀ ਤੰਦੂਰ 'ਤੇ ਹੀ ਸਮੇਟਦੇ ਸਨ। ਮੁੜਤ ਦੀ ਸ਼ਰਾਬ ਨਾਲ ਘਰੋੜੇ, ਖਾਲੀ ਭੜ੍ਹੇ ਲੇ ਢਿੱਡ ਇੱਥੋਂ ਹੀ ਪੂਰਦੇ ਸਨ। ਘਰੋਂ ਖਾਣੀ ਉਹਨਾਂ ਦੇ ਕਾਨੂੰਨ ਵਿਚ ਨਹੀਂ ਲਿਖੀ ਹੋਈ ਸੀ।

ਗਰਮੀਆਂ ਦੇ ਦਿਨਾਂ ਦੀ ਗਰਮੀ ਅਤੇ ਤੰਦੂਰ ਦੇ ਸੇਕ ਨੇ ਕਰਮੇਂ ਦੇ ਨੱਕ ਵਿਚ ਦਮ ਕਰ ਦਿੱਤਾ ਅਤੇ ਉਹ ਬਿਮਾਰ ਪੈ ਗਿਆ। ਸਿਪਾਹੀਆਂ ਦੀਆਂ ਗਾਲੂਂ ਉਸ ਨੂੰ ਡਾਂਗ ਦੀ ਹੁੱਝ ਵਰਗੀਆਂ ਲੱਗਦੀਆਂ ਸਨ। ਸਿੱਧੇ ਮੂੰਹ ਨਾਲ ਤਾਂ ਸੁੱਖ ਨਾਲ ਕੋਈ ਬੋਲਦਾ ਹੀ ਨਹੀਂ ਸੀ।

-"ਇਹਦੇ ਹੱਥ ਤਾਂ ਮੇਰੀ ਮਾਸੂਕ ਅਰਗੇ ਐ!" ਇਕ ਦਿਨ ਇਕ ਸਿਪਾਹੀ ਨੇ ਕਰਮੇਂ ਵੱਲ ਉੱਗਲ ਕਰਕੇ ਕਿਹਾ।

-"ਕੁੱਤੇ ਦਿਆ ਬੀਆ-ਇਹਨੂੰ ਕੰਜਰ ਨੂੰ ਕਿਤੇ ਉੱਂ ਤਾਂ ਨੂੰ ਵਰਤਦਾ?" ਦੂਜਾ ਮੁਸਕੜੀਏਂ ਹੱਸਿਆ। ਨੰਗੀ ਅਤੇ ਅਸ਼ਲੀਲ ਗੱਲ ਸੁਣ ਕੇ ਕਰਮੇਂ ਦਾ ਸੀਤ ਨਿਕਲ ਗਿਆ ਸੀ।

-"ਜੇਲ੍ਹ 'ਚ ਤਾਂ ਮੱਲਾ ਜੋ ਕੰਮ ਕਹੀਏ, ਦੇਣਾ ਪੈਂਦੈ!" ਤੀਜੇ ਨੇ ਆਪਣੀ ਸਟੇਨਗੰਨ ਮੇਜ਼ 'ਤੇ ਰੱਖਦਿਆਂ ਕਿਹਾ ਸੀ। ਗਾਲੂਂ ਅਤੇ ਬੱਕੜਵਾਹ ਸੁਣ ਕੇ ਕਰਮੇਂ ਦੇ ਕੰਨ ਬੋਲੇ ਹੋ ਚੁੱਕੇ ਸਨ।

ਕਰਮੇਂ ਨੂੰ ਪੰਜ ਭੱਠ ਤਾਪ ਚੜ੍ਹਿਆ ਹੋਇਆ ਸੀ। ਕੋਈ ਡਾਕਟਰੀ ਸਹੂਲਤ ਨਹੀਂ ਸੀ। ਕਿਸੇ ਨੂੰ ਕਿਸੇ ਕੈਦੀ ਦਾ ਕੋਈ ਫ਼ਿਕਰ ਨਹੀਂ ਸੀ। ਹਰ ਇਕ ਨੂੰ ਆਪਣੇ ਕੰਮ ਨਾਲ ਹੀ ਮਤਲਬ ਸੀ। ਆਪੋ ਧਾਪੀ ਪਈ ਹੋਈ ਸੀ। ਹਰ ਕੋਈ ਆਪਣੀ ਜੇਬ ਵੱਲ ਹੀ ਝਾਕਦਾ ਸੀ। ਪੈਸੇ ਬਗੈਰ ਤਾਂ ਕੋਈ ਸਿਪਾਹੀ

ਕਿਸੇ ਕੈਦੀ ਨਾਲ ਬੋਲ ਵੀ ਸਾਂਝਾ ਨਹੀਂ ਕਰਦਾ ਸੀ। ਕਰਮੇਂ ਨੂੰ ਬਾਬੇ ਜਪਨਾਮ ਦੇ ਬੋਲ ਯਾਦ ਆਉਂਦੇ।

- "ਹੁਣ ਤਾਂ ਮੱਲਾ ਕਲਯੁੱਗ ਐ ਕਲਯੁੱਗ-ਹੁਣ ਤਾਂ ਮਾੜੀ ਜੀ ਗੱਲ ਹੋ ਜਾਵੇ-ਮਾਂ ਜੁਆਕ ਸਿੱਟ ਕੇ ਭੱਜ ਜਾਂਦੀ ਐ-ਕਦੇ ਵੇਲੇ ਸੀ-ਜਦੋਂ ਮਾਂ ਜੁਆਕ ਵੱਲੀਂ ਪਿੱਠ ਕਰਕੇ ਨ੍ਹੀ ਸੀ ਪੈਂਦੀ!" ਫਿਰ ਬਾਬਾ ਜਪਨਾਮ ਗਾਉਣ ਲੱਗ ਜਾਂਦਾ।

- "ਲੱਭੋ ਨੀ-ਲੱਭੋ ਨੀ ਕੋਈ-ਲੱਭੋ ਸੰਤ ਸਿਪਾਹੀ ਨੂੰ---!"

ਵਾਕਿਆ ਹੀ ਹੁਣ ਜਗਤ ਨੂੰ ਕਿਸੇ 'ਸੰਤ ਸਿਪਾਹੀ' ਦੀ ਲੋੜ ਸੀ। ਜੋ ਇਸ ਗੰਦੇ ਸਮਾਜ, ਗਰਕ ਚੁੱਕੇ ਢਾਂਚੇ ਦੀਆਂ ਖਲਪਾੜਾਂ ਕਰ ਛੱਡੇ। ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਨਿਤਾਰ ਦੇਵੇ।

ਇੰਦਰ ਕਰਮੇਂ ਦੀ ਮੁਲਾਕਾਤ ਲਈ ਆਇਆ। ਪੰਜਾਹ ਰੁਪਏ ਉਸ ਨੇ 'ਮੈਂਟਲ' ਨੂੰ ਮੱਥਾ ਟੇਕੇ ਸਨ। ਇਕ ਤਰ੍ਹਾਂ ਨਾਲ ਚੜ੍ਹਾਵਾ ਚੜ੍ਹਾਇਆ ਸੀ। ਚੜ੍ਹਾਵਾ ਚੜ੍ਹਾਉਣਾ ਹੀ ਪੈਣਾ ਸੀ। ਨਹੀਂ ਤਾਂ ਮੈਂਟਲ ਬਿਨਾ ਮੁਲਾਕਾਤ ਲਈ ਚਿੜੀ ਨਹੀਂ ਫੜਕ ਸਕਦੀ ਸੀ। ਮੈਂਟਲ ਗਹੁ ਨਾਲ ਮੁਲਾਕਾਤੀਆਂ ਵੱਲ ਤੱਕਦਾ ਮੁੱਛਾਂ ਚੱਬ ਰਿਹਾ ਸੀ।

ਕਰਮੇਂ ਨੇ ਸਾਰੀ ਹਾਲਤ ਇੰਦਰ ਨੂੰ ਦੱਸੀ। ਉਹ ਬਿਮਾਰੀ ਅਤੇ ਤੰਦੂਰ ਦਾ ਭੰਨਿਆਂ ਪਿਆ ਸੀ। ਸਿਪਾਹੀਆਂ ਦੀਆਂ ਚੋਭਦਾਰ ਗੱਲਾਂ ਅਤੇ ਗਾਲ੍ਹਾਂ ਨੇ ਜਿਵੇਂ ਉਸ ਦਾ ਪਿੰਡਾ ਪੱਛ ਦਿੱਤਾ ਸੀ। ਇੰਦਰ ਨੇ ਕਰਮੇਂ ਨੂੰ ਆਪਣੇ ਵੱਲੋਂ ਪੂਰੀ ਤਸੱਲੀ ਦਿੱਤੀ।

ਮੁਲਾਕਾਤ ਕਰ ਇੰਦਰ ਸਿੱਧਾ ਸੁਖਦੇਵ ਸਿੰਘ ਕੋਲ ਪਹੁੰਚ ਗਿਆ। ਸੁਖਦੇਵ ਫਿਰੋਜ਼ਪੁਰ ਜੇਲ੍ਹ ਵਿਚ ਨੌਕਰੀ ਕਰਦਾ ਸੀ। ਬੜਾ ਹੀ ਸਾਉ ਮੁੰਡਾ ਸੀ। ਨੇਕ ਕਮਾਈ ਕਰਕੇ ਰੋਟੀ ਖਾਣ ਵਾਲਾ ਬੰਦਾ। ਪੁਲਸ ਵਿਚ ਨੌਕਰੀ ਕਰਦਾ ਹੋਣ ਦੇ ਬਾਵਜੂਦ ਵੀ ਪੁਲਸ ਦੇ ਕੁਕਰਮਾਂ ਦਾ ਉਸ 'ਤੇ ਪ੍ਰਛਾਵਾਂ ਵੀ ਨਹੀਂ ਪਿਆ ਸੀ। ਉਹਨਾਂ ਦਾ ਆਮ ਹੀ ਮੋਗਾ ਸਬ-ਜੇਲ੍ਹ ਨਾਲ ਵਾਹ ਰਹਿੰਦਾ ਸੀ।

ਸੁਖਦੇਵ ਨੇ ਮੋਗਾ ਸਬ-ਜੇਲ੍ਹ ਦੇ ਸੁਪਰਡੈਂਟ ਨਾਲ ਜਾ ਕੇ ਸੰਪਰਕ ਕੀਤਾ। ਉਸ ਦੀ ਬਦੌਲਤ ਕਰਮੇਂ ਨੂੰ ਤੰਦੂਰ ਤੋਂ ਹਟਾ ਲਿਆ ਗਿਆ। ਬਿਮਾਰੀ ਦਾ ਇਲਾਜ ਕਰਵਾਇਆ ਗਿਆ। ਕਰਮੇਂ ਬਾਰੇ ਮੈਂਟਲ ਨੂੰ ਛਾਸ ਹਦਾਇਤ ਜਾਰੀ ਹੋਈ ਸੀ ਕਿ ਉਸ ਨੂੰ ਤੰਗ-ਪੇਸ਼ਾਨ ਨਾ ਕੀਤਾ ਜਾਵੇ।

- "ਕਿਉਂ ਮੈਂ ਕੀ ਇਸ ਭੈਣ ਚੋਦ ਨਾਲ ਬਲਾਤਕਾਰ ਕਰਤਾ ?" ਮੈਂਟਲ ਟੱਪਿਆ ਸੀ।

ਸੁਖਦੇਵ ਦੀ ਰਾਇ 'ਤੇ ਇੰਦਰ ਹੋਰਾਂ ਨੇ ਰਲ ਕੇ ਵਕੀਲ ਕੀਤਾ, ਜਿਸ ਦਾ ਨਾਂ ਚਾਹਲ ਸੀ। ਕਾਫੀ ਸੁੱਖੜ ਸਿਆਣਾ ਵਕੀਲ ਹੋਣ ਕਰਕੇ ਚਾਹਲ ਹਮੇਸ਼ਾ ਕਿਸੇ ਸੋਚ ਵਿਚ ਅੱਖਾਂ ਸਕੋੜਦਾ ਰਹਿੰਦਾ।

ਉਸ ਦੇ ਹੱਥ ਲਈ ਕੇਸ ਤਕਗੀਬਨ ਨੱਬੇ ਪ੍ਰਤੀਸ਼ਤ ਬਹਾਲ ਹੁੰਦੇ ਸਨ। ਨੱਬੇ ਪ੍ਰਤੀਸ਼ਤ ਕੈਦੀ ਬਗੀ ਹੁੰਦੇ ਸਨ।

ਵਕੀਲ ਨੇ ਸਾਰੇ ਕੇਸ ਦੀ ਕਨਸੋਅ ਲਈ। ਠਾਣੇ ਤੋਂ ਐੱਛ ਆਈ ਆਰ ਦੀ ਨਕਲ ਲਈ। ਐੱਛ ਆਈ ਆਰ ਪੜ੍ਹ ਕੇ ਵਕੀਲ ਭਮੱਤਰ ਗਿਆ। ਕੇਸ ਪੁਲਸ ਨੇ ਗੋਂਦ ਵਾਂਗ ਮੜ੍ਹ ਕੇ ਰੱਖਿਆ ਹੋਇਆ ਸੀ। ਇੰਦਰ ਤੋਂ ਵਕੀਲ ਨੇ ਫਿਰ ਸਾਰੀ ਕਹਾਣੀ ਸੁਣੀ। ਉਸ ਦਾ ਮਨ ਟਹਿਕ ਉਠਿਆ, ਗੰਭੀਰ ਚਿਹਰੇ 'ਤੇ ਮੁਸਕੁਰਾਹਟ ਨੱਚ ਪਈ ਸੀ।

ਵਕੀਲ ਨੇ ਕਾਫ਼ੀ ਗੱਲਾਂ ਇੰਦਰ, ਗਿੱਲ ਅਤੇ ਬਰਾੜ ਦੇ ਕੰਨ ਵਿਚ ਸਮਝਾਈਆਂ ਸਨ। ਕਿਸੇ ਕੌਲ ਭਾਡ ਨਾ ਕੱਢਣ ਦੀ ਸਫਤ ਹਦਾਇਤ ਕੀਤੀ ਸੀ। ਚੁਣੇ ਨੁਕਤੇ ਹੀ ਕਰਮੇਂ ਨੂੰ ਬਗੀ ਕਰਵਾ ਸਕਦੇ ਸਨ, ਨਹੀਂ ਤਾਂ ਕੋਈ ਆਸ ਨਹੀਂ ਬੱਝਦੀ ਸੀ! ਵਕੀਲ ਨੇ ਸਾਰੀ ਗੱਲ ਉਹਨਾਂ ਨੂੰ ਸਾਫ਼ ਸਾਫ਼ ਦੱਸ ਦਿੱਤੀ ਸੀ। ਲਾਰਾ ਲਾਉਣਾ ਉਸ ਦੀ ਆਦਤ ਨਹੀਂ ਸੀ।

ਫੈਰ! ਆਖਰ ਮੁਕੱਦਮੇ ਦੀ ਤਾਰੀਖ ਨਿਕਲ ਆਈ।

ਅਦਾਲਤ ਖਚਾਖਚ ਭਗੀ ਹੋਈ ਸੀ। ਤਿਲ ਸੁੱਟਣ ਨੂੰ ਵੀ ਥਾਂ ਨਹੀਂ ਸੀ। ਲੋਕ ਆਪਣੇ ਆਪ ਵਿਚ 'ਕੁਰਬਲ-ਕੁਰਬਲ' ਕਰ ਰਹੇ ਸਨ। ਕੰਨ ਪਾਈ ਨਹੀਂ ਸੁਣਦੀ ਸੀ। ਅਦਾਲਤ ਵਿਚ ਮੇਲਾ ਲੱਗਿਆ ਨਜ਼ਰ ਆਉਂਦਾ ਸੀ। ਕਰਮੇਂ ਦੇ ਹਮਾਇਤੀ ਇਕ ਪਾਸੇ ਬੈਠੇ ਸਨ। ਜੰਟੇ ਦੇ ਲਗਾੜੇ ਦੂਜੇ ਪਾਸੇ ਬੈਠੇ ਮੁੱਛਾਂ ਨੂੰ ਤਾਅ ਦੇ ਰਹੇ ਸਨ। ਦਾਰੂ ਪੀਤੀ ਹੋਣ ਕਰਕੇ ਉਹਨਾਂ ਦੇ ਚਿਹਰੇ ਭੰਗਰੂਣੇਂ ਜਿਹੇ ਹੋਏ ਪਏ ਸਨ। ਸਰਕਾਰੀ ਵਕੀਲ ਅਤੇ ਕਰਮੇਂ ਦਾ ਵਕੀਲ ਆਪੋ-ਆਪਣੀਆਂ ਛਾਈਲਾਂ ਵਿਚ ਨਜ਼ਰਾਂ ਗੱਡੀ ਬੈਠੇ ਸਨ। ਉਹ ਪੱਟਾਂ ਨੂੰ ਨਹੀਂ, ਦਿਮਾਗ ਨੂੰ ਤੇਲ ਲਾ ਕੇ ਜਿਵੇਂ ਮਾਲਿਸ਼ ਕਰ ਰਹੇ ਸਨ। ਹਰ ਘੁੰਡੀ 'ਤੇ ਟਕਰਾਅ ਹੋਣਾ ਤਾਂ ਲਾਜ਼ਮੀ ਸੀ। ਉਹ ਦਿਮਾਗ ਵਿਚ ਹੀ ਆਪਣੀ ਮੰਜ਼ਿਲ ਤਹਿ ਕਰ ਰਹੇ ਸਨ।

ਜੱਜ ਸਾਹਿਬਾਨ ਅਦਾਲਤ ਅੰਦਰ ਆ ਗਏ।

ਸਾਰੇ ਅਦਬ ਨਾਲ ਖੜ੍ਹੇ ਹੋ ਗਏ।

ਜੱਜ ਨੇ ਹੱਥ ਦੇ ਇਸ਼ਾਰੇ ਨਾਲ ਸਭ ਨੂੰ ਬੈਠਣ ਲਈ ਸੰਕੇਤ ਦਿੱਤਾ। ਸਾਰੇ ਬੈਠ ਗਏ। ਲੱਕੜ ਦੇ ਬੈਂਚਾਂ ਨੇ "ਚਿਰੜ-ਚਿਰੜ" ਕੀਤੀ।

ਕਰਮੇਂ ਨੂੰ ਹੱਥਕੜੀਆਂ ਖੋਲ੍ਹੇ ਕੇ ਕਟਿਹਰੇ ਵਿਚ ਪੇਸ਼ ਕੀਤਾ ਗਿਆ। ਅਦਾਲਤ ਦੇ ਕਟਿਹਰੇ ਵਿਚ ਉਹ ਅੱਧ ਕੁ ਦਾ ਹੋਇਆ ਖੜ੍ਹਾ ਸੀ। ਚਿਹਰੇ ਉਪਰ ਕਈ ਹਾਵ ਭਾਵ ਉਤਰਾਅ ਚੜ੍ਹਾਅ ਲੈ ਲੈ ਪਰਤ ਰਹੇ ਸਨ। ਦਿਲ ਵਿਚ ਬੇਚੈਨੀ ਸੀ।

ਜੱਜ ਸਾਹਿਬ ਨੇ ਤਰਦੀਆਂ ਅੱਖਾਂ ਨਾਲ ਡਾਈਲ ਪੜ੍ਹੀ ਅਤੇ ਕਹਿਰ ਭਰੀਆਂ ਅੱਖਾਂ ਨਾਲ ਕਰਮੋਂ ਵੱਲ ਤੱਕਿਆ। ਤਿਸਕਾਰ ਨਜ਼ਰ ਉਸ ਅੰਦਰ ਸੂਲ ਵਾਂਗ ਲੰਘ ਗਈ ਸੀ। ਸਭ ਦਾ ਸੀਤ ਨਿਕਲ ਗਿਆ। ਪਰ ਕਰਮੋਂ ਦੇ ਵਕੀਲ ਚਾਹਲ ਨੇ ਉਹਨਾਂ ਨੂੰ ਨਜ਼ਰਾਂ ਨਾਲ ਹੀ ਹੌਸਲਾ ਦਿੱਤਾ।

ਕੇਸ ਸ਼ੁਰੂ ਹੋ ਗਿਆ।

ਮੁਕੱਦਮਾ ਪੜ੍ਹ ਕੇ ਸੁਣਾਇਆ ਗਿਆ।

ਹਰ ਕੋਈ ਆਪਣਾ ਸਾਹ ਰੋਕੀ ਮੁਕੱਦਮੋਂ ਦੀ ਕਹਾਣੀ ਸੁਣ ਰਿਹਾ ਸੀ। ਇਕ ਦਮ ਸ਼ਾਂਤੀ ਪਸਰ ਗਈ ਸੀ। ਮੁਕੱਦਮਾ ਪੜ੍ਹਨ ਪਿੱਛੋਂ ਅਦਾਲਤ ਅੰਦਰ ਅੱਡੋ-ਅੱਡੀ ਗੱਲਾਂ ਹੋਣ ਲੱਗ ਪਈਆਂ ਸਨ। ਕਈਆਂ ਨੇ ਕਰਮੋਂ ਨੂੰ ਮੰਦਾ ਚੰਗਾ ਵੀ ਬੋਲਿਆ ਸੀ।

ਬਹਿਸ ਸ਼ੁਰੂ ਹੋਈ।

ਪੈਂਦੀ ਸੱਟੇ ਸਰਕਾਰੀ ਵਕੀਲ ਨੇ ਗਵਾਹ ਪੇਸ਼ ਕਰਨ ਦੀ ਇਜਾਜ਼ਤ ਮੰਗੀ, ਜੋ ਝੱਟ ਮਨਜ਼ੂਰ ਕਰ ਦਿੱਤੀ ਗਈ। ਜੱਜ ਫਾਈਲ ਉਪਰ ਪੈਨ ਸੁੱਟ ਕੇ, ਖੁੱਲ੍ਹੇ ਕੇ ਜਿਹੇ ਬੈਠ ਗਿਆ ਸੀ।

- "ਬੁੱਕਣ ਸਿੰਘ ਨੁੰ ਪੇਸ਼ ਹੋਵੇ---!" ਅਵਾਜ਼ ਪਈ।

ਨੁੰਗੇ ਇੱਕ ਖੂੰਜਿਓਂ ਉਠ ਕੇ ਅਦਾਲਤ ਅੱਗੇ ਪੇਸ਼ ਹੋਇਆ। ਨੁੰਗੇ ਦੀ ਧੁਆਂਖੀ ਜਿਹੀ ਬੂਬੀ ਦਗ ਰਹੀ ਸੀ। ਉਸ ਦੇ ਸਿਰ 'ਤੇ ਬੰਨ੍ਹੀ ਤੋਤੇ ਰੰਗੀ ਪੱਗ ਲਾਟਾਂ ਛੱਡਦੀ ਨਜ਼ਰ ਆਉਂਦੀ ਸੀ। ਉਹ ਕਿਸੇ ਅੰਦਾਜ਼ ਜਿਹੇ ਨਾਲ ਚਾਦਰੇ ਦਾ ਲੜ ਚੁੱਕ ਕੇ ਕਟਿਹਰੇ ਦੀਆਂ ਦੋ ਪੌੜੀਆਂ ਚੜ੍ਹ ਗਿਆ।

- "ਜੋ ਬੋਲੂੰਗਾ-ਸੱਚ ਬੋਲੂੰਗਾ-ਸੱਚ ਦੇ ਸਿਵਾਏ ਕੁਛ ਨਹੀਂ ਆਖੂੰਗਾ--!" ਨੁੰਗੇ ਕਰਮਚਾਰੀ ਦੇ ਪਿੱਛੇ ਹੀ ਬੋਲਿਆ।

- "ਹਾਂ ਬਈ ਬੁੱਕਣ ਸਿਆਂ-ਤੂੰ ਕੀ ਦੇਖਿਆ--?" ਸਰਦਾਰ ਜੱਜ ਨੇ ਸਪੱਸ਼ਟ, ਠੇਠ ਪੰਜਾਬੀ ਵਿਚ ਪੁੱਛਿਆ।

- "ਸਰਦਾਰ ਜੀ-ਕੀ ਦੇਖਿਆ ਤੇ ਕੀ ਨਹੀਂ ਦੇਖਿਆ? ਬੱਸ ਪੁੱਛੋ ਈ ਕੁਛ ਨਾ-ਢਕੀ ਰਹਿਣ ਦਿਓਂ ਤਾਂ ਚੰਗੇ!" ਨੁੰਗੇ ਨੇ ਸਿਰ ਮਾਰਨਾ ਸ਼ੁਰੂ ਕਰ ਦਿੱਤਾ। ਉਹ ਕਿਸੇ ਸਿੱਧਗੀ ਤੀਵ੍ਰੀ ਵਾਂਗ ਟੋਟਣ ਹਿਲਾ ਰਿਹਾ ਸੀ। ਉਸ ਦੀ ਪੱਗ ਦਾ ਤੁਰਲ੍ਹਾ ਜਿਵੇਂ ਉਸ ਨੂੰ ਚੌੱਕ ਕਰ ਰਿਹਾ ਸੀ।

- "ਬੁੱਕਣ ਸਿਆਂ! ਤੈਨੂੰ ਇੱਥੇ ਗਵਾਹੀ ਦੇਣ ਲਈ ਬੁਲਾਇਆ ਗਿਐ-ਦੁੱਖ ਰੋਣ ਨੂੰ ਨਹੀਂ!" ਸਰਕਾਰੀ ਵਕੀਲ ਉਸ ਦੇ ਖੇਖਨਾਂ ਤੋਂ ਸ਼ਾਇਦ ਜਾਣੂੰ ਸੀ।

- "ਜੇ ਗਵਾਹੀ ਲਈ ਬੁਲਾਇਐ ਤਾਂ ਮਾਲਕੇ ਸੁਣ ਲਓ! ਮੈਂ ਗੁਆਂਢੀਆਂ ਦੇ ਕੋਠੇ 'ਤੇ ਖੜ੍ਹਾ ਸੀ-ਜਦੋਂ ਇਹ ਘਾਣੀਂ ਬੀਤੀ-!"

ਕਰਮੇਂ ਦਾ ਵਕੀਲ ਕੋਈ ਸੁਆਲ ਕਰਨ ਲੱਗਾ, ਪਰ ਜੱਜ ਨੇ ਰੋਕ ਦਿੱਤਾ।

- "ਫੇਰ-- ?" ਜੱਜ ਨੇ ਲੰਬਾ ਸਾਹ ਲੈ ਕੇ ਛੱਡਿਆ।

- "ਪਹਿਲਾਂ ਤਾਂ ਜੀ ਸਾਡੇ ਬਾਈ ਕਰਮ ਸਿਉਂ ਨੇ ਤਿੰਨਾਂ ਜੁਆਕਾਂ ਨੂੰ ਦੁਆਈ ਪਿਆਈ ਤੇ ਫੇਰ ਪਿਆਈ ਸਾਡੀ ਭਰਜਾਈ ਨੂੰ।" ਉਹ ਬੜੇ ਧੱਮਲ ਨਾਲ ਦੱਸ ਰਿਹਾ ਸੀ।

- "ਤੂੰ ਆਪਣੇ ਅੱਖਿਂ ਦੇਖਿਆ?"

- "ਕਿਹੜੀ ਗੱਲ ਕਰਦੇ ਓਂ ਸਰਕਾਰ! ਮੈਂ ਜੀ ਐਹਨਾਂ ਅੱਖਾਂ ਨਾਲ ਦੇਖਿਐ-- !" ਨ੍ਹੇਰੀ ਨੇ ਦੋਨੋਂ ਅੱਖਾਂ ਨੂੰ ਉੱਗਲੀ ਲਾ ਕੇ ਦੱਸਿਆ ਸੀ।

ਅਦਾਲਤ ਵਿਚ ਹਾਸੜ ਪੈ ਗਈ।

ਜੱਜ ਨੇ ਮੇਜ਼ 'ਤੇ ਹੱਥ ਮਾਰ ਕੇ ਚੁੱਪ ਦਾ ਇਸ਼ਾਰਾ ਦਿੱਤਾ।

- "ਤੇਰੇ ਨਾਲ ਹੋਰ ਕੌਣ ਸੀ?"

- "ਜੀ ਮੈਂ 'ਕੱਲਾ ਈ ਸੀ ਹਜੂਰ!' ਉਸ ਨੇ ਦੋਨੋਂ ਹੱਥ ਜੋੜ ਦਿੱਤੇ।

- "ਮੀ ਲਾਰਡ! ਮੈਂ ਬੁੱਕਣ ਸਿੰਘ ਤੋਂ ਕੁਝ ਸੁਆਲ ਪੁੱਛਣੇਂ ਚਾਹੁੰਦਾ ਹਾਂ-ਜਨਾਬ ਇਜਾਜ਼ਤ ਬਫਸ਼ੇ!"
ਕਰਮੇਂ ਦਾ ਵਕੀਲ ਬੜੇ ਸੁਧਰੇ ਢੰਗ ਨਾਲ ਬੋਲਿਆ।

- "ਹਾਂ ਕਿਉਂ ਨਹੀਂ? ਪੁੱਛੋ!" ਇਜਾਜ਼ਤ ਮਿਲ ਗਈ।

- "ਬੈਂਕ ਯੂ-ਯੂਅਰ ਆਨਰ-- !" ਉਹ ਅਦਬ ਨਾਲ ਝੁਕਿਆ ਸੀ।

ਵਕੀਲ ਨ੍ਹੇਰੀ ਕੋਲ ਪਹੁੰਚ ਗਿਆ।

- "ਸਰਦਾਰ ਬੁੱਕਣ ਸਿੰਘ! ਤੁਸੀਂ ਇਹ ਕਹਿ ਕੇ ਬਿਲਕੁਲ ਸਾਬਤ ਕਰ ਦਿੱਤਾ ਕਿ ਜੋ ਕੁਇੱਕਫਾਸ
ਪਿਆਈ ਗਈ-ਉਹ ਕਰਮ ਸਿੰਘ ਵੱਲੋਂ ਹੀ ਧੱਕੇ ਨਾਲ ਪਿਆਈ ਗਈ-- ?" ਉਸ ਨੇ ਸੁਆਲ
ਕੀਤਾ।

- "ਹਾਂ ਜੀ-- !" ਨ੍ਹੇਰੀ ਨੇ ਪਟੱਕ ਕਿਹਾ।

- "ਫੇਰ ਇਕ ਗੱਲ ਦੱਸਣ ਦੀ ਤਕਲੀਫ਼ ਕਰੋਂਗੇ?"

- "ਤੁਸੀਂ ਸੌ ਪੁੱਛੋ ਸਰਕਾਰ !"
- "ਜਦੋਂ ਕਰਮ ਸਿੰਘ ਨੇ ਆਪਣੀ ਪਤਨੀ ਨੂੰ ਦੁਆਈ ਪਾ ਕੇ ਫੜਾਈ ਤਾਂ ਉਹ ਝੱਟ ਪੀ ਗਈ ?" ਸੁਆਲ ਡਾਂਗ ਵਾਂਗ ਸਿਰ 'ਤੇ ਆ ਪਿਆ।
- "ਕਾਹਨੂੰ ਜੀ ! ਇਹਨੇ ਪਤੰਦਰ ਨੇ ਮੱਲੋਮੱਲੀ ਪਿਆਈ-ਉਹ ਬਿਚਾਰੀ ਕਾਹਨੂੰ ਪੀਂਦੀ ਸੀ ?" ਉਹ ਚੰਟ ਬਣਿਆਂ ਖੜ੍ਹਾ ਸੀ। ਲੋਕ ਫਿਰ ਹੱਸ ਪਏ।
- "ਬੱਚੀਆਂ ਨੂੰ ਵੀ ਮੱਲੋਮੱਲੀ ਪਿਆਈ ?"
- "ਬਿਲਕੁਲ ਸਰਕਾਰ-- !" ਉਸ ਨੇ ਸਿਰ ਹਿਲਾਇਆ।
- "ਫੈਰ ! ਬੁੱਕਣ ਸਿੰਘ-ਸਭ ਤੋਂ ਪਹਿਲਾਂ ਦੁਆਈ ਕਰਮ ਸਿੰਘ ਨੇ ਕਿਸ ਨੂੰ ਪਿਆਈ ? ਬੱਚੀਆਂ ਨੂੰ ਜਾਂ ਆਪਣੀ ਪਤਨੀ ਨੂੰ ?"
- "ਯੂਅਰ ਆਨਰ ! ਗਵਾਹ ਨੂੰ ਬਦੋਬਦੀ ਬੇਅਰਬੇ ਅਤੇ ਬੇਹੂਦੇ ਸੁਆਲ ਪੁੱਛੋ ਜਾ ਰਹੇ ਹਨ !" ਸਰਕਾਰੀ ਵਕੀਲ ਕੜਕਿਆ। ਪਰ ਜੱਜ ਨੇ ਉਸ ਨੂੰ ਬੈਠਣ ਦਾ ਇਸ਼ਾਰਾ ਕੀਤਾ। ਅਸਲ ਵਿਚ ਜੱਜ ਨੂੰ ਕੇਸ ਵਿਚ ਦਿਲਚਸਪੀ ਜਾਗ ਪਈ ਸੀ। ਚਾਹਲ ਵਾਕਿਆ ਹੀ ਕਿਸੇ ਸਾਂਭੇ ਹੋਏ ਸਟੋਰ 'ਚੋਂ ਸੁਆਲ ਕੱਢ ਕੱਢ ਕੇ ਲਿਆ ਰਿਹਾ ਸੀ।
- "ਬੋਲੋ-ਬੁੱਕਣ ਸਿੰਘ-- ?"
- ਪਹਿਲਾਂ ਜੀ ਬੱਚੀਆਂ ਨੂੰ ਪਿਆਈ !"
- "ਤੇ ਕਰਮ ਸਿੰਘ ਦੀ ਪਤਨੀ ਖੜ੍ਹੀ ਤਮਾਸ਼ਾ ਦੇਖਦੀ ਰਹੀ ?"
- ਬੁੱਕਣ ਪੁਰੋਂ ਹਿੱਲ ਗਿਆ।
- "ਉਹਨੇ ਬਥੇਰੀਆਂ ਮਿੰਡਤਾਂ ਕੀਤੀਆਂ ਜੀ-ਪਰ ਇਹਨੇ ਮਾਂ ਦੇ ਪੁੱਤ ਨੇ ਕੋਈ ਪੇਸ਼ ਈ ਨੂੰ ਜਾਣ ਦਿੱਤੀ !"
- "ਫੈਰ ! ਇਹ ਸਾਰਾ ਕੁਝ ਹੋਇਆ-ਤੁਸੀਂ ਆਪਣੀਆਂ ਅੱਖਾਂ ਨਾਲ ਦੇਖਿਆ ?"
- "ਬਿਲਕੁਲ ਸਰਕਾਰ ! ਬੱਸ ਐਨਾਂ ਕੁ ਈ ਸੰਨ੍ਹ ਸੀ-ਜਿੰਨਾਂ ਮੇਰਾ ਤੇ ਜੱਜ ਸਾਹਬ ਦੈ !" ਨੁਗੀ ਨੇ ਮਿਣਤੀ ਦੱਸੀ।
- "ਫੈਰ ! ਬੁੱਕਣ ਸਿੰਘ ਜਦੋਂ ਤੁਸੀਂ ਇਤਨਾ ਹੀ ਨਜ਼ਦੀਕ ਸੀ-ਫੇਰ ਮੱਦਦ ਲਈ ਕਿਉਂ ਨਾ ਪਹੁੰਚੇ ?"

ਨੁੰ ਚੱਕਰ ਆਇਆ। ਚੋਰ ਪਾੜ ਵਿਚ ਫੜਿਆ ਗਿਆ ਸੀ। ਪਰ ਉਸ ਨੇ ਹੌਸਲਾ ਨਾ ਹਾਰਿਆ। ਗਵਾਹੀ ਲਈ ਮਿਲਣ ਵਾਲਾ ਪੰਜ ਹਜ਼ਾਰ ਰੁਪਈਆ ਉਸ ਦੇ ਕੰਨਾਂ ਕੋਲ ਕੂਕ ਰਿਹਾ ਸੀ।

- "ਜੀ ਮੈਂ ਮਰਨਾ ਸੀ ? ਇਹ ਇਕ ਗਿਲਾਸ ਮੇਰੇ ਅੰਦਰ ਮਾਰਦਾ-ਅਰਲਾ ਕੋਟ ਮੇਰਾ ਗੱਡਿਆ ਜਾਣਾ ਸੀ-ਬੋਲ੍ਹਦੇ ਫਿਰਦੇ ਫੇਰ ਮੇਰਾ ਵੀ ਜੀ ਖੰਡ ਪਾਠ।"

ਲੋਕ ਫਿਰ ਹੱਸ ਪਏ।

ਪਰ ਇੰਦਰ ਹੁਰੀਂ ਬੈਠੇ ਦੰਦ ਪੀਹ ਰਹੇ ਸਨ। ਮਨ ਅੰਦਰ ਗੁੱਸਾ ਲਾਵੇ ਵਾਂਗ ਉਥਲ ਪੁੱਥਲ ਹੋ ਰਿਹਾ ਸੀ। ਕਰਮੇਂ ਦੀ ਬੇਬੇ ਅਦਾਲਤ ਦੀ ਕੁਰਸੀ 'ਤੇ ਬੈਠੀ ਬੇਸੁੱਧ ਹੁੰਦੀ ਜਾ ਰਹੀ ਸੀ। ਕੁੱਥੋਂ ਜੰਮੇਂ ਪੁੱਤ ਨੂੰ ਛਾਂਸੀ ਲੱਗਦੀ ਸਾਫ਼ ਨਜ਼ਰ ਆਉਂਦੀ ਸੀ। ਕੇਸ ਬਹੁਤ ਸਫ਼ਤ ਸੀ।

- "ਮੀ ਲਾਰਡ ! ਇੱਥੇ ਆ ਕੇ ਸਾਫ਼ ਪਤਾ ਚੱਲਦਾ ਹੈ ਕਿ ਗਵਾਹ ਬਿਲਕੁਲ ਝੂਠਾ ਹੈ ਅਤੇ ਪੁਲੀਸ ਨੇ ਬੜੀ ਸੂਝ ਨਾਲ ਲੱਭਿਆ ਹੈ।" ਚਾਹਲ ਜੱਜ ਨੂੰ ਮੁਫ਼ਤਿਬ ਹੋਇਆ।

ਸਰਕਾਰੀ ਵਕੀਲ ਖੜ੍ਹਾ 'ਮੁਤਰ-ਮੁਤਰ' ਮਜ਼ੌਰਾਂ ਦੀ ਮਾਂ ਵਾਂਗ ਝਾਕ ਰਿਹਾ ਸੀ। ਉਹ ਕੱਛ 'ਚੋਂ ਕਿਸੇ ਮੂੰਗਲੇ ਦੀ ਉਡੀਕ ਕਰ ਰਿਹਾ ਸੀ।

ਜੱਜ ਨੇ ਕੰਨ ਚੁੱਕੇ।

- "ਮੀ ਲਾਰਡ ! ਜਿਸ ਗੁਆਂਢੀਆਂ ਦੇ ਕੋਠੇ ਦੀ ਬੁੱਕਣ ਸਿੰਘ ਗੱਲ ਕਰ ਰਿਹਾ ਹੈ-ਉਹਨਾਂ ਗੁਆਂਢੀਆਂ ਦੀ ਬੁੱਕਣ ਸਿੰਘ ਦੇ ਘਰ ਨਾਲ ਪੂਰੇ ਗਿਆਰ੍ਹਾਂ ਵਰਿਆਂ ਦੀ ਨਹੀਂ ਬਣਦੀ-ਹੋਰ ਕੋਈ ਘਰ ਉਹਨਾਂ ਨਾਲ ਲੱਗਦਾ ਹੋ ਨਹੀਂ-ਫਿਰ ਬੁੱਕਣ ਸਿੰਘ ਕਿਸ ਖੁਸ਼ੀ ਵਿਚ ਦੁਸ਼ਮਣਾਂ ਦੇ ਘਰੇ ਜਾਂ ਕੋਠੇ ਉਪਰ ਚਲਾ ਗਿਆ ?" ਕਰਮੇਂ ਦੇ ਵਕੀਲ ਨੇ ਤੀਰ ਦਾ ਨਿਸ਼ਾਨਾ ਸਿੱਧਾ ਜੱਜ ਵੱਲ ਕਰ ਲਿਆ ਸੀ।

ਜੱਜ ਸਾਹਿਬ ਨੇ ਨੁਕਤਾ ਨੋਟ ਕੀਤਾ।

- "ਯੂਅਰ ਆਨਰ-ਮੇਰੀ ਸਿਰਫ਼ ਇਕ ਦਰਫ਼ਾਸਤ ਹੈ। ਜੇ ਜਨਾਬ ਦਇਆਵਾਨ ਹੋਣ ਤਾਂ ?"

- "ਬੋਲੋ--- ?"

- "ਮੈਨੂੰ ਇਕ ਹਫ਼ਤੇ ਦਾ ਸਮਾਂ ਹੋਰ ਦਿੱਤਾ ਜਾਵੇ ਤਾਂ ਕਿ ਮੈਂ ਜਨਾਬ ਅੱਗੇ ਲੋੜੀਂਦੇ ਸਥਤ ਪੇਸ਼ ਕਰ ਸਕਾਂ---।" ਵਕੀਲ ਫਰਿਆਦੀ ਬਣਿਆਂ ਖੜ੍ਹਾ ਸੀ।

ਫਰਿਆਦ ਮਨਜ਼ੂਰ ਹੋ ਗਈ।

ਫੈਸਲੇ ਦੀ ਤਾਰੀਫ਼ ਇਕ ਹਫ਼ਤੇ 'ਤੇ ਪਾ ਦਿੱਤੀ ਗਈ।

ਕਰਮੇਂ ਨੂੰ ਸਿਪਾਹੀਆਂ ਨੇ ਹੱਥਕੜੀਆਂ 'ਚ ਜਕੜ ਲਿਆ ਸੀ। ਵਕੀਲ ਸਮੇਤ ਸਾਰੇ ਕਰਮੇਂ ਕੋਲ ਆ ਗਏ। ਹੱਥਕੜੀਆਂ ਅਤੇ ਬੇੜੀਆਂ ਦੇਖ ਕੇ ਕਰਮੇਂ ਦੀ ਮਾਂ ਡਰ ਗਈ।

- "ਵੇਂ ਪੁੱਤਰ-ਤੇਰੇ ਆਹ ਸਾਰਾ ਦਿਨ ਈ ਪਾਈ ਰੱਖਦੇ ਐ ?" ਰੋਂਦੀ, ਨੱਕ ਪੂੰਝਦੀ ਮਾਂ ਹੇਰਵੇ ਨਾਲ ਪੁੱਛ ਰਹੀ ਸੀ।

- "-----" ਕਰਮਾਂ ਚੁੱਪ ਸੀ। ਉਸ ਦਾ ਮਨ ਨੱਕੋ-ਨੱਕ ਭਰ ਆਇਆ ਸੀ। ਉਸ ਨੇ ਚਿਹਰਾ ਮਾਂ ਤੋਂ ਲਕੋ ਲਿਆ।

- "ਇਉਂ ਤਾਂ ਪੁੱਤਰ ਤੈਨੂੰ ਤਕਲੀਪ ਹੁੰਦੀ ਹੋਉ ?"

ਸਾਰਿਆਂ ਦੇ ਮਨ ਭਰ ਕੇ ਉਛਲ ਗਏ।

ਕਰਮੇਂ ਦਾ ਦਿਲ ਕੰਨਾਂ 'ਤੇ ਹੱਥ ਧਰ ਕੇ ਚੀਕਣ ਨੂੰ ਕਰਦਾ ਸੀ। ਫਿਰ ਸਿਪਾਹੀ ਪਸੂ ਵਾਂਗ ਖਿੱਚ ਕੇ ਉਸ ਨੂੰ ਪਤਾ ਨਹੀਂ ਕਿੱਧਰ ਲੈ ਗਏ ? ਮਾਂ ਦੀਆਂ ਅੱਖਾਂ ਅੱਗੇ ਹਨੁਰ ਛਾ ਗਿਆ। ਉਸ ਦਾ ਪੁੱਤਰ ਪਤਾ ਨਹੀਂ ਕਿੱਧਰ ਛਾਈਂ-ਮਾਈਂ ਹੋ ਗਿਆ ਸੀ ? ਉਹ ਚੁੱਪ-ਚਾਪ ਖੜ੍ਹੀ ਹੰਝੂ ਵਗਾ ਰਹੀ ਸੀ। ਉਸ ਦੀਆਂ ਝੁਰੜੀਆਂ ਕੰਬ ਰਹੀਆਂ ਸਨ।

ਇੰਦਰ ਹੁਰਾਂ ਨੇ ਉਸ ਨੂੰ ਜੀਪ ਵਿਚ ਬਿਠਾਇਆ।

- "ਬੇਬੇ ਫਿਕਰ ਕਿਉਂ ਕਰਦੀ ਐਂ ? ਅਗਲੇ ਹਫ਼ਤੇ ਕਰਮਾਂ ਘਰੇ ਆਇਆ ਲੈ !" ਗਿੱਲ ਨੇ ਕਿਹਾ। ਪਰ ਸੱਚ ਉਸ ਨੂੰ ਆਪਣੀ ਕਹੀ ਗੱਲ 'ਤੇ ਆਪ ਨੂੰ ਵੀ ਨਹੀਂ ਆਇਆ ਸੀ !

- "ਤੇਰੇ ਮੂੰਹ ਘਿਉ ਸੱਕਰ ਪੁੱਤਰ-ਤੇਰਾ ਬੋਲ ਈ ਸੁਲੱਖਣਾ ਹੋਵੇ !" ਮਾਈ ਇਕ ਤਰ੍ਹਾਂ ਨਾਲ ਟਹਿਕ ਪਈ ਸੀ। ਪਰ ਛੋਕੇ ਦਿਲਾਸੇ ਉਸ ਕੋਲੋਂ ਪੁਰੇ ਦੀ ਹਵਾ ਵਾਂਗ ਲੰਘ ਜਾਂਦੇ ਸਨ।

ਉਹਨਾਂ ਵਕੀਲ ਦੇ ਦਫ਼ਤਰ ਕੋਲ ਜੀਪ ਰੋਕੀ।

ਇੰਦਰ, ਬਰਾੜ ਅਤੇ ਗਿੱਲ ਅੰਦਰ ਚਲੇ ਗਏ।

- "ਮੈਂ ਤੁਹਾਨੂੰ ਹੀ ਉਡੀਕ ਰਿਹਾ ਸੀ !" ਵਕੀਲ ਬੋਲਿਆ।

ਸਾਰਿਆਂ ਨੇ ਨਜ਼ਰ ਉਸ ਦੇ ਮੂੰਹ 'ਤੇ ਖੋਭ ਲਈ।

ਉਸ ਨੇ ਕੁਝ ਗੁਪਤ ਗੱਲਾਂ ਉਹਨਾਂ ਨੂੰ ਸਮਝਾਈਆਂ।

- "ਅੱਛਾ ਜੀ--- !" ਕਹਿ ਕੇ ਸਾਰੇ ਜੀਪ ਵਿਚ ਆ ਬੈਠੋ ।

ਜੀਪ ਪੂਛ ਚੁੱਕੀ ਘੋੜੀ ਵਾਂਗ ਭੱਜੀ ਜਾ ਰਹੀ ਸੀ। ਬਰਾੜ ਨੇ ਕਿਸੇ ਗੰਭੀਰ ਹਾਲਤ ਵਿਚ ਗਿੱਲ ਵੱਲ ਤੱਕਿਆ। ਪਰ ਮੂੰਹੋਂ ਨਾ ਬੋਲਿਆ। ਬੇਬੇ "ਵਾਖੂ-ਵਾਖੂ" ਜਪੀ ਜਾ ਰਹੀ ਸੀ।

ਉਹ ਸਿੱਧੇ ਸਿੰਦੇ ਦੇ ਪਿੰਡ ਪਹੁੰਚੇ ।

ਸਾਰਿਆਂ ਨੇ ਸ਼ਰਾਬ ਝੋਆ ਲਈ ।

ਸੁਰਜ ਧਰਤੀ ਅਤੇ ਅਸਮਾਨ ਵਿਚਕਾਰ ਅੜਿਆ ਜਿਹਾ ਖੜ੍ਹਾ ਸੀ। ਸਭ ਦੀਆਂ ਨਜ਼ਰਾਂ ਵਿਚ ਨਸ਼ਾ ਡੋਲ ਰਿਹਾ ਸੀ। ਚਿਹਰੇ ਸਫ਼ਤ, ਖਰਾੜ੍ਹੇ ਜਿਹੇ ਹੋ ਚੁੱਕੇ ਸਨ। ਬਰਾੜ ਪਤਾ ਨਹੀਂ ਕਿਸ 'ਤੇ ਦੰਦ ਪੀਹ ਰਿਹਾ ਸੀ? ਸੂਣ ਵਾਲੀ ਮੱਝ ਵਾਂਗ ਉਹ ਵੱਟ ਜਿਹਾ ਕਰ ਰਿਹਾ ਸੀ।

- "ਉਹਨੂੰ ਤਾਂ ਮੇਰੇ ਸਾਲੇ ਨੂੰ ਪਾਰ ਬੁਲਾਓ ਅੱਜ!" ਗਿੱਲ ਨੇ ਹੱਥ ਦੀ ਓਟ ਨਾਲ ਲੰਡਾ ਪੈੱਗ ਅੰਦਰ ਮਾਰਿਆ ਸੀ। ਭੁਜੀਏ ਦੇ ਦਾਣੇਂ ਉਸ ਦੀ ਜਾੜ੍ਹ ਹੇਠ ਇੰਜ "ਕਰਚ-ਕਰਚ" ਕਰ ਰਹੇ ਸਨ, ਜਿਵੇਂ ਝੋਟਾ ਚਰ ਕਰਦੇ!

- "ਇਕ ਅੱਧੇ ਦਾ ਘੋਗਾ ਚਿੱਤ ਕੀਤਾ ਹੋਇਆ ਤਾਂ ਬਾਕੀ ਦੇ ਮੂਤ ਦੀ ਝੱਗ ਮਾਂਗੂੰ ਬੈਠ ਜਾਣਗੇ!" ਬਰਾੜ ਨੇ ਗਿੱਲ ਦੀ ਹਮਾਇਤ ਕੀਤੀ। ਜੁਆਕ ਹੱਥ ਜਿਵੇਂ ਮਸਾਂ ਹੀ ਛੁਣਛਣਾਂ ਆਇਆ ਸੀ। ਉਸ ਦੇ ਦਿਲ ਦੀ ਗੱਲ ਪੂਰੀ ਹੋ ਗਈ ਸੀ। ਉਸ ਨੂੰ ਗੱਲ ਕਰਨ ਦਾ ਮਸਾਂ ਹੀ ਮੌਕਾ ਮਿਲਿਆ ਸੀ। ਗਿੱਲ ਹੀ ਸੀ, ਜਿਸ ਨੇ ਉਸ ਦੀ ਖੁੱਭੀ ਕੱਢੀ ਸੀ। ਇਹ ਗੱਲ ਕਹਿਣ ਲਈ ਤਾਂ ਉਹ ਕਾਢੀ ਚਿਰ ਦਾ ਪੈਰਾਂ ਹੇਠੋਂ ਮਿੱਟੀ ਕੱਢ ਰਿਹਾ ਸੀ।

- "ਇੱਕ ਬੰਬ ਦਾ ਪ੍ਰਬੰਧ ਕਰੋ! ਸਾਲੇ ਦੇ ਘਰ 'ਤੇ ਸਿੱਟ ਕੇ ਸਾਰਾ ਟੱਬਰ ਮਾਰੋ!" ਇੰਦਰ ਉਸ ਤੋਂ ਵੀ ਚੜ੍ਹਦਾ ਚੰਦ ਸੀ। ਗਿੱਦੜ ਦੀ ਹੂਕ ਸੁਣ ਕੇ ਗਿੱਦੜ ਹੁਆਂਕਣ ਵਾਂਗ, ਉਹ ਇਕ ਦੂਜੇ ਤੋਂ ਪਹਿਲਾਂ ਬੋਲ ਰਹੇ ਸਨ। ਜਿਵੇਂ ਉਹਨਾਂ ਨੂੰ ਗਏ ਵਾਂਗ ਹੀਂਗਣਾ ਛੁੱਟ ਪਿਆ ਸੀ।

ਰਾਤ ਝੀਲ ਦੇ ਪਾਣੀ ਵਾਂਗ ਨਿੱਤਰੀ ਖੜ੍ਹੀ ਸੀ। ਕਿਸੇ ਮੁਟਿਆਰ ਦੀ ਸੁਹਾਗ ਰਾਤ ਲਈ ਕੱਢੀ ਛੁੱਲਾਂ ਦੀ ਚਾਦਰ ਵਾਂਗ ਅਸਮਾਨ ਤਾਰਿਆਂ ਨੂੰ ਗੋਦੀ ਚੁੱਕੀ ਖੜ੍ਹਾ, ਹੱਸ ਰਿਹਾ ਸੀ। ਸਾਰੇ ਪਾਸੇ ਚੁੱਪ ਛਾਈ ਹੋਈ ਸੀ। ਕਿਤੇ ਕਿਤੇ ਕੋਈ ਲੰਡਰ ਕੁੱਤਾ ਭੌਂਕਦਾ ਸੀ ਜਾਂ ਹੱਡਾਂ-ਰੋੜੀ ਵਿਚੋਂ ਕੋਈ ਗਿਰਸ਼ ਦੀ ਚੀਕ ਸੁਣਾਈ ਦਿੰਦੀ ਸੀ। ਕਦੇ ਕੋਈ ਉੱਲ੍ਹ ਦੀ ਅਵਾਜ਼ ਸੁਣਦੀ ਸੀ। ਗਲੀ ਵਿਚੋਂ ਇਕ ਕੁੱਤਾ ਚੂਕਦਾ ਭੱਜਿਆ ਜਿਵੇਂ ਕਿਸੇ ਚੁੜੇਲ ਨੇ ਘੁਰੂਟ ਮਾਰੇ ਹੋਣ!

ਪਰ ਗਿੱਲ ਹੋਰੀਂ ਗਾਲ੍ਹੀ-ਗਲੋਚ ਕਰਦੇ ਪੀ ਰਹੇ ਸਨ।

ਅਚਾਨਕ ਗਲੀ ਵਿਚ ਆ ਕੇ ਗਿੱਲ ਨੇ ਛਾਇਰ ਕੀਤਾ। ਗੋਲੀ ਨੇ ਜਿਵੇਂ ਅਸਮਾਨ ਪਾੜ ਦਿੱਤਾ ਸੀ। "ਟੀਂਅ" ਕਰਦੀ ਗੋਲੀ ਸਿੱਧੀ ਅਕਾਸ਼ ਨੂੰ ਗਈ ਸੀ। ਦੂਰ ਰੋਹੀ ਵਿਚੋਂ ਡਰਿਆ ਕੋਈ ਮੌਰ ਕੂਕਿਆ।

ਫਿਰ ਗੋਲੀਆਂ ਦਾ ਜਿਵੇਂ ਮੀਂਹ ਵਰ੍ਹ ਪਿਆ ਸੀ। ਲਲਕਾਰੇ ਇਕ ਦਮ ਉੱਚੇ ਉਠੇ ਸਨ। ਟਿਕੀ ਰਾਤ ਵਿਚ ਲਲਕਾਰੇ ਪਿੰਡ ਦੇ ਦੂਜੇ ਪਾਸੇ ਸਿਵਿਆਂ ਤੱਕ ਸੁਣਦੇ ਸਨ। ਗਿੱਲ ਮਸਤੀ ਉਠ ਵਾਂਗ ਬੁੱਕ ਰਿਹਾ ਸੀ।

ਪਿੰਡ ਵਿਚ ਸਹਿਮ ਛਾ ਗਿਆ।

ਕੋਈ ਡਰਦਾ ਕੁਸਕਿਆ ਨਹੀਂ ਸੀ।

-"ਚੱਲੋ ਮੇਰੇ ਸਹੁਰੇ ਦੇ ਘਰ ਉੱਤੋਂ ਦੀ ਗੋੜਾ ਤਾਂ ਦੇਈਏ---!" ਬਰਾੜ ਨੇ ਮੁੱਛ ਦੇ ਕੁੰਢ ਨੂੰ ਕੜਾਹੇ ਦੇ ਕੁੰਡੇ ਵਾਂਗ ਖਿੱਚਿਆ।

ਉਹ ਅੱਗੜ ਪਿੱਛੜ ਹੋ ਤੁਰੇ। ਤੁਰਦੇ ਜਣਿਆਂ ਦੇ ਨਾਲ ਜਿਵੇਂ ਧਰਤੀ ਕੰਬਦੀ ਸੀ। ਲੱਗਦਾ 'ਖੁੱਸਾ' ਗਿੱਲ ਦੇ ਪੈਰ ਨੂੰ ਲਹੂ-ਲਹਾਣ ਕਰੀ ਜਾ ਰਿਹਾ ਸੀ। ਜਿਸ ਦਾ ਸ਼ਾਇਦ ਗਿੱਲ ਨੂੰ ਪਤਾ ਨਹੀਂ ਸੀ। ਉਹਨਾਂ ਨੂੰ ਦੇਖ ਕੇ ਗਲੀ ਦਾ ਕੁੱਤਾ ਭੌਂਕਿਆ। ਇੰਦਰ ਨੇ ਠੁੱਡ ਮਾਰਕੇ ਉਸ ਨੂੰ ਪਰੇ ਸੁੱਟ ਦਿੱਤਾ। ਕੁੱਤੇ ਦੀਆਂ ਚੂਕਾਂ ਨੇ ਸਹਿਮੀ ਰਾਤ ਵਿਚ ਬੱਕੜਵਾਹ ਮਚਾ ਦਿੱਤੀ ਸੀ।

-"ਹਾਏ ਉਏ! ਮਿਲਜੇ ਕਿਤੇ ਅੱਜ ਘਰੇ ਈ-ਹੱਥ ਲੰਮੀ ਗੋਲੀ ਵਿਚ ਦੀ ਕੱਢ ਦਿਆਂ---!" ਬੋਤੇ ਵਾਂਗ ਪੁਲਾਂਘਾਂ ਪੁੱਟਦਾ ਗਿੱਲ ਜਾੜ੍ਹ ਘੁੱਟ ਕੇ ਬੋਲਿਆ। ਗੁੱਸਾ ਉਸ ਨੇ ਕਚੀਚੀ ਵਿਚ ਨੱਧਿਆ ਹੋਇਆ ਸੀ।

-"ਪਹਿਲਾਂ ਮੁੱਛਾਂ ਪੱਟ ਕੇ ਉਹਦੀ---'ਚ ਦਿਓ, ਇਹਦੀ ਮੈਂ ਮਾਂ ਦੀ---ਦਿੱਤਾ ਪਾ ਕੇ!"

-"ਅੱਜ ਵਾਰੀ ਮੈਨੂੰ ਵੀ ਦੇਇਓ।" ਸਿੰਦਾ ਲੰਬੇ ਚਿਰ ਬਾਅਦ ਬੋਲਿਆ ਸੀ।

-"ਹੈਂ ਬਈ! ਵਾਰੀ ਨੂੰ ਕੀ ਐ? 'ਕੱਠੇ ਈ ਲਾਲਾਂਗੇ ਝੁੱਟੀ---!" ਇੰਦਰ ਨੇ ਕਿਹਾ। ਸਾਰੇ ਹੀ ਇਕ ਦੂਜੇ ਨਾਲੋਂ ਅੱਗੇ ਸਨ। ਘੱਟ ਕੋਈ ਵੀ ਨਹੀਂ ਸੀ। ਚੋਰ ਨਾਲੋਂ ਪੰਡ ਕਾਹਲੀ ਹੋਈ ਪਈ ਸੀ।

ਉਹਨਾਂ ਨੇ ਨੁੰਗੀ ਦੇ ਘਰ ਉਪਰੋਂ ਭਲਵਾਨੀ ਗੋੜਾ ਦਿੱਤਾ। ਅੰਦਰ ਚੁੱਪ-ਚਾਂਦ ਸੀ। ਹਨੁੰਗ ਗੁੱਲ ਹੋਇਆ ਪਿਆ ਸੀ। ਕੋਈ ਬੱਤੀ ਨਹੀਂ ਜਗ ਰਹੀ ਸੀ। ਉਹ ਦਰਵਾਜ਼ੇ ਕੋਲ ਆ ਗਏ। ਪਹਿਲੇ ਧੱਕੇ ਨਾਲ ਹੀ ਚੂਲ ਜੜਾਕਾ ਖਾ ਗਈ। ਇਕ ਲੱਤ ਹੋਰ ਮਾਰ ਕੇ ਉਹਨਾਂ ਨੇ ਦਰਵਾਜ਼ਾ ਖਿਲਾਰ ਦਿੱਤਾ। "ਛਾਅੜ" ਕਰਦਾ ਦਰਵਾਜ਼ਾ ਧਰਤੀ 'ਤੇ ਡੱਗਿਆ ਸੀ।

ਡਰ ਕੇ ਪਸੂ ਖੜ੍ਹੇ ਹੋ ਗਏ। ਉਹਨਾਂ ਦੇ ਕੰਨ ਖੜ੍ਹੇ ਸਨ। ਬੈਟਰੀ ਦੇ ਚਾਨਣ ਵਿਚ ਪਸੂਆਂ ਦੀਆਂ ਅੱਖਾਂ ਹੀਰਿਆਂ ਵਾਂਗ ਚਮਕਦੀਆਂ ਸਨ। ਡਰੀ ਗਾਂ ਨੇ ਕਿੱਲੇ 'ਤੇ ਗੋੜਾ ਬੰਨ੍ਹ ਲਿਆ। ਪੁੱਠੀਆਂ ਅੱਖਾਂ ਨਾਲ ਉਹ ਓਪਰੇ ਬੰਦਿਆਂ ਵੱਲ ਝਾਕ ਰਹੀ ਸੀ।

ਉਹਨਾਂ ਸਾਰੇ ਘਰ ਅੰਦਰ ਗੋੜਾ ਦਿੱਤਾ। ਪਰ ਅੰਦਰੋਂ ਕੋਈ ਜੀਅ ਵੀ ਪ੍ਰਗਟ ਨਾ ਹੋਇਆ। ਪਤਾ ਨਹੀਂ ਸਾਰਾ ਟੱਬਰ ਕਿੱਧਰ ਨੂੰ ਉਡਾਰੀ ਮਾਰ ਗਿਆ ਸੀ ?

—"ਹਾਏ ਇੰਦਰਾ! ਹੁਣ ਕੀ ਕਰੀਏ--- ?" ਰੀਝ ਪੂਰੀ ਨਾ ਹੋਈ ਕਾਰਨ ਗਿੱਲ ਦਾ ਆਪਣੇ ਆਪ ਨੂੰ ਗੋਲੀ ਮਾਰਨ ਨੂੰ ਦਿਲ ਕਰਦਾ ਸੀ।

ਫੈਰ! ਉਹ ਹੱਥਾਂ 'ਤੇ ਦੰਦੀਆਂ ਵੱਢਦੇ ਵਾਪਸ ਆ ਗਏ।

ਉਹ ਗੁੱਸੇ ਵਿਚ ਚੰਗਿਆੜੇ ਵਾਂਗ ਮੱਚ-ਬੁਝ ਜਿਹੇ ਰਹੇ ਸਨ।

—"ਤੁਸੀਂ ਕਾਕਾ ਨਿਆਣਿਆਂ ਆਲੀ ਮੱਤ ਨਾ ਵਰਤੋ ! ਚੁੱਪ ਕਰਕੇ ਪੈਜੋ ! ਅੱਗੇ ਪਹਿਲਾ ਤਾਂ ਸਾਂਭਿਆ ਨਹੀਂ ਜਾਂਦਾ-ਤੁਸੀਂ ਉਲਟਾ ਪੜਛੱਤੀ ਸਿਰ 'ਤੇ ਚੱਕਲੀ ? ਕਾਹਨੂੰ ਐਮੇਂ ਜੱਗ ਨੂੰ ਤਮਾਸ਼ਾ ਦਿਖਾਉਨੇ ਆਏ ? ਪੈਜੋ ਮੇਰੇ ਸ਼ੇਰ ਬਣਕੇ ! ਮੈਨੂੰ ਪਤੈ ਬਈ ਬੋਨੂੰ ਦੁੱਖ ਐ-ਦੁੱਖ ਤਾਂ ਮੈਨੂੰ ਵੀ ਐ ! ਸਵੇਰੇ ਦੀ ਛਿੱਡ 'ਚ ਮੁੱਕੀਆਂ ਦੇਈ ਫਿਰਦੀ ਐ-ਉਤੋਂ ਹੋਰ ਨਾ ਕੋਈ ਯੱਭ ਖੜ੍ਹਾ ਕਰ ਲਿਓ-- !" ਬੇਬੇ ਨੇ ਆ ਕੇ ਉਹਨਾਂ ਨੂੰ ਡਾਂਟਿਆ।

ਉਹ ਸਾਰੇ ਸਾਉ ਜਿਹੇ ਬਣ ਕੇ ਮੰਜਿਆਂ 'ਤੇ ਪੈ ਗਏ। ਪਰ ਗੁੱਸਾ ਉਹਨਾਂ ਅੰਦਰ ਬਰਾਬਰ ਰਿੱਝ ਰਿਹਾ ਸੀ। ਨੀਂਦ ਤਾਂ ਕਿਸੇ ਨੂੰ ਵੀ ਨਹੀਂ ਆ ਰਹੀ ਸੀ।

—"ਮੁੜ ਕੇ ਡੱਡੇ ਵੇਲਾ ਹੱਥ ਨੂੰ ਆਉਂਦਾ ਹੁੰਦਾ।" ਜਾਂਦੀ ਬੇਬੇ ਕੰਨ ਜਿਹੇ ਕਰ ਗਈ ਸੀ।

ਸਾਰੇ ਪਿੰਡ ਵਿਚ ਸ਼ਾਂਤੀ ਪਸਰ ਗਈ ਸੀ। ਭੂਚਾਲ ਆ ਕੇ ਜਿਵੇਂ ਰੁਕ ਗਿਆ ਸੀ। ਰੱਬ ਦੀ ਅਪਾਰ ਕਿਰਪਾ ਰਹੀ ਸੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਸੀ। ਗੜ੍ਹਿਆਂ ਦੀ ਮਾਰ ਜੂਹ ਤੋਂ ਬਾਹਰ ਹੀ ਲੰਘ ਗਈ ਸੀ। ਕਿਸੇ ਨੇ ਠਾਣੇਂ ਜਾਣ ਦੀ ਜੁਅਰਤ ਹੀ ਨਹੀਂ ਕੀਤੀ ਸੀ। ਸਾਰਾ ਪਿੰਡ ਹੀ ਤਰਾਸਿਆ ਪਿਆ ਸੀ।

ਅਗਲੇ ਦਿਨ ਪਿੰਡ ਵਿਚ ਮੂੰਹੋਂ-ਮੂੰਹ, ਪਰ ਅੜਤਲੇ ਜਿਹੇ ਨਾਲ ਰੰਗ ਬਰੰਗੀਆਂ ਗੱਲਾਂ ਹੋ ਰਹੀਆਂ ਸਨ।

—"ਰਾਤ ਭਾਈ ਅਗਲੇ ਸਾਰੀ ਰਾਤ ਖੁਰਵੱਡ ਕਰਦੇ ਰਹੇ ਐ-ਜੇ ਕਿਤੇ ਹੱਥ ਲੱਗ ਜਾਂਦਾ-ਮੈਂ ਸ਼ਰਤ ਕਰਦੈ-ਉਹਦੇ ਆਲਾ ਗੁੱਗਾ ਪੂਜ ਦਿੰਦੇ ਰਾਤ !"

- "ਕਹਿੰਦੇ ਐ ਜਦੋਂ ਗਿੱਦੜ ਦੀ ਮੌਤ ਆਉਂਦੀ ਐ-ਫੇਰ ਪਤੰਦਰ ਜਾ ਕੇ ਚੂਹੜ੍ਹਿਆਂ ਦੀ ਮੁੰਨੀ ਨਾਲ ਖੁਰਕ ਕਰਦੈ-ਬਈ ਸਹੁਰਿਆ ਤੂੰ ਰਾਮ ਰਾਮ ਕਰਕੇ ਦਿਨ ਕੱਟ-ਗਵਾਹੀਆਂ ਬਿਨਾ ਸਰਦਾ ਨ੍ਹੀ ?"
- "ਨਾਲੇ ਕਰਮੇਂ ਦੇ ਸਹੁਰਿਆਂ ਨੇ ਕਿਹੜਾ ਇਹਦੇ ਛੀਤੀ ਲਾ ਦੇਣੀ ਐਂ ?"
- "ਰਾਤ ਮੁੰਡਿਆਂ ਨੇ ਛੀਤੀ ਛੱਡ ਬਣਾ ਦੇਣਾ ਸੀ ਐਲਸਪੈਲਟਰ ! ਗੱਲ ਕਰ ਵਧੀ ਸੀ ਬਚ ਗਿਆ ।"
- "ਮੈਨੂੰ ਮੈਦ ਐ ਜਦੋਂ ਗੋਲੀਆਂ ਚੱਲੀਆਂ-ਟੱਬਰ ਨੂੰ ਲੈ ਕੇ ਆਸੇ ਪਾਸੇ ਹੋ ਗਿਆ-ਨਹੀਂ ਤਾਂ ਪਤੰਦਰਾਂ ਨੇ ਗਰਦੋਗੋਰ ਮਚਾਈ ਰੱਖੀ ਐ !"
- "ਇਕ ਗੱਲ ਹੋਰ ਐ ! ਚਾਹੇ ਕਰਮਾਂ ਬਰੀ ਹੋਜੇ ਤੇ ਚਾਹੇ ਲੱਗਜੇ ਫਾਹੇ-ਪਰ ਨੁੰਗੀ ਆਲਾ ਤੂੰਬਾ ਇਹ ਜੁਰੂਰ ਵਜਾਉਣਗੇ ।"
- ਲੋਕ ਆਪਣੇ ਦਿਲ ਦੀ "ਭੜ੍ਹਾਸ" ਕੱਢ ਰਹੇ ਸਨ ।

----- ਕਾਂਡ ਪੰਦਰਾਂ -----

ਮੁਕੱਦਮੇਂ ਦੀ ਤਾਗੀਫ਼ ਦਾ ਦਿਨ ਆ ਗਿਆ ।

ਸੁਣਵਾਈ ਸ਼ੁਰੂ ਹੋ ਗਈ । ਮੁਕੱਦਮਾ ਦੁਬਾਰਾ ਪੜ੍ਹ ਕੇ ਸੁਣਾਇਆ ਗਿਆ । ਸਰਕਾਰੀ ਵਕੀਲ ਨੇ ਮੁਕੱਦਮਾ ਫਿਰ ਦੁਹਰਾਇਆ । ਨੁੰਗੀ ਨੇ ਆਪਣੇ ਬਿਆਨ ਤੋਤੇ ਵਾਂਗ ਰਟ ਦਿੱਤੇ । ਸਰਕਾਰੀ ਵਕੀਲ ਛੁੱਲ ਮਗਜ਼ਮਾਰੀ ਕਰ ਰਿਹਾ ਸੀ । ਉਸ ਨੂੰ ਪੂਰਾ ਪਰਪੱਕ ਵਿਸ਼ਵਾਸ ਸੀ ਕਿ ਕਰਮੇਂ ਨੂੰ ਛਾਂਸੀ ਨਹੀਂ ਤਾਂ ਉਮਰ ਕੈਦ ਜੁਰੂਰ ਹੋਵੇਗੀ । ਕੇਸ ਤਾਂ ਉਸ ਦੇ ਹੱਕ ਵਿਚ ਹੀ ਚੱਲ ਰਿਹਾ ਸੀ । ਚਸ਼ਮਦੀਦ ਗਵਾਹ ਨੁੰਗੀ ਬਿਆਨ ਦਿੰਦਾ ਭੋਰਾ ਨਹੀਂ ਬਿੜਕਿਆ ਸੀ । ਉਸ ਨੂੰ ਤਾਂ ਮੱਲੋਮੱਲੀ ਦੀ ਸ਼ਾਬਾਸ਼ੇ ਮਿਲਣ ਵਾਲੀ ਸੀ ।

ਕਰਮੇਂ ਦੇ ਵਕੀਲ ਚਾਹਲ ਨੇ ਕਰਮੇਂ ਦੇ ਬਾਹਰਲੇ ਘਰ ਵਾਲਾ ਗੁਆਂਢੀ ਪੇਸ਼ ਕਰਕੇ ਨੁਗੀ ਨਾਲ ਗਿਆਰੂਂ ਵਰਿਆਂ ਦੀ ਦੁਸ਼ਮਣੀ ਦੀ ਗੱਲ ਸਾਬਤ ਕਰ ਦਿੱਤੀ।

ਸਰਕਾਰੀ ਵਕੀਲ ਅਤੇ ਨੁਗੀ ਦੇ ਪੈਰ ਹਿੱਲ ਗਏ। ਦੋਹਾਂ ਦੀ ਹਾਲਤ ਉਸ ਬੱਚੇ ਵਰਗੀ ਸੀ, ਜਿਸ ਹੱਥਾਂ ਕਾਂ ਟੁੱਕ ਖੋਹ ਕੇ ਲੈ ਗਿਆ ਸੀ। ਉਹਨਾਂ ਨੂੰ ਭੱਜਣ ਨੂੰ ਕੋਈ ਥਾਂ ਨਹੀਂ ਲੱਭਦਾ ਸੀ। ਸਰਕਾਰੀ ਵਕੀਲ ਨੇ ਕਰੋਧ ਨਾਲ ਠਾਣੇਦਾਰ ਵੱਲ ਤੱਕਿਆ। ਜਿਸ ਨੇ ਗਵਾਹ ਹੱਥ ਹੇਠ ਨਹੀਂ ਕੀਤੇ ਸਨ। ਠਾਣੇਦਾਰ ਬੋਚ ਕੇ ਨਜ਼ਰ ਬਚਾ ਗਿਆ।

ਕਰਮਾਂ ਕਟਿਹਰੇ ਵਿਚ ਖੜ੍ਹਾ ਚੁੱਪ-ਚਾਪ ਇਕ ਟੱਕ ਦੇਖ ਰਿਹਾ ਸੀ। ਇੰਦਰ ਹੋਰਾਂ ਦੇ ਚਿਹਰੇ 'ਤੇ ਇਕ ਸੰਤੁਸ਼ਟੀ ਉਭਰ ਆਈ ਸੀ। ਉਹ ਬੜੇ ਅਰਾਮ ਨਾਲ ਬੈਠੇ ਕਾਰਵਾਈ ਦੇਖ ਰਹੇ ਸਨ। ਅੱਧਿਓਂ ਜ਼ਿਆਦਾ ਡਰ ਉਹਨਾਂ ਅੰਦਰੋਂ ਡਰ ਲਾ ਕੇ ਉੱਡ ਗਿਆ ਸੀ।

- "ਮੀ ਲਾਰਡ! ਅਗਰ ਜਨਾਬ ਦੀ ਇਜਾਜ਼ਤ ਹੋਵੇ ਤਾਂ ਮੈਂ ਸਿਰਫ਼ ਇਕ ਅਤੇ ਆਖਰੀ ਅਹਿਮ ਗਵਾਹ ਪੇਸ਼ ਕਰਾਂਗਾ।" ਬਚਾਓ ਪੱਖੀ ਵਕੀਲ ਚਾਹਲ ਨੇ ਕਿਹਾ।

- "ਇਜਾਜ਼ਤ ਹੈ!" ਜੱਜ ਨੇ ਕਿਹਾ।

- "ਬੈਂਕ ਯੂ-ਮੀ ਲਾਰਡ!"

ਦਸ ਕੁ ਸਾਲ ਦੀ ਬੱਚੀ ਨੂੰ ਕਰਮਚਾਰੀ ਨੇ ਕਟਿਹਰੇ ਤੱਕ ਅਗਵਾਈ ਦਿੱਤੀ।

- "ਬੇਟੇ ਕੀ ਨਾਂ ਅੈਂ ਤੇਰਾ?" ਜੱਜ ਨੇ ਬੜੇ ਪ੍ਰੇਮ ਨਾਲ ਪੁੱਛਿਆ।

- "ਜੀ ਨਿੱਕੀ--!" ਉਸ ਨੇ ਬੜੀ ਮਾਸੂਮੀਅਤ ਨਾਲ ਦੱਸਿਆ।

ਕਾਫ਼ੀ ਲੋਕ ਹੱਸ ਪਏ।

ਉਹ ਵੀ ਹੱਸਣ ਲੱਗ ਪਈ।

- "ਨਿੱਕੀ ਸਿੰਘ ਕਿ ਨਿੱਕੀ ਕੌਰ?" ਜੱਜ ਨੇ ਹਾਸੇ ਵਿਚ ਮਜ਼ਾਕੀਆ ਛੇਡਿਆ।

ਉਹ ਭੋਲੀ ਜਿਹੀ ਕੁੜੀ ਫਿਰ ਹੱਸ ਕੇ ਚੁੱਪ ਕਰ ਗਈ।

- "ਫੈਰ! ਬੇਟੇ ਕਰਮ ਸਿੰਘ ਤੇਰਾ ਕੀ ਲੱਗਦੈ?" ਕਰਮੇਂ ਦੇ ਵਕੀਲ ਨੇ ਕਾਰਵਾਈ ਸ਼ੁਰੂ ਕੀਤੀ।

- "ਚਾਚਾ ਲੱਗਦੈ ਜੀ--!"

- "ਤੇ ਕੁਲਵਿੰਦਰ ਤੇਰੀ ਚਾਚੀ ਲੱਗਦੀ ਸੀ ?"

- "ਹਾਂ ਜੀ--!"
- "ਨਿੱਕੀ! ਜਿਸ ਦਿਨ ਤੇਰੀ ਚਾਚੀ ਕੁਲਵਿੰਦਰ ਮਰੀ-ਉਸ ਦਿਨ ਤੂੰ ਕੋਠੇ 'ਤੇ ਕੀ ਕਰਦੀ ਸੀ ਬੇਟੇ ?"
- "ਜੀ ਮੈਂ ਖੇਡਦੀ ਸੀ।"
- "ਸ਼ਾਬਾਸ਼ ਬੇਟੇ! ਤੇ ਬੇਟੇ ਇਹ ਦੱਸ ਬਈ ਛੋਟੀਆਂ ਕੁੜੀਆਂ ਨੂੰ ਦੁਆਈ ਤੇਰੇ ਚਾਚੇ ਨੇ ਪਿਆਈ ਜਾਂ ਤੇਰੀ ਚਾਚੀ ਨੇ ?"
- "ਜੀ ਚਾਚੀ ਨੇ!"
- "ਤੇ ਤੇਰੀ ਚਾਚੀ? ਮੁਆਫ਼ ਕਰਨਾ ਯੂਅਰ ਆਨਰ! ਇਹ ਪੁਆਇੰਟ ਨੋਟ ਕੀਤਾ ਜਾਵੇ!" ਉਸ ਨੇ ਕੁੜੀ ਵੱਲੋਂ ਹਟ ਕੇ ਜੱਜ ਨੂੰ ਕਿਹਾ।
- "ਤੇ ਤੇਰੀ ਚਾਚੀ ਨੂੰ ਦੁਆਈ ਕੀਹਨੇ ਪਿਆਈ ਬੇਟੇ ?"
- "ਜੀ ਉਹਨੇ ਆਪ ਈ ਪੀਤੀ ਸੀ।"
- "ਪਲੀਜ਼ ਨੋਟ ਦਾ ਪੁਆਇੰਟ-ਮੀ ਲਾਰਡ!"
- ਜੱਜ ਨੇ ਨੁਕਤਾ ਨੋਟ ਕੀਤਾ।
- "ਤੇ ਬੇਟੇ! ਤੇਰਾ ਚਾਚਾ ਕਰਮਾਂ ਉਸ ਦਿਨ ਕਿੱਥੇ ਸੀ ?"
- "ਜੀ ਪਤਾ ਨਹੀਂ!"
- "ਤੂੰ ਉਸ ਦਿਨ ਉਸ ਨੂੰ ਦੇਖਿਆ ਸੀ ?"
- "ਨਹੀਂ ਜੀ।" ਉਹ ਸੰਖੇਪ ਉਤਰ ਦੇ ਰਹੀ ਸੀ।
- "ਨਿੱਕੀ, ਇੱਕ ਹੋਰ ਸੁਆਲ ਬੱਚੂ! ਓਸ ਦਿਨ ਉਥੇ ਤੂੰ ਐਸ ਬੰਦੇ ਨੂੰ ਦੇਖਿਆ ਸੀ ?" ਚਾਹਲ ਨੇ ਨੁਗੀ ਦੇ ਮੌਢੇ 'ਤੇ ਹੱਥ ਰੱਖ ਕੇ ਪੁੱਛਿਆ।
- ਨਿੱਕੀ ਨੇ 'ਨਾਂਹ' ਵਿਚ ਸਿਰ ਫੇਰ ਦਿੱਤਾ।

ਸਰਕਾਰੀ ਵਕੀਲ ਦੀ ਜਿਵੇਂ ਮਾਂ ਮਰ ਗਈ ਸੀ। ਉਹ ਮੂੰਹ 'ਚ ਉਂਗਲਾਂ ਪਾਈ ਚੁੱਪ ਕਰਿਆ ਬੈਠਾ ਸੀ। ਜਿਵੇਂ ਕਿਸੇ ਨੇ ਉਸ ਦੀ ਇੱਜਤ ਲੁੱਟ ਲਈ ਸੀ। ਉਸ ਦੀ ਹਾਲਤ ਉਸ ਵਿਧਵਾ ਅੰਰਤ

ਵਰਗੀ ਸੀ, ਜਿਸ ਦੇ ਇਕੱਲੇ ਦੁਕੱਲੇ ਪੁੱਤ ਨੇ ਬੱਪੜ ਕੱਚ ਮਾਰਿਆ ਹੋਵੇ। ਆਸਾਂ 'ਤੇ ਪਾਣੀ ਫਿਰ ਗਿਆ ਸੀ।

ਨੇਂਗੀ ਕੁਰਸੀ 'ਤੇ ਬੱਗਾ ਛੂਸ ਹੋਇਆ ਬੈਠਾ ਸੀ।

ਜੰਟੇ ਹੋਰਾਂ ਦੇ ਹੱਥਾਂ ਵਿਚ ਫੜੇ ਤੋਤੇ ਜਿਵੇਂ ਉੱਡ ਗਏ ਸਨ।

- "ਆਫ਼ਟਰ ਆਲ ਮੀ ਲਾਰਡ! ਸੱਚ ਸੌਂ ਨਦੀਆਂ ਪਾਰ ਕਰਕੇ ਬਾਹਰ ਆ ਹੀ ਗਿਆ! ਇਸ ਛੋਟੀ ਬੱਚੀ ਦੇ ਬਿਆਨਾਂ ਅਨੁਸਾਰ ਗਵਾਹ ਅਤੇ ਐੱਡ ਆਈ ਆਰ ਦੋਨੋਂ ਹੀ ਝੂਠੇ ਹਨ-ਮੈਂ ਅਦਾਲਤ ਨੂੰ ਜਾਹਿਰਾ ਤੌਰ 'ਤੇ ਦਰਫ਼ਾਸਤ ਕਰਾਂਗਾ ਕਿ ਕਰਮ ਸਿੰਘ ਨੂੰ ਬਾਇੱਜ਼ਤ ਬਰੀ ਕੀਤਾ ਜਾਵੇ ਅਤੇ ਝੂਠੇ ਗਵਾਹ ਬੁੱਕਣ ਸਿੰਘ ਨੂੰ ਸਫ਼ਤ ਤੋਂ ਸਫ਼ਤ ਸਜ਼ਾ ਦਿੱਤੀ ਜਾਵੇ-ਸਬੰਧਤ ਪੁਲੀਸ ਕਰਮਚਾਰੀਆਂ ਨੂੰ ਵੀ ਸਬਕ ਦੇਣ ਲਈ ਜਨਾਬ ਅੱਗੇ ਪੁਰਜ਼ੋਰ ਅਪੀਲ ਕਰਾਂਗਾ-ਜਿੰਨ੍ਹਾਂ ਨੇ ਅਦਾਲਤ ਦਾ ਕੀਮਤੀ ਟਾਈਮ ਫਜ਼ੂਲ ਜਾਇਆ ਕੀਤਾ-ਨਿਰਦੋਸ਼ ਕਰਮ ਸਿੰਘ ਨੂੰ ਮੁਆਵਜ਼ਾ ਦੇਣ ਲਈ ਵੀ ਸ਼ਿਫ਼ਾਰਸ਼ ਕਰਾਂਗਾ ਮੀ ਲਾਰਡ! ਫੈਸਲਾ ਜਨਾਬ ਆਪ ਦੇ ਹੱਥ ਵਿਚ ਹੈ-ਦੈਟਸ ਆਲ ਯੂਅਰ ਆਨਰ-ਬੈਂਕਯੂ!" ਕਹਿ ਕੇ ਚਾਹਲ ਬੈਠ ਗਿਆ। ਉਸ ਦੀ ਸਪੀਚ ਨੇ ਜੱਜ ਨੂੰ ਵਾਹਣੀਂ ਪਾ ਲਿਆ।

ਜੱਜ ਨੇ ਕਲਮ ਚੁੱਕ ਕੇ ਕੁਝ ਲਿਖਿਆ। ਫਿਰ ਫੈਸਲਾ ਸੁਣਾਇਆ।

ਕਰਮਾਂ ਬਾਇੱਜ਼ਤ ਬਰੀ ਕਰ ਦਿੱਤਾ ਗਿਆ!

ਨੇਂਗੀ ਨੂੰ ਗਿਫ਼ਤਾਰ ਕਰਨ ਦਾ ਹੁਕਮ ਹੋ ਗਿਆ। ਠਾਣੇਦਾਰ ਨੂੰ ਮਿਹਰਵਾਨ ਜੱਜ ਨੇ ਝੂਠਾ ਕੇਸ ਦਰਜ ਕਰਨ ਦੇ ਮਾਮਲੇ ਵਿਚ ਲਾਈਨ ਹਾਜ਼ਰ ਹੋਣ ਦੇ ਆਰਡਰ ਜਾਰੀ ਕਰ ਦਿੱਤੇ।

ਚਲਮਦੀਦ ਗਵਾਹ ਲੜਕੀ ਨੂੰ ਜੱਜ ਨੇ ਸਤਿਕਾਰਦਿਆਂ ਕਿਹਾ।

- "ਤੂੰ ਨਿੱਕੀ ਕੌਰ ਨਹੀਂ - ਨਿੱਕੀ ਸਿੰਘ ਹੈਂ! ਜਿਸ ਨੇ ਅਦਾਲਤ ਦੀ ਐਨੀ ਮੱਦਦ ਕੀਤੀ ਅਤੇ ਇਕ ਨਿਰਦੋਸ਼ ਨੂੰ ਜੇਲ੍ਹ ਜਾਣੋਂ ਬਚਾ ਲਿਆ!" ਜੱਜ ਨੇ ਫਿਰ ਉਸ ਨੂੰ ਸ਼ਾਬਾਸ਼ ਦੇ ਕੇ ਥਾਪੜਿਆ।

ਕਰਮੇਂ ਨੂੰ ਬੇਕਸੂਰ ਹੋਣ ਦੇ ਬਾਵਜੂਦ ਹਿਰਾਸਤ ਵਿਚ ਰਹਿਣ ਕਰਕੇ ਮੁਆਵਜ਼ਾ ਮਨਜ਼ੂਰ ਕਰ ਦਿੱਤਾ ਗਿਆ।

ਜਿੱਤ ਦੀ ਛੁਸ਼ੀ ਸਾਰਿਆਂ ਨੂੰ ਝੂਟਾ ਦੇ ਗਈ ਸੀ।

ਕਰਮੇਂ ਦੀਆਂ ਹੱਥਕੜੀਆਂ ਅਤੇ ਬੇੜੀਆਂ ਨੇਂਗੀ ਦੇ ਜੜ ਦਿੱਤੀਆਂ ਗਈਆਂ। ਨੇਂਗੀ ਕੌਲਿਆਂ ਦੀ ਦਲਾਲੀ ਵਿਚ ਆਪਣਾ ਕਾਲਾ ਹੋਇਆ ਮੂੰਹ ਪ੍ਰਤੱਖ ਦੇਖ ਰਿਹਾ ਸੀ।

ਮਾਂ ਦੇ ਸੀਨੇ ਪੁੱਤ ਮਸਾਂ ਹੀ ਲੱਗਿਆ ਸੀ। ਯਾਰਾਂ-ਮਿੱਤਰਾਂ ਦੀਆਂ ਗਲਵਕੜੀਆਂ ਵਿਚ ਵਿਚ ਯਾਰ ਸ਼ੁਕਰਾਨੇ ਦੇ ਹੰਡੂ ਵਰਾਂ ਰਹੇ ਸਨ।

- "ਕਾਹਨੂੰ ਰੋਨੈਂ ਪੁੱਤ ? ਮਾਂ ਸਦਕੇ !" ਬੁਦ ਰੋਂਦੀ ਮਾਂ ਕਰਮੇਂ ਨੂੰ ਗਲਵਕੜੀ ਵਿਚ ਲੈ ਕੇ ਕਹਿ ਰਹੀ ਸੀ। ਆਸ਼ੀਰਵਾਦ ਦੇ ਰਹੀ ਸੀ। ਮੱਬਾ ਚੁੰਮ ਰਹੀ ਸੀ।

ਉਹਨਾਂ ਵਕੀਲ ਚਾਹਲ ਦਾ ਧੰਨਵਾਦ ਕੀਤਾ ਅਤੇ ਜੀਪ ਲੈ ਕੇ ਤੁਰ ਪਏ।

ਖੌਰੂ ਪੱਟਦੀ ਜੀਪ ਫਿਰ ਪਤਾ ਨਹੀਂ ਕਿੱਧਰ ਨੂੰ ਗੁੰਮ ਹੋ ਗਈ।

ਮਿੱਲ੍ਹ ਦੀ ਚਿਮਨੀ ਦੇ ਸਹਾਰੇ ਖੜ੍ਹਾ ਸੂਰਜ ਮੁਸਕਰਾ ਰਿਹਾ ਸੀ।

""" ਸਮਾਪਤ """"

ਪੰਜਾਬੀ ਲਾਇਬ੍ਰੇਰੀ

www.PunjabiLibrary.com